



ੴ ਸਤਿਗੁਰ ਪਸਾਇ ॥



ਦੂਰੋਦੂਰੋ

ਦਸਮੇਸ਼ ਦਰਪਨ

ਸ੍ਰੀ ਦਸਮ ਗ੍ਰੰਥ ਦੀ ਕੁਜੀ.

ਲੇਖਕ:—

ਭਾਈ ਸਾਹਿਬ ਸ੍ਰੇਵ ਸਿੰਘ ਜੀ

ਐਮ. ਐਸ. ਸੀ. (ਕਸ਼ਮੀਰ)

ਪ੍ਰਕਾਸ਼ਕ:—ਦੀ ਸਿਖ ਹੀਲੀਜੀਅਸ ਟੰਕਟ ਸੁਲਾਇਟ,
ਤਰਨ ਤਾਰਨ।

ਕੀਅਤੇ:—

ਤੱਤਕਰਾ

— 10 —

	ਮਾਡਾ
੧. ਦਸ਼ਮੇਸ਼ ਦਰਪਨ ।	੫
੨. ਅਹਿਸਾ ਯਾ ਸਮੇ ਅਨਸਾਰ ਹਿਸਾ ?	੧੩
੩. ਤਿਨ ਥੋਥੇ ਪ੍ਰਸ਼ਨ !	੨੧
੪. 'ਅੰਮ੍ਰਿਤ' ਅਤੇ 'ਨਾਮ' ਕੀ 'ਅੰਮ੍ਰਿਤ' ਦਾ ਨਾਮ ਨਾਲ ਸੀਧਿ ਹੈ ਕਿ ਨਹੀਂ ?	੨੨
੫. ਸ੍ਰੀ ਭਗੋਤੀ ਜੀ ਕੋਣ ਹਨ ?	੨੮
੬. ਭਗੋਤੀ ਜੀ ਦੀ ਵੀਠ ਦਾ ਭਾਵ।	੩੮
੭. ਗੁਰਸਿਖੀ ਹੋਰੀ ਧਰਮਾਂ ਦਾ ਸਿਰਤਾਜ਼ ਤੇ ਉਨ੍ਹਾਂ ਦੀ ਕੁਸ਼ੀ ਹੈ। ਕਿਸ਼ਨ ਤੇ ਰਾਮ ਅਵਤਾਰ ਰਹੇਂਹਾ।	੪੨
੮. ਸ੍ਰੀ ਭਗੋਤੀ ਰਹਿਸੁ (ਗੁਰੂ ਭਾਵ)	੪੫
੯. 'ਪੁਨ ਰਾਛਸ ਦਾ ਕਾਣ ਸੀਸਾ (ਰਹਿਰਾਸ) ਦਾ ਭਾਵ।	੬੦
੧੦. ਕੀ ਦਸ਼ ਕ੍ਰੀਚ ਸਾਰੇ ਦਾ ਸਾਗਰ ਦਸ਼ਮੇਸ਼ ਜੀ ਦੀ ਅਪਣੀ ਰਚਨਾ ਹੈ ਯਾ ਇਸ ਵਿੱਚ ਹੋਰ ਕਵੀਆਂ ਦੀ ਵੀ ਰਚਨਾ ਹੈ ?	੬੫
੧੧. ਸਿਖ ਇਤਹਾਸ ਵਿੱਚ 'ਦੇਵੀ' ਦਾ ਵਰਨਣ ਕਿਥੋਂ ਤਕ ਠੀਕ ਹੈ ?	੬੮
੧੨. 'ਕੋਝੇ' ਪੰਡਤ ਦਾ ਜਿਕਰ 'ਦੇਵੀ' ਵੇਲੇ, ਤੇ ਰਾਮਕਲੀ ਦੇ 'ਸਦ' ਵਿੱਚ ।	੭੮
੧੩. 'ਪੰਜ ਪਿਆਰੇ' ਅਤੇ ਪੰਜ-ਪਹਿੜੇ ।	੮੧
੧੪. ਪ੍ਰਤਨ-ਪੁਰਖ ਦਸ਼ਮੇਸ਼ ਪਿਤਾ ਜੀ ਉਪਰ ਸਮੁੱਚੀ ਨਜ਼ਰ।	੮੨
੧੫. ਗੁਰੂ ਮਹਾਰਾਜਾ ਜੀ ਦਾ 'ਗੁਰੂ' ਅਕਾਲ-ਪੁਰਖ ।	੮੨

ੴ ਸਤਿਗੁਰ ਪ੍ਰਸਾਦਿ ॥

“ਮੂੰਹ ਨੂੰ ਪੀਟਡ ਨ ਕੂੰਜੂਡਾ ਕੇ ਪਾਵੈ ਛੇਦ,
ਪੂੰਜਤ ਨ ਤਾਹਿ ਜਾਕੇ ਰਾਖੋ ਰਚੀਅਤ ਹੈ ।੧੦੭੮।”

ਐਠ ਸੁ ਕਾਲ ਸੱਚੇ ਬਸ ਭਾਲ ਕੇ,
ਏਕ ਹੀ ਕਾਲ “ਅਜਲੁ” ਸਦਾ ਹੈ ।੧੦੯।”

ਦਸਮੇਸ਼ ਦਰਪਨ

੧੦੬

ਸ੍ਰੀ ਦਸਮ ਗ੍ਰੰਥ ਜੀ ਦੀ ਕੁੰਜੀ
ਜਿਸ ਵਿਚ

ਸ੍ਰੀ ਭਗੋਤੀ ਜੀ ਦੀ ਵਾਰ
ਦਾ

ਰਹਿਸ (ਜੂੜ੍ਹ ਅਧਿਆਤਮਕ) ਵੀ ਅੰਕਿਤ ਹੈ

ਲੇਖਕ ਮੈਂ

ਭਾਈ ਸਾਹਿਬ ਸ੍ਰੀ ਸ਼ੇਰ ਸਿੰਘ ਜੀ
ਓਮ. ਐਸ. ਸਾ. (ਕਸ਼ਮੀਰ)

ਪ੍ਰਕਾਸ਼ਕ:- ਤੇਜਾ ਮਿੰਧ ਸਕੌਤੁ ਸਿੱਖ ਰੀਲੀਜ਼ੀਆਸ
ਟੈਕਟ ਸੁਸਾਇਟੀ ਸੀ ਤਰਨ ਤਾਰਨ।

(२)

FORE WORD.

I have written this little tract because there is an urgent need of it in the panth. Sikhism is, was and must ever be a Super-Religion i.e. key to all other religions and mystery cults. It was with this end in view that Guru Gobind Singh Ji compiled the *Granth* in which he brought together all strands of Indian thought and then explained most of the involved ideas in his *Swayyas* or in his other works.

The *Sri Bhagauti-ji-ki-Var* was also written and explained in the selfsame way. But we have fallen on hard times, and what was written in order to be explained away, to be assimilated i.e. to unite the heterogeneous elements of the Hindu India is now considered as if it is a part and parcel of the Sikh faith, which it is not. The *Bhagauti-ki-Var* is there as it is the function of Sikh Religion to give esoteric rendering of all mystery cults, one of which happens to be worship of the *Devi*, which is prevalent, particularly in the Tantrik Circles in Bengal. As a Super-Religion, Sikhism is the meeting point and centre of all other faiths, and their common denominator. The *Ad-Granth* began the process of esoteric rendering, but auth-

nticated versions of connected myths were not added thereto, as it was then not considered necessary. Guru Gobind Singh Ji compiled a sister volume to fulfil this need, and in order to give such a stirring form to old inspiring myths as may awaken the slumbering Indian masses in a manner which the Guru's ingenious pen alone could have accomplished. That He has succeeded in this Herculean task will be obvious to all who care to read the Granth. He compiled it in Hindustani, so that it may be accessible to one and all. United India must adopt it as its all-India Bible.

In the pages of this Granth, we meet the Guru chiefly as a poet. But He is no ordinary poet; He is a poet PAR EXCELLENCE. He was more; poet, prophet and Saviour, all in one. In his stirring writings, you will find his mind reflected as in a mirror.

Due to want of esoteric rendering of some portions of the texts, there is considerable misunderstanding today in the Panth. Hence, a Key to the Tenth Guru's Granth is a necessity of the times, which need is supplied in these pages. I have purposely kept it very brief, as a key is after all a key and no more. If it helps

(8)

even one seeker-after-truth to understand the Granth in all its depth and entirety, then I think my task will be done, for he could then write a commentary IN EXTENSO, and make the Granth accessible to the masses. I am addressing in this tract chiefly the intelligentsia among the Sikhs, but others who may come across it, will find in it some thing to interest them, and to explain away their enigmas, if any.

Doda (Kashmir) Sher Singh. D. C. F.



ੴ ਸਤਿ ਗੁਰ ਪ੍ਰਸਾਦਿ ॥
—:o:—

ਦਸਮੇਸ਼ ਦਰਪਨ

੬

ਸਾਡੇ 'ਪਾਵਨ, ਪਵਿਤਰ, ਮਿਤਰ' ਦਸਮੇਸ਼ ਪਿਤਾ ਜੀ ਨੇ ਪੇਹ ਸੁਦੀ ਸਤਮੀ ਸੰਮਤ ੧੨੨੩ ਬਿਕੂਮੀ ਨੂੰ ਅਵਤਾਰ ਪਟਨੇ ਦੀ ਪਵਿਤਰ ਧਰਤੀ ਉਪਰ ਧਾਰਿਆ ਸੀ। ਉਹ ਪੇਹ ਸੁਦੀ ਸਤਮੀ ਮੜ ਮੜ ਆਉਂਦੀ ਹੈ ਤੇ ਸਾਨੂੰ ਉਸ ਘੜੀ ਦੀ ਯਾਦ ਦਿਲਾਉਂਦੀ ਹੈ ਜਦ ਅਵਤਾਰਾਂ ਦਾ ਵੱਡਾ-ਅਵਤਾਰ, ਪੀਰਾਂ ਦਾ ਵੱਡਾ-ਪੀਰ, ਪੈਗੀਬਰਾਂ ਦਾ ਵੱਡਾ-ਪੈਗੀਬਰ, ਮਸੀਹਾਂ ਦਾ ਵੱਡਾ-ਮਸੀਹ, ਗੁਰੂਆਂ ਦਾ ਮੁਖ-ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਰਤ ਮਾਤਾ ਦੀ ਕੂਕ ਪੁਕਾਰ ਸੁਣਕੇ ਅਵਤਾਰ ਧਾਰਿਆ ਸੀ, ਤੇ ਸਿੂਬਟੀ ਦਾ ਬੋਥ ਅਪਣੇ ਕੰਧੇ ਉਪਰ ਚੁੱਕ ਲਿਆ ਸੀ। ਮੈਂ ਲਿਖਿਆ ਹੈ ਜੇ ਭਾਰਤ-ਮਾਤਾ ਦੇ ਵੈਣ ਵਿਰਲਾਪ ਸੁਣਕੇ ਇਸ ਮਹਾ-ਵਿਜਕਤੀ ਦਾ ਆਗਮਨ ਸੇਸਾਰ ਵਿੱਚ ਹੋਇਆ, ਨਹੀਂ ਤਾਂ ਦਸਮੇਸ਼ ਪਿਤਾ ਜੀ ਨੂੰ ਇਸ ਸੰਸਾਰ ਵਿੱਚ ਆਉਣ ਦੀ ਖਾਸ ਲੋੜ ਨਹੀਂ ਸੀ। ਕਿਉਂਕਿ ਜਦ ਇਕ ਵਾਰੀ ਤ੍ਰੌਲ-ਤੁਪਕਾ ਅਸਗਾਹ-ਸਮੁੰਦਰ ਨਾਲ ਇਕ ਮਿਕ ਹੋਗਿਆ ("The dew-drop slips into the shining sea") ਤਾਂ ਫਿਰ ਉਸ ਨੂੰ ਛਾਪਸ ਗੇਤ ਵਿੱਚ ਆਉਣ ਦੀ ਕੋ ਲੋੜ ?

(੬)

ਪਰ ਸ਼ਾਇਦ ਕਿਸੇ ਪ੍ਰਾਣੀ ਨੂੰ ਇਸ ਗੋਲ ਵਿੱਚ ਸ਼ੀਕਾ ਹੋਵੇ,
ਇਸ ਕਰਕੇ ਚੁਰੂਰੀ ਹੈ ਜੇ ਸ਼ੁਰੂ ਸ਼ੁਰੂ ਵਿੱਚ ਹੀ ਮੈਂ ਸ੍ਰੀ ਮੁਖ
ਵਾਕ ਦਵਾਰਾ ਇਸ ਭੇਦ ਨੂੰ ਸ਼ੀਕਾ ਤੋਂ ਪਾਰ ਰੱਖ ਦੇਵਾਂ। ਯਥਾ:-

✓ ਚਿਤ ਨ ਭਯੋ ਹਮਰੇ ਆਵਨ ਕਹਿ ।

ਚਭੀ ਰਹੀ ਸੁਰਤ ਚਰਨਨ ਮਹਿ ।

ਜਿਉਂ ਤਿਉਂ ਪ੍ਰਭੁ ਹਮ ਕਉ ਸਮਝਾਯੋ ।

ਇਮ ਕਹਿ ਕੈ ਇਹ ਲੋਕ ਪਠਾਯੋ ।

[ਬਚਿਦ ਨਾਟਿਕ]

‘ਚਿਤ ਨ ਭਯੋ ਹਮਰੇ ਆਵਨ ਕਹਿ !’ ਹਾਂ ਜੀ ! ਇਨ੍ਹਾਂ ਪੰਜ
ਅੱਖਰਾਂ ਵਿੱਚ ਪੂਰਾ ਪ੍ਰਪੰਚ ਛੁਪਿਆ ਹੋਇਆ ਹੈ, ਵੇਖੋ ਕੀ
ਫੁਰਮਾਉਂਦੇ ਹਨ ? ‘ਚਿਤ ਨ ਭਯੋ ਹਮਰੇ ਆਵਨ ਕਹਿ’ ਭਾਵ
ਇਨ੍ਹਾਂ ਗੋੜਾਂ ਵਿੱਚ ਸਾਡਾ ਆਉਣ ਦਾ ਕਦਾਚਿਤ ਖਿਆਲ
ਨਹੀਂ ਸੀ, ਕਿਉਂਕਿ ਨਾਮ ਅਗਾਧ ਨਾਲ ਕਿਤਨੇ ਹੀ ਜੁਗ
ਪਿਛੇ ਇਹ ਜੋਤ, ਪ੍ਰਮ ਜੋਤ ਨਾਲ ਮਿਲਕੇ ਇਕ, ਹਾਂ ਜਾ, ਪਿੱਚਿ
ਖਿਚੜੀ ਵਾਂਝ ਇਕ ਹੋ ਚਕੀ ਸੀ, ਨਹੀਂ ਨਹੀਂ, ਦੱਧ ਤੇ
ਮਾਖਿਓ ਵਾਂਝ, ਯਾ ਹੋਰ ਅਗੋਂਹ ਜਾਕੇ ਮਾਖਿਓ, ਮਾਖਿਓ-ਵਾਂਝ
ਘੁਲ ਮਿਲ ਚੁਕੀ ਸੀ ਯਥਾ:-

✓ ਇਹ ਬਿਧਿ ਕਰਤ ਤਪਸਯਾ ਭਯੋ ।

ਦੈ ਤੇ ਏਥ ਰੂਪ ਹੈ ਗਯੋ ।

(ਉਹ=i bid)

ਹੁਣ ਜਦ ਦੂਈ ਦੂਰ ਹੋ ਗਈ ਤੇ ਏਕਤਾ ਚਾਰ ਚੁਫੇਰੇ,
ਆਰ-ਪਾਰ ਸਰਬ ਪ੍ਰਕਾਰ ਵਿੱਚ ਪਚੰਡ ਭਾਸੀ ਤਾਂ ਫਿਰ ਇਸ
ਸੰਸਾਰ ਵਿੱਚ ਆਉਣਾ ਕਿਥੇ ? ਸੰਸਾਰ ਵਿੱਚ ਭਾਵੇਂ ਹਜ਼ਾਰਾਂ

(२)

ਕਿਸਮਾਂ ਦੇ ਸੁਖ ਹਨ, ਪਰ ਇਸ ਗੁਲਾਬ ਦੇ ਛੁੱਲ ਨਾਲ ਕੰਡੇ
ਵੀ ਹਨ, ਇਸ ਕਰਕੇ ਵਿਕਲਪ-ਅਵਸਥਾਤੋਂ ਨਿਰਵਿਕਲਪ-
ਅਵਸਥਾ ਉੱਚੀ ਗਿਣੀ ਜਾਂਦੀ ਹੈ। ਕੀ ਕਬੀਰ ਜੀ ਮਹਾਰਾਜਾ
ਨੇ ਇਹ ਗੱਲ ਨਹੀਂ ਆਖੀ ਸੀ, ਜੇ ਮਰਣੇ ਤੇਜ਼ੀ ਤਾਂ 'ਆਨੰਦ'
ਹੈ, ਪਰ ਮਰਣ ਦੇ ਪਿਛੋਂ, ਹੋਰ ਅਗੋਂ ਅੱਪੜਕੇ 'ਪਰਮ-ਆਨੰਦ'
ਹੈ। ਯਥਾ:-

‘ਕਬੀਰ ਜਿਸ ਮਰਨੇ ਤੇ ਜਗ੍ਹ ਭਰੈ ਮੇਰੇ ਮਨ ਆਨੰਦ ।

ਮਰਨੈ ਹੀ ਤੇ ਪਾਇਐ ਪੂਰਨੁ ਪਰਮਾਨੰਦ ॥’

(ਸਲੋਕ) । ੨੨ ।

ਤਾਂ ਪਤਾ ਲਗਾ ਜੁ ਆਨੰਦ ਇਕ ਚੀਜ਼ ਹੈ ਜੁ ਇਸ
ਦਨੀਆਂ ਵਿੱਚ ਵੀ ਮਿਲ ਸਕਦੀ ਹੈ, ਤੇ ਪੂਰਣੁ ‘ਪਰਮ-ਆਨੰਦ’
ਕੌਣੀ ਹੋਰ ਚੀਜ਼ ਹੈ, ਜੋ ਚੇਲਾ ਛੁੱਡਨ ਤੇ ਭੁਗਤਾਂ ਨੂੰ ਲਿਖਦਾ ਹੈ।
ਪ੍ਰੰਤੇ ਹੋਏ, ਅਪੜੇ ਹੋਏ, ਇਕ ਮੁਕ ਹੋਏ ਹੋਏ ਪਰਮ-ਪਰਸ਼
ਇਸ ਕਰਕੇ ਸੰਸਾਰ ਵਿੱਚ ਆਉਣਾ ਰਤਾ ਕੁ ਘੱਟ ਹੀ ਚਾਹੀਏ ਹਨ।
ਭਲਾ ਸੋਚੋ ਕਿਸੇ ਨੂੰ ਕੀ ਲੋੜ ਹੋ ਜੁ ਬਾਦਸ਼ਾਹੀ ਨੂੰ ਛੁੱਡਕੇ ਵਜੀਰ
ਬਣੋ, ਤਸੀਲਦਾਰਾ ਨੂੰ ਛੁੱਡਕੇ ਖਾਲੀਦਾਰ ਬਣੋ, ਯਾ ਇਉਂ ਆਖੇ ਜੁ
ਪਾਤਸ਼ਾਹ ਜਾਰਜ ਦੀ ਪਦਵੀ ਛੁੱਡਕੇ ਵਾਇਸਰਾਇ ਦੀ ਪਦਵੀ
ਧਾਰਨ ਕਰੋ ? ਜੁ ਸੱਜਤ ਇਸ ਭੇਦ ਨੂੰ ਭੁਲੀ ਭਾਂਤ ਸਮਝਦੇ
ਹਨ, ਉਹ ਜਾਚ ਸਕਣਗੇ ਜੁ ਕ੍ਰਿਪਾਲੂ ਪਿਤਾ ਜੀ ਨੇ ਇਸ
ਸੰਸਾਰ ਵਿੱਚ ਆਵਣ ਲਈ ਮੰਦ ਤੋਂ ਹੀ ਕਿਤਨੀ ਕੁ ਕਰਬਾਨੀ
ਕੀਤੀ ਸੀ। ਪਰ ਕੁਰਬਾਨੀ ਕਰਨਾ ਤਾਂ ਦਸਮੇਸ਼ ਪਿਤਾ ਜੀ
ਦੀ ਜੀਵਣ ਗੁੜ੍ਹਤੀ ਹੀ ਸੀ। ਕੀ ਉਨ੍ਹਾਂ ਨੇ ਅਪਣੇ ਗੁਰੂ-ਪਿਤਾ
ਜੀ ਲਈ ਇਉਂ ਸ਼ਬਦ ਚਿਤਾਰ ਕੇ ਗੁਰੂ ਗ੍ਰੰਥ ਜੀਓਂ ਵਿੱਚ

X

(੮)

ਨਹੀਂ ਚੜ੍ਹਾਇਆ ਸੀ:-

✓ “ਬਾਂਹ ਜਿਨ੍ਹਾਂ ਦੀ ਪਕੜੀਏ
ਸਿਰ ਦੀਜੈ ਬਾਂਹ ਨ ਛੋੜੀਏ ।
ਗੁਰੂ ਤੇਗ ਬਹਾਦਰ ਬੋਲਿਆ
ਪਰ ਪਈਏ ਧਰਮ ਨ ਛੋੜੀਏ ।”

ਹਾਂ ਜੀ ਉਨ੍ਹਾਂ ਦਾ ਸੂਰਾ ਜੀਵਨ ਕਰਬਾਨੀ ਦੀ ਲਾਲ
ਲੜੀ ਵਿੱਚ ਪ੍ਰੇਤਾ ਹੋਇਆ ਹੈ । ਵੇਖੋ ਪਹਿਲਾਂ ਪਿਤਾ ਜੀ ਦੀ
ਕਰਬਾਨੀ ਹੈ, ਫਿਰ ਅਪਣੀ ਤੇ ਬਾਲ ਬੱਚਿਆਂ ਦੀ, ਫਿਰ
ਪੰਜਾਂ ਪਿਆਰਿਆਂ ਦੀ ਤੇ ਅਨੰਤ ਸੰਗਤਾਂ ਦੀ, ਪਰ ਕੀ ਸਰੀਰ
ਨੂੰ ਛੋੜਨਾ ਦਸਮੇਸ਼ ਪਿਤਾ ਜੀ ਕੋਈ ਵੱਡੀ ਗਲ ਸਮਝਦੇ
ਸਨ ? ਨਹੀਂ, ਉਹ ਤਾਂ ਇਸ ਸਰੀਰ ਨੂੰ ਇੱਕ ਟੁਟ ਜਾਣ
ਵਾਲੀ ‘ਠੀਕਰੀ’ ਨਾਲ ਤਸ਼ਬੀਹ ਦੇਕੇ ਆਖਦੇ ਹਨ:-

✓ “ਠੀਕਰੀ” ਫੇਰ, ਦਿਲੀਸ ਸਿਰ,
ਪ੍ਰਭ ਪੁਰ ਕਾਓ ਪਯਾਨ ।
ਤੇਗਬਹਾਦਰ ਸੀ ਕ੍ਰਿਜਾ
ਕਰੀ ਨ ਕਿਨ੍ਹੀਂ ਆਨ ।”

ਹਾਂ ਜੀ ਕਰਬਾਨੀ ਕਰਨਾ ਤਾਂ ਇਸ ਸੋਚੀ-ਬੀਸ ਦਾ
ਇੱਕ ਸੁਭਾਵਕ ਹੀ ਅੰਗ ਸੀ । ਪਰ ਸ੍ਰੀ ਗੁਰੂ ਗੋਬਿੰਦ ਸਿੰਘ
ਜੀ ਨੇ ਕਰਬਾਨੀ ਨਾਲ ਇੱਕ ਦੂਜੀ ਖੂਬੀ ਵੀ ਦਰਸਾਈ ਜੋ
ਹੋਰ ਸ਼ਹੀਦਾਂ ਵਿੱਚ ਘਟ ਹੀ ਹੁੰਦੀ ਹੈ, ਕੀ ? ਕਰਬਾਨੀ ਦੇ
ਨਾਲ ਹੀ ਨਿਮ੍ਰਤਾ ਜੋ ਸੋਨੇ ਉਪਰ ਸੁਹਾਗੇ ਦਾ ਕੰਮ ਕਰਦੀ
ਹੈ । ਵੇਖੋ ਮਨਸੂਰ ਜਦ ਸੂਲੀ ਉਪਰ ਚੜ੍ਹਦਾ ਹੈ ਤਾਂ “ਅਨਾ-
ਉਲ-ਹਕ” ਕਰਕੇ ਪੁਕਾਰਦਾ ਹੈ ਭਾਵ ਆਖਦਾ ਹੈ “ਜੁ ਮੈਂ

(੬)

ਵਾਹਿਗੁਰੂ ਹਾਂ ॥” ਭਾਵੇਂ ਕਿਸੇ ਹੱਦ ਤੋੜੀ ਇਹ ਗਲ ਠੀਕ ਹੈ, ਪਰ ਇਸ ਤੋਂ ਹਜ਼ਾਰ ਗੁਣਾ ਉੱਚਾ ਕਥਨ ਇਹ ਹੈ:-

✓ ਕਬੀਰ ਤੂ ਤੂ ਕਰਤਾ ਤੂ ਹੁਆ,
ਮੁਖ ਮਹਿ ਰਹਾ ਨ ਹੈ।
ਜਬ ਆਪਾ ਪਰਕਾ ਮਿਟਿ ਗਇਆ,
ਜਤ ਦੇਖਓ ਤਤ ਤੂ । ੨੦੪ ।

ਗਲ ਕੀ ਇਸ ਪੰਥ ਵਿੱਚ ਅਪਣੇ-ਆਪ ਨੂੰ ਵੜਿਆਉਣਾ ਨਹੀਂ, ਵਾਹਿਗੁਰੂ ਜੀ ਨੂੰ ਵੜਿਆਉਣਾ ਹੈ। ਇਸੇ ਕਰਕੇ ਦਸਮੇਸ਼ ਪਿਤਾ ਜੀ ਆਖਦੇ ਹਨ:-

✓ “ਜੇ ਹਮਕੇ ਪਰਮੇਸ਼ੁਰ ਉਚਰ ਹੈ।
ਤੇ ਸਭਿ ਨਰਕ ਕ੍ਰਿਡ ਮਹਿ ਪਰ ਹੈ।
ਮਕੇ ਦਾਸ ਤਵਨ ਨਾ ਜਾਨੋ।
ਯਾ ਮੇ ਭੇਦ ਨ ਰੰਚ ਪਛਾਨੋ ।”

ਇਹ ਬਾਣੀ ਉਨ੍ਹਾਂ ਨੇ ਸੰਸਾਰ ਵਿੱਚ ਆਕੇ ਪ੍ਰਗਟ ਕੀਤੀ, ਪਰ ਕੀ ਜਦ ਉਹ ‘ਸਚਖੰਡ’ ਤੋਂ ਟੁਕੇ ਸਨ ਤਾਂ ਉਨ੍ਹਾਂ ਵਿੱਚ ਕੋਈ ਮਾਣ ਯਾ ਅਭਿਮਾਨ ਸੀ ? ਇਸ ਗਲ ਦਾ ਵੀ ਉਤਰ ਉਨ੍ਹਾਂ ਦੀ ਅਪਣੀ ਸ੍ਰੀ ਮੁਖਵਾਕ ਬਾਣੀ ਵਿੱਚ ਇਉਂ ਖੇਲਕੇ ਦਿੱਤਾ ਹੈ:-

“ਅਕਾਲ ਪੁਰਖੁ ਬਾਚ ਇਸ ਕੀਟ ਪ੍ਰਤਿ”

ਵੇਖੋ “ਇਸ ਕੀਟ” ਅੱਖਰਾਂ ਵਿੱਚ ਵੀ ਕਿਡਾ ਕ ਜਾਂਦੁ ਭਰਿਆ ਹੋਇਆ ਹੈ। ਅਪਣੇ ਆਪਨੂੰ ਉਹ, ਕੀਝਾ, ਦਾਸ, ਦਾਸਨ ਦਾਸ ਕਰਕੇ ਪੁਕਾਰਦੇ ਹਨ। ਉਨ੍ਹਾਂ ਦਾ ਸਿਰ

(१०)

“ਅਨਾਉਲ-ਹਕ” ਆਖ ਕੇ ਅਕੜਦਾ ਨਹੀਂ, ਸਗੋਂ
ਫਲ ਪੱਕ ਕੇ ਜਿਵੇਂ ਅੰਬ ਨੀਵਾਂ ਹੁੰਦਾ ਹੈ, ਤਿਵੇਂ ਨਿਉਂ ਕੇ
ਹਥ ਜੋੜਕੇ, ਸਿਰ ਨਿਵਾਕੇ ਇਉਂ ਬੇਨਤੀ ਅਕਾਲ-ਪਰਖ
ਜੀ ਅੱਗੇ ਕਰਦੇ ਹਨ:-

✓ *‘ਠਾਢ ਭਯੋ ਮੈ ਜੋਰ ਕਰ,
ਬੰਚਨ ਕਹਾ ਸਿਰ ਨਾਜ ।
ਪੰਥ ਚਲੈ ਤਬ ਜਰਤ ਮੈ,
ਜਬ ਤੁਮ ਕਰੋ ਸਹਾਯ ।’

ਹਾਂ ਜੀ ਇਕ ਪਾਸੇ ਕਰਬਾਨੀ ਹੈ ਤੇ ਦੂਜੇ ਪਾਸੇ ਨਿਮਤਾ
ਤੇ ਇਨ੍ਹਾਂ ਦੇਵਾਂ ਕੰਢਿਆਂ ਦੇ ਵਿਚਕਾਰ ਉਹ ਗੁਬੜਾ ਸਨਹਿਰੀ
ਪੁਲ ਹੈ ਜਿਸਨੂੰ ਅਸੀਂ ‘ਨਾਮ’ ਆਖਦੇ ਹਾਂ। ਬਸ ਇਸੋਂ ‘ਨਾਮ’
ਦੀ ਉਨ੍ਹਾਂ ਨੂੰ ਲਾਲਸਾ ਹੈ, ਇਸੇ ਨਾਮ ਦੀ ਉਨ੍ਹਾਂ ਨੂੰ ਓਟ ਤੇ
ਆਸਰਾ ਹੈ, ਇਸੇ ਨਾਮ ਦਾ ਉਨ੍ਹਾਂ ਨੂੰ ਤ੍ਰਾਣ ਹੈ, ਤੇ ਇਸ ਨਾਮ
ਦਾ ਉਨ੍ਹਾਂ ਨੂੰ ਪਭਾਵ ਹੈ ਯਥਾ:-

✓ “ਤਵੇਕ ‘ਨਾਮ’ ਰਤਿਆਂ ।
ਨਾ ਆਨ ਮਾਨ ਮਤਿਆਂ ।
ਪਰਮ-ਧਿਆਨ ਧਾਰੀਆਂ ।
ਅਨੰਤ ਪਾਪ ਟਾਰੀਆਂ ।
ਤਮੇਵ ਰੂਪ ਰਾਚੀਆਂ ।
ਨ ਆਨ ਦਾਨ ਮਾਰੀਆਂ ।
ਤਵੇਕ ‘ਨਾਮੁ’ ਚਾਰੀਆਂ ।
ਅਨੰਤ ਦੁਖ ਟਾਰੀਆਂ ।

*ਖੜਾ ਹੋਣਾ ਹੱਥ ਜੋੜਕੇ।

(੧੯)

✓ ਜਿਨ ਜਿਨ 'ਨਾਮ' ਤਿਹਾਰੋ ਧਯਾਯਾ ।
ਦੁਖ ਪਾਪ ਤਿੰਨ ਨਿਕਟ ਨ ਆਯਾ ।
ਜੇ ਜੇ ਔਰ ਧਯਾਨ ਕੇ ਧਰਹੀ ।
ਬਹਿਸ ਬਹਿਸ ਬਾਦਨ ਤੇ ਮਰਹੀ ।"

ਹੋ ਜੀ ਵੇਖੋ ਕੇਹੀ ਸਨਹਿਰੀ ਛੰਦ ਦੀ ਚਾਲ ਹੈ ਤੇ
ਵਿੱਚ ਨਾਮ ਦੀ ਹਿਰਨ-ਵੰਗੀ ਲਿਸ਼ਕ ਹੈ ! ਗੁਰੂ ਮਹਾਰਾਜ ਜੀ
ਦੀ ਬਾਣੀ ਵਿੱਚ ਇਹੋ ਤਾਂ ਵਾਧਾ ਹੈ, ਜਿਹੇ ਜਹੀ ਮਨ ਦੀ
ਤਰੰਗ ਤੇਹੇ ਤੇਹੀ ਛੰਦ ਦੀ ਚਾਲ ਟੋਰ, ਤੇ ਛਾਲ ! ਜਦ 'ਨਾਮ'
ਉਪਰ ਬਾਣੀ ਆਉਂਦੀ ਹੈ ਤਾਂ ਰਮਕ ਰਮਕ, ਨਮਕ ਨਮਕ,
ਸੋਹੜ-ਰਸ ਵਿੱਚ ਭਰਪੂਰ, ਮੌਰ ਵਾਂਕ ਪਾਇਲਾਂ ਪਾਕੇ
ਟਰਦੀ ਹੈ:-

- ✓ (੧) ਇਨ 'ਨਾਮ' ਬਿਨਾ ਨਹੀਂ ਕੇਟ ਬਿੜੀ ।
ਇਮ ਬਿਦ ਉਚਾਰਤ ਸਾਰ ਸੁਤੀ ।
ਜੇਉ ਵਾਰ ਚਸ ਕੇ ਰਸ ਹੈ ।
ਤੇਉ ਭੂਲਨ ਕਾਲ ਫੈਧਾ ਰਸ ਹੈ ।
- ✓ (੨) ਬਿਨ ਭਗਤਿ ਸ਼ਕਤਿ ਨਹੀਂ ਪਰਤ ਪਾਨ ।
ਬਹੁ ਕਰਤ ਹੋਮ ਅਰ ਜਗ ਦਾਨ ।
ਬਿਨ ਏਕ 'ਨਾਮ' ਚਿੰਤ ਲੀਨ ।
ਛੋਕਟੋ ਸਰਬ ਧਰਮਾ ਬਿਹੀਨ ।
- ✓ (੩) ਜੁਧ ਕੇ ਜਿਤਯਾ, ਰੰਗ ਭੂਮਕੇ ਭਵਯਾ ।
ਭਾਰ ਭੂਮਕੇ ਮਿਟਯਾ ਨਾਥ ਤੀਨੋ ਲੋਕ ਗਾਈਐ ।

† ਫੜ੍ਹਾਲ ਅੱਖਰੀ ਬਹਿਸ ।

(۹۲)

ਕਾਹੂ ਕੇ ਤਨਯਾ ਹੈ, ਨ ਮਯਾ ਜਾਕੇ ਭਯਾ ਕੇਉ।
ਛਉਨੀਪ੍ਰਿਕੇ ਛਯਾ ਛੋਡ ਕਾ ਸਿਉ ਪ੍ਰੀਤਿ ਲਾਈਐ।
ਸਾਧਨ ਸਾਧਯਾ ਪੂਝ, ਧਾਨੀ ਕੇ ਧੁਜਯਾ।
ਧੋਮ ਧਾਰਕੇ ਧਰਯਾ ਧਿਆਨ ਤਾ ਕੇ ਸਦਾ ਲਾਈਐ।
ਆਉ ਕੇ ਬਢਯਾ, ਏਕ 'ਨਾਮ' ਕੇ ਜਪਯਾ।
ਅਉਰ ਕਾਮਕੇ ਕਰਯਾ ਛੋਡ ਅਉਰ ਕੇ ਨ ਧਿਆਈਐ।

ਹੋਜਾਂ 'ਨਾਮ-ਰਸ' ਇਨ੍ਹਾਂ ਵੀਂਤ ਵੀ ਜਾਨੀ
ਆਤਸਾਹਿਤੋਲੇ ਵਾਲੇ ਮਿਠੜੇ ਬਕੋਲੇ ਸਾਰਦਾ ਪਤੀਤ ਹੋਵਾ
ਪਰ 'ਨਾਮ-ਰਸ' ਨੂੰ ਛੱਡੋ ਤੇ ਮਾਇਆ ਦੀ ਚੀਰਲਤਾ ਵੇਲ
ਆਓ ਤਾਂ ਵੇਖੋ ਕੀਕਣ ਬਾਣੀ ਬੀਰ-ਰਸ ਵਿੱਚ ਆਖਿ ਗੱਜ ਦੀ
ਹੋ ਤੇ ਜੰਗ ਦੀ ਸਾਰੀ ਸੀਨਰੀ, ਇਲ੍ਹਾਂ ਕਾਵਾਂ, ਭੁੜੁ-ਕਟ
ਕੁ-ਕਜ਼ਸਮੇਤ ਛੌਕ ਕੀਕਣ ਚੋਚੋ ਕੇ ਪਈਨਿਕਲਦੀ ਹੈ:—

✓ "ਦਾਨੀ ਦੇਉ ਅਨਾਮੀ ਸੰਘਰ ਰਚਿਆ।
ਫਲ ਖਿੜੇ ਜਿਥੋ ਬਾਗੀਂ ਬਾਣੋ ਜੋਧਿਆਂ।
ਭੁਤਾਂ ਇੱਲੀਂ ਕਾਗੀਂ ਗੈਸ਼ਤ ਭਖਿਆ।
ਹੁਮੜ-ਧਮੜ ਜਾਂਗੀ ਘਤੀ ਸੂਰਿਆਂ।
ਸਟ ਪਈ ਨਗਾਰੇ ਦਲਾਂ ਮੁਕਾਬਲਾ।
ਦਿਤੇ ਦੇਉ ਭਗਾਈ ਮਿਲਕੇ ਰਾਕਸੀ.....
ਸਟ ਪਈ ਜਮਧਾਣੀ ਦਲਾਂ ਮੁਕਾਬਲਾ।
ਘਮਰ ਬਰਗਸ਼ਤਾਣੀ ਦਲ ਵਿਚ ਘੱਤੀਓ।
ਸਲੈ ਤੁਰਾ ਪਲਾਣੀ ਫਿਗਨ ਸੂਰਮੇ।
ਉਠ ਉਠ ਮੰਗਨ ਪਾਲੀ ਘਾਇਲ ਘੂਸਵੇ।

(੧੩)

ਪੂਹਿ ਕਿਧਾਨਾਂ ਤਿਖੀਆਂ ਬਦ ਲਾਹਨਿ ਐਗਾਂ ।
 ਪੱਹਲਾਂ ਦਲਾਂ ਮਿਲੀਦਿਆਂ ਭੇਜ਼ ਪਾਇਆ ਨਿਹੰਗਾਂ ।
 ਦਹਾਂ ਕੰਪਾਰਾਂ ਮਹਿਜੜੇ ਦਲ ਘਰੇ ਨਗਾਰੇ ।
 ਓਰੜ ਆਏ ਸੂਰਮੇ ਸਿਰਦਾਰੋ ਰਣਿਆਰੇ ।
 ਲੈਕੇ ਤੇਗਾਂ ਬਰਛੀਆਂ ਹੰਚਿਆਰ ਉਭਾਰੇ ।
 ਟੋਪ ਘਟੇਲਾਂ ਪਾਧਰਾਂ ਗਲਿ ਸੰਜ ਸਵਾਰੇ ।
 ਲੈਕੇ ਬਰਛੀ ਦੁਰਗਸ਼ਾਹ ਬਹੁ ਦਾਨਵ ਮਾਰੇ ।
 ਚੜ੍ਹੇ ਰੁਬੀ ਗਜ ਪੇੜੇਦੀ ਮਾਰ ਭੁੱਝਿ ਤੇ ਭਾਰੇ ।
 ਜਾਣ ਹਲਵਾਈ ਸੀਖ ਨਾਲ ਵਿਨ ਵੜੇ ਉਤਾਰੇ । (੨੫੨)
 (ਚੰਡੀ ਦੀ ਵਾਲ)

ਯਾਜੇਹੇਰ ਭੀਰਾਂ ਦੀ ਬਹਾਰ, ਤੋਪਾਂ ਦੀ ਚੀਖ-ਪਕਾਰ
 ਜੰਪਿਆਂ ਦੀ ਭਕਕਾਰ ਪ੍ਰਤੱਖ ਅਪਣੀ ਕੰਠੀ ਸੁਣਨੀ ਹੋਵੇ ਤਾਂ
 'ਮਹੁਭਾਰ-ਛੰਦ' ਦੀ ਚਾਲ ਵੇਖੋ:-

ਛੁਲਤਨੀ ਬਾਣ, ਬਮਕਤ ਕਿਧਾਨ ।

ਸਾਰ ਪੰਹਾਰ, ਖੇਲਤ ਧਮਾਰ । ੨੮
 ਬਿਹੈੜੀ ਪਿਲਸੰਗ, ਉਠੇ ਬੜੀਗ ।

ਤੁਪਕ ਤੜਾਰ, ਉਠਤ ਕੜਾਕ । ੩੦

ਗੱਲ ਕੀ ਦਸਮੇਸ਼ ਪਿਤਾ ਜੀ ਦੀ ਬਾਣੀ ਵਿਚੋਂ ਉਹ
 ਰਸ ਦੇ ਚੇਕੇ ਟੁਪਕਦਾ ਹੈ ਜਿਹਾ ਕਿ ਵੇਲਾ ਯਾ ਵਕਤ ਕਵਤਾ
 ਵਿੱਚ, ਪ੍ਰਗਟ ਹੋਇਆ ਜ਼ੋਦਿਆ ਹੈ। ਜੇ ਨਾਮ ਦੀ ਮਹਿਮਾਂ ਤੋਂ
 ਤਾਂ ਮਾਨੋ ਇਕ ਪੰਥ ਅਕਾਸ਼ ਵਿੱਚ ਪਈ ਹੈ ਜਿਸਦਾ ਇਕ
 ਸਿਰਾ ਤਾਂ ਸੱਤਵੰਤਾਕਾਸ਼ ਵਿੱਚ ਹੈ, ਤੇ ਦੂਜਾ ਮਤੇ ਲੈਕੇ ਕੈ
 ਪ੍ਰਾਣੀਆਂ ਨੂੰ ਹਿੱਤੇਲੇ ਦਾ ਰਸ ਦੇ ਰਿਹਾ ਹੈ, ਜੇ ਪਰਮਾਨੁਪ

(੧੪)

ਦਾ ਵਰਣਨ ਹੈ ਤਾਂ ਮਾਨੋਂ ਮਹਾਭਾਰਤ ਦਾ ਯੁਧ ਇਕ ਵਾਰੀ ਫਿਰ ਸਾਡੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ ਹੈ ਤੇ ਕ੍ਰਿਸ਼ਨ ਤੇ ਅਰਜਨ ਗੀਤਾ ਦੀ ਵਿਆਖਿਆ ਛੱਡ ਦਰਯੋਪਣ ਦੇ ਗਲੇ ਚੁਮਟੇ ਹੋਏ ਹਨ। ਤੇ ਜੇ ਅੰਤ (ਸੰਸਾਰ) ਤੇ ਬੇਅੰਤ (ਨਾਮ) ਨੂੰ ਛੱਡ ਕੇ ਹੋਰ ਪਰਾਂ ਜਾਣਾ ਹੈ, ਜਿੱਥੇ ਨੇਤ, ਨੇਤ' ਹੀ ਅਪੜਦਾ ਹੈ, ਤਾਂ ਵੇਖ ਬਾਣੀ ਵਿਚ ਕਿਹਾ ਕੁਝ ਅਲਖਤਾ ਵਾਲਾ ਹਿਲੁਣਾ ਹੈ:-

✓ ਚਿਮੀਂ ਤੁਹੀ ਜਸਮਾਂ ਤੁਹੀ, ਮਕੀਂ ਤੁਹੀ ਮਕਾਂ ਤੁਹੀ । ੧੯੯੦੯੯੯।
ਅਭੂ ਤੁਹੀ ਅਭੇ ਤੁਹੀ, ਅਭੂ ਤੁਹੀ ਅਛੇ ਤੁਹੀ । ੧੨੧੦੨।
ਜਲਸ ਤੁਹੀ ਜਲਸ ਤੁਹੀ, ਗਤਸ ਤੁਹੀ ਮਤਸ ਤੁਹੀ । ੧੮੮੦੮।
ਤੁਹੀ ਤੁਹੀ। ਤੁਹੀ ਤੁਹੀ, ਤੁਹੀ ਤੁਹੀ। ਤੁਹੀ ਤੁਹੀ । ੧੯੯੦੯੯।
ਤੁਹੀ ਤੁਹੀ। ਤੁਹੀ ਤੁਹੀ, ਤੁਹੀ ਤੁਹੀ। ਤੁਹੀ ਤੁਹੀ । ੨੦੧੨੦।

(੨)

ਗੁਰੂ ਨਾਨਕ ਦੇਵ ਇਸ ਉਪਰਲੇ ਭੂਮਕੀ-ਅੰਗ ਵਿੱਚ ਮੈਂ ਦਸਮੇਸ਼ ਪਿਤਾ ਅੰਜੀ ਦੀ ਆਪ-ਉਘਰੀ, ਆਪ-ਘਰੀ ਤਸਵੀਰ ਪਾਠਕਾਂ ਦੀ ਅੱਖਾਂ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਮਾਨੇ ਦੰਦਖੀਡ ਦੀ ਤਸਵੀਰ ਇੱਕ ਵਾਰੀ ਫਿਰ ਅਪਣੇ ਆਪ ਮੌਹੇ ਬੋਲ ਰਹੀ ਹੈ। ਪਰ ਅੱਜਕਲ ਕਲਜੁਗ ਦਾ ਘੋੜ ਹਨੇਰਾ ਫਿਰ ਛਾਗਿਆ ਹੈ, ਜਿਸ ਦਾ ਇਕ ਪ੍ਰਤੱਖ ਸਬੂਤ ਇਹ ਹੈ ਜੇ ਅੱਜ ਅਜੀਂ ਇਸ ਪਵਿੱਤ੍ਰ, ਬੀਰ ਰਸੀ ਬਾਣੀ ਤੋਂ ਬਿਲਕੁਲ ਹੀ ਵਾਂਜੇ ਜਾ ਰਹੇ ਹਾਂ। ਜੇ ਮੁੱਹ ਬੱਲਦੀ ਦੰਦਖੀਡੀ ਤਸਵੀਰ ਸੀ, ਅੱਜ ਅਸਾਂ ਅਪਣੀਆਂ ਅੰਗੀਠੀਆਂ ਉਪਰ ਰੱਖਕੇ ਉਪਰ ਚਿੱਲੀ ਪਾ ਛੱਡੀ ਹੈ, ਤਾਂ ਜੇ ਨਾ ਉਹ ਦਿੱਸੇ ਨਾ ਉਹ ਬੋਲੇ। ਕਦਾਅਂ ਨੇ ਅੰਗੀਠੀ ਤੋਂ ਚੁੱਕ ਕੇ ਅਲਮਾਰੀ ਵਿੱਚ ਰੱਖ ਛੱਡੀ ਹੈ ਤੇ

(१५)

ਵੱਡਾ ਲੀਵਰ-ਵਾਲਾ ਜੰਦਰਾ ਮਾਰ ਛੱਡਿਆ ਹੈ, ਤਾਂ ਜੇ ਇਸ
 ਦੰਦਖੰਡੀ ਤਸਵੀਰ ਨੂੰ ਕੋਈ ਚੇਰ ਲੈ ਨਾ ਜਾਵੇ; ਪਰ ਇਸ
 ਦੰਦਖੰਡੀ ਮੂੰਹ ਬੋਲਦੀ ਤਸਵੀਰ ਦੇ ਮੂੰਹ ਅੱਗੇ ਉਨ੍ਹਾਂ ਨੇ ਝੱਪੇ
 ਲਾ ਛੱਡੇ ਹਨ। ਤੀਜੇ ਪ੍ਰਾਣੀ ਉਹ ਹਨ, ਜੋ ਅਲਮਾਰੀ ਵਿੱਚ
 ਵੀ ਇਸ ਨੂੰ ਜਗ੍ਹਾ ਨਹੀਂ ਦਿੰਦੇ। ਪਿਆਰੇ ਪਾਠਕੇ ! ਇਹ
 ਝੂਠ ਨਹੀਂ ਸੱਚ ਹੈ; ਬੱਸ ਇਹੋ ਸਾਡੇ ਪੰਥ ਦੀ ਅੱਜ ਹਾਲਤ
 ਹੈ। ਉਹ ਦੰਦਖੰਡੀ-ਮੂੰਹ ਬੋਲਦੀ ਤਸਵੀਰ ਕੀ ਹੈ ? ਇਹ
 ਹੋ ਦਸਮ-ਗ੍ਰੰਥ ਜਿਸ ਵੱਚੋਂ ਬੀਰ ਰਸ ਚੋਚੇ ਕੇ ਨਿਕਲ ਰਿਹਾ
 ਹੈ, ਮਾਨੋ (His Master's Voice) ਗ੍ਰਾਮੋਫੋਨ ਬਿਨ ਚਾਬੀ
 ਦੇ ਵੱਜ ਰਿਹਾ ਹੈ, ਪਰ ਅੱਜ ਅਸਾਂ ਰੀਕਾਰਡਾਂ ਨੂੰ ਯਾ ਤਾਂ
 ਤਾਲਾ ਲਾ ਛੱਡਿਆ ਹੈ ਯਾ ਭੀਨ ਹੀ ਛੱਡਿਆ ਹੈ। ਮੇਰਾ
 ਭਾਵ ਦਸਮ ਗ੍ਰੰਥ ਜੀ ਵੱਲੋਂ ਉੱਕੀ ਹੀ ਅਨਗਰਹਿਲੀ
 ਵੱਲ ਹੈ। ਇਸ ਦਾ ਇੱਕ ਪ੍ਰਤੱਖ ਨਤੀਜਾ ਇਹ ਹੋ ਰਿਹਾ
 ਹੈ ਜੇ ਸਾਡੇ ਵਿੱਚ ਫਿਰ ਬੁਧ-ਮਤ ਵਾਲੀ 'ਅਹੰਸਾ' ਆ
 ਰਹੀ ਹੈ, ਇਤਨੀ ਜ਼ੋਰਾਂ ਨਾਲ ਕੇ ਜੀ ਮਾਰਨ ਤੋਂ ਵੀ ਅਸੀਂ
ਕਤਰਾਂਦੇ ਹਾਂ, ਤੇ ਬਟਕਾ ਕਰਕੇ ਖਾਣਾ, ਤੇ ਰਣਾਂ ਵਿੱਚ
ਤਲਵਾਰ ਘੁਮਾਣਾ ਤਾਂ ਕਿਥੇ ? ਮੈਂ ਲਲਕਾਰ ਕੇ ਆਖਦਾ
ਹਾਂ, ਕਿ ਜਦੋਂ ਤੜੀ ਚੰਡੀ-ਦੀ-ਵਾਰ ਜਿੱਡੀ ਬੀਰ ਰਸ ਭਰੀ
ਕਵਿਤਾ ਅਸੀਂ ਨਾ ਪੜਾਂ ਤੇ ਉਚਾਰਾਂਗੇ, ਤਦੋਂ ਤੜੀ ਅਸੀਂ ਫਿਰ
ਉਸੇ ਟੇਏ ਵਿੱਚ ਜਾ ਪਵਾਂਗੇ ਜਿਸ ਵਿੱਚ ਬੁਧ ਨੇ ਸਾਨੂੰ ਸੁਟਿਆ
ਸਾ, ਤੇ ਜਿਸ ਵਿੱਚ ਗਾਂਧੀ ਹੁਣ ਸਾਨੂੰ ਹੂਹ ੨ ਕੇ ਲੈ ਜਾ ਰਿਹਾ
ਹੈ। ਅਸੀਂ ਹੜੀ-ਹੀਣ (Invertebrate) ਪ੍ਰਾਣੀ ਨਹੀਂ, ਅਸੀਂ,
ਤਾਂ ਤਿਆਰ-ਬਰ-ਤਿਆਰ ਖਾਲਸੇ ਬਣਾਏ ਗਏ ਸਾਂ, ਜਿਨ੍ਹਾਂ

(੧੬)

ਦਾ ਕੰਮ ਇਹ ਸੀ;—

✓ “ਜਹਾਂ ਤਹਾਂ ਤੁਮ ਧਰਮ ਬਿਬਾਰੋ ।
ਦੁਸ਼ਟ ਦੇਖੀਅਨ ਪਕਰ ਪਛਾਰੋ ।
ਇਹੈ ਕਾਜ ਧਰਾ ਹਮ ਜਨਮੀ ।
ਸਮਝ ਲੇਹੁ ਸਾਧ੍ਯ ਸਭ ਮਨਮੀ ।
ਧਰਮ ਚਲਾਵਨ, ਸੰਤ ਉਬਾਰਨਾ ।
ਦੁਸ਼ਟ ਸਭਿਨ ਕੋ ਮੂਲ ਉਪਾਰਨ ।”

[ਬਚਿੜ੍ਹ ਨਾਟਕ]

ਮੇਰਾ ਭਾਵ ਇਹ ਨਹੀਂ ਜੋ ਅਸੀਂ ਬਿਨ ਸੋਚੇ ਸਮਝੇ
ਤਲਵਾਰ ਚਲਾਉਣੀ ਜਾ ਖੁਜਾਂਣੀ ਹੈ । ਨਹੀਂ ਨਹੀਂ, ਵੇਲੇ
ਸਿਰ, ਲੋੜ ਅਨਸਾਰ । ਪਰ ਅਸੀਂ ਉਸ ਟੋਏ ਵਿੱਚੋਂ ਨਿਕਲ
ਆਏ ਹਾਂ ਜਿਸ ਵਿੱਚ ਬੁਧ ਤੇ ਜੈਨ ਮਤ ਵਾਲੇ ਸਨ, ਤੇ
ਜਿਸ ਵਿੱਚ ਗਾਂਧੀ ਸਾਨੂੰ ਮੁੜ ਲੈ ਜਾ ਰਿਹਾ ਹੈ ।
ਸੰਸਾਰ ਵਿੱਚ ‘ਦੇਗ ਤੇਗ’ ਦੇਵੇਂ ਚਲਣ, ਤਦ ਹੀ ਕੰਮ ਚਲਦਾ
ਹੈ, ਨਹੀਂ ਤਾਂ ਗੁੱਡੀ ਦਾ ਇੱਕ ਪਈਆ। ਟੁਟਣ ਨਾਲ ਗੁੱਡੀ
ਟੁਰਣਾਂ ਰਹਿ ਜਾਂਦੀ ਹੈ। ਵੇਖੋ ਜਦ ਹਕੀਮ ਕੁਝ ਨਹੀਂ ਕਰ
ਸਕਦਾ ਤਾਂ ਸਰਜਨ (Surgeon) ਅਪਣੇ ਨਸ਼ਤਰ ਨਾਲ ਮਾਸ
ਨੂੰ ਚੀਰ ਕੇ ਵਿਚਿਉ ਮੋਤੀਆਂ-ਝੀਦ ਕਢਦਾ ਹੈ, ਤੇ ਕਢੇ ਵੀ
ਕਿਉਂ ਨਾ ? ਕਿਸੇ ਤਰ੍ਹਾਂ ਜਦ ਪਿਬਮੀ ਵਿੱਚ ਬਹੁ ਹੁਸ਼ੰਨ ਤੇ
ਹੁੰਮ ਹੋ ਜਾਂਦੀ ਹੈ ਤਾਂ ਉਹ ਹਿਲ ਕੇ (Earthquake) ਜਗਤ-
ਬੂਟ ਨਾਲ ਅਪਣਾ ਭਾਰ ਹਲਕਾ ਕਰਦੀ ਹੈ। ਸਾਡਾ ਸਰੀਰ
ਵੀ ਜਦ ਬਹੁੰ ਪਤਲਾ ਪੈ ਜਾਵੇ ਤਾਂ ਬਖਾਰ ਦੁਆਰਾ ਅਪਣਾ
ਚਹਿਰ ਉਗੋਲਦਾ ਹੈ। ਗੱਲ ਕੀ ‘ਤੇਗ’ (Violence) ਇਕ

(੧੨)

ਕਦਰਤ ਦਾ ਮੰਨਿਆ ਪੁਮੰਨਿਆ ਅਸੂਲ ਹੈ, ਤੇ ਜੋ ਇਸ ਤੋਂ
ਅੱਖ ਕਤਰਾਂਦੇ ਹਨ, ਉਹ ਮਾਨੋਂ ਕਾਣੇ ਹਨ !

ਦਸ਼ਮੇਸ਼ ਪਿਤਾ ਜੀ ਨੇ ਆਕੇ ਹਿੰਦੇਸਤਾਨ ਨੂੰ ਇਹੋ ਤਾਂ
 ਇਕ ਵੱਡਾ ਗੁਰਮੰਤਰ ਦਿਤਾ, ਕੀ ? ਉਨ੍ਹਾਂ ਨੇ ਦਸਿਆ ਜੁ
 ਤੁਸੀਂ ਸਾਰੇ ਸਾਧ ਸੰਤੁਹੀ ਬਣ ਬੈਠੇ ਤਾਂ ਜਗਤ ਦੀ ਕੋਣ
 ਰਖਵਾਲੀ ਕਰੇਗਾ। ਵੇਖੋ ਸਿਧਾਂ ਨੇ ਪ੍ਰਬੰਧਾਂ ਉਪਰ ਜਾਣ ਨਾਲ
 ਖੇਤੀ ਬਾੜੀ ਦਾ ਕੰਮ ਵੀ ਭਾਰਤ-ਵਰਸ਼ ਵਿੱਚੋਂ ਗਵਾਉਣ ਦੀ
 ਕੋਸ਼ਿਸ਼ ਕੀਤੀ ਸੀ। ਸ੍ਰੀ ਗੁਰੂ ਨਾਨਕ ਜੀ ਮਹਾਰਾਜਾ ਨੇ ਹੁਕਮ
 ਕੀਤਾ ਸੀ ਜੇ ਘਰ ਵਿੱਚ ਰਹਿ ਬਹਿਕੇ ਤੇ ਪ੍ਰਲੋਕ ਦੀ ਕਮਾਈ
 ਕਰਨੀ ਹੈ। ਸੋ ਹਣ ਦਸਵੇਂ ਜਾਮੇ ਵਿੱਚ ਉਹ ਪਿਤਾ ਜੀ ਇਕ
 ਹੇਰ ਸਬਕ ਸਾਨੂੰ ਦੇਂਦੇ ਹਨ ਤੇ ਆਖਦੇ ਹਨ, ਜੁ ਬ੍ਰਾਹਮਣਾਂ ਵਾਂਝ
 ਤੁਸੀਂ ‘ਮਾਸ-ਮਾਸ’ ਹੀ ਕਤਕੇ ਨਾ ਪਏ ਫਰੋ, ਕਿਉਂਕਿ ‘ਮਾਸ
 ਮਾਸ ਕਰ ਮੁਕਖ ਭਜਾਵੇ, ਗਿਆਨ ਧਿਆਨ ਨਹੀਂ ਸੁਚੇ।’
 ਹਾਂ ਜੀ ਦਸਮ ਜਾਮੇ ਵਿੱਚ ਸਾਨੂੰ ਉਹ ਖੋਲਕੇ ਦਸਦੇ ਹਨ:-

✓ ਛੜ੍ਹੀ ਕੋ ਪੂਤ ਹੋ: *ਬਾਮਨ ਕੋ ਨਾਹੀਂ।

ਕੈ +ਤਪ ਆਵਤ ਹੈ ਜੁ ਕਰੋ।

ਅਰ ਔਰ ਜੰਜਾਲ ਜਿਤੋ ਗਿਰ੍ਹ ਕੋ।

ਤਿਹ ਤਯਾਗ ਕਹਾ ਚਿਤ ਤੋ ਸੈ ਧਰੋ: ?

ਅਬ ਤੁਰੀਥ ਕੈ ਦੇਹ ਵਹੈ ਹਮ ਕੋ।

*ਭਾਵ ਜੋ ਆਹੰਸਾ ਵਿੱਚ ਰੁੱਖਾ ਹੈ। †ਭਾਵ ਬੈਠਣ
 ਦੀ ਲੋੜ ਨਹੀਂ, ਟੁਰਦੇ ਫਿਰਦੇ ਹੀ ਸਿਮਰਣ ਕਰਣਾ ਹੈ, ਸਰੀਰ
 ਨੂੰ ਕਸ਼ਟ ਨਹੀਂ ਦੇਣਾ। ‡ਇਹ ਲਾਲਸਾ ਹੈ ਜੁ ਸਰੀਰ
 ਧਰਮ-ਯੋਧ ਵਿੱਚ ਸੁਫਲ ਹੋਵੇ।

(੧੮)

ਜੋਊ ਹੋਂ ਬਿਨਤੀ ਕਰੁ ਜੋਰ ਕਰੋ ।
 'ਜਬ ਆਵ ਕੀ ਅੱਪ ਨਿਦਾਨ ਬਨੈ ।
 ਅਤਿ ਹੀ ਰਣ ਮੈ ਤਬ ਝੂੜ ਮਰੋ ।' (੨੪੮੮)
 ਧੰਨ ਜਾਓ ਤਿਹ ਕੇ ਜਗ ਸੈ ।
 ਮਖ ਤੇ ਹਰਿ, ਚਿਤ ਸੈ ਜਪ ਬਿਚਾਰੈ ।
 ਦੇਹ ਅਨਿਤ ਨ ਨਿਤ ਰਹੈ ।
 ਯਸ ਨਾਵ ਚੜ੍ਹੈ ਭਵ ਸਾਗਰ ਤਾਰੈ ।
 ਧੀਰਜ ਧਾਮ ਬਨਾਯ ਇਹੈ ਤਨ ।
 ਬਧਿ ਸਾ ਦੀਪਕ ਜਿਉ ਉਜਿਆਰੈ ।
 ਗਿਆਨਹਿ ਕੀ ॥ ਬਵਨੀ ਮਨੋ ਹਾਬਲੈ ।
 ॥ ਕਾਤਰਤਾ ਕੁਤਵਾਰ ਬੁਹਾਰੈ (੨੪੯੧)

[ਕਿਸ਼ਨ ਅਵਗਾਰ]

ਜੋ ਵਰ ਉਹ ਅਕਾਲ ਪਰਖ ਜੀ ਤੋਂ ਇੱਥੇ ਕ੍ਰਿਸ਼ਨ
 ਅਵਤਾਰ ਵਰਣਨ ਵਿੱਚ ਮੰਗਦੇ ਹਨ, ਬਸ ਉਹੋ ਉਹ ਚੰਗੀ
 ਚੰਗ੍ਰਤ੍ਰੂ (੧) ਦੇ ਅੰਤ ਵਿੱਚ ਮੰਗਦੇ ਹਨ:-

॥ ਸਵੈਯਾ ॥

✓ ਦੇਹਿ ਸਿਵਾ ਬਰ ਮੋਹਿ ਇਹੈ
 ਸੁਭ ਕਰਮਨ ਤੇ ਕਬਹੂੰ ਨ ਟਰੋਂ ।
 ਨ ਢਰੋਂ ਅਰਿ ਸੋਂ ਜਬ ਜਾਇ ਲਰੋਂ
 ਨਿਸਚੈ ਕਰ ਅਪਨੀ ਜੀਤ ਕਰੋਂ ।

॥ ਲੜਾਈ ॥ ॥ ਗਿਆਨ ਦੀ ਕੈਚੀ ਨਾਲ ਦਿਲ ।
 ॥ ਬੁਚਦਿਲੀ (ਕਾਇਰਤਾ) ਕਟੇ ।

(੧੯)

ਅਰ ਸਿਖ ਹੋਂ ਅਪਨੇ ਹੀ ਮਨ ਕੋ
ਇਹ ਲਾਲਚ ਹੋ ਗੁਨ ਤਉ ਉਚਰੇਂ ।
ਜਬ ਆਵ ਕੀ ਅਉਧ *ਨਿਦਾਨ ਬਨੈ
ਅਤਿ ਹੀ ਰਣ ਮੈਂ ਤਬ ਜੂਝ ਮਰੋਂ । [੨੩੧]

ਗੱਲ ਕੀ, ਸਾਰੀ ਬਾਣੀ ਵਿੱਚ ਇਹੋ ਰਸ ਪ੍ਰਗਟ ਹੈ,
ਭਾਵੇਂ ਚੰਡੀ ਦੀ ਵਾਰ ਯਾ ਕੋਈ ਅਵਤਾਰ ਯਾ ਬਚਿੜ੍ਹ ਨਾਟਕ
ਵਰਣਨ । ਵੇਖੋ ਬਚਿੜ੍ਹ ਨਾਟਕ ਵਿੱਚ ਵੀ ਇਹੋ ਰਸ ਟਪਕ
ਟਪਕ ਪੈਂਦਾ ਹੈ:-

✓ ਬਲੀ ਬੀਰ ਰੁੜੇ । ਸਮਹ ਸ਼ਸਤ੍ਰ ਜੜੇ ।

ਲਗੇ ਧੀਰ ਪਕੈ । ਕ੍ਰਿਪਾਣੀ ਬਨਕੈ । ੩੦ ।

ਕੜਕੇ ਕ੍ਰਿਪਾਣੀ । ਬਣਕੇ ਕ੍ਰਿਪਾਣੀ ।

ਕੜਾਕਾਰ ਛੁਟੈ । ਬਣਾਕਾਰ ਉਣੈ । ੪੦ ।

[ਬਚਿੜ੍ਹ ਨਾਟਕ]

ਇਸ ਖਈ-ਰੋਗ ਖਾਧੇ ਹਿੰਦੁਸਤਾਨ ਵਿੱਚ ਬੀਰ-ਰਸ
ਭਰਣਾ ਦਸਮੇਸ਼ ਪਿਤਾ ਜੀ ਦਾ ਸਦ-ਜੀਵਣ ਜਾਗਦਾ ਮੌਜੜਾ
(Miracle) ਹੈ ਤੇ ਇਸ ਕੰਮ ਨੂੰ ਸਿਰੇ ਚਾੜ੍ਹਨ ਲਈ ਹੀ
ਉਨ੍ਹਾਂ ਨੇ ਇੱਕ ਨਹੀਂ ਅਨੇਕਾਂ ਹੀ 'ਵਾਰਾਂ' ਰਚੀਆਂ ਸਨ ।
'ਵਾਰਾਂ' ਸ਼ਬਦ ਸਾਰੀ ਭਾਸ਼ਾ ਵਿੱਚ ਉਨ੍ਹਾਂ ਬੀਰ ਰਸੀ ਕਵਿਤਾਵਾਂ
ਲਈ ਹੈ ਜਿਸ ਵਿੱਚ ਦੋਹਾਂ ਪਾਸਿਆਂ ਦੀ ਲੜਾਈ ਹੋਵੇ ।
ਹੋਰਾਨਗੀ ਦੀ ਗੱਲ ਹੈ ਜੁ ਅੰਗ੍ਰੇਜ਼ੀ ਵਿੱਚ ਵੀ ਇਹ ਅੱਖਰ ਵਾਰ
(War) ਹੈ ਬਹੁ ਉਸੇ ਹੀ ਅਰਥ ਵਿੱਚ ਆਇਆ, ਭਾਵੇਂ ਇਨ੍ਹਾਂ
ਦੀ ਧਾਤੂ ਯਾ ਜੜ੍ਹ ਹੋਰ ਹੋਰ ਹੈ । ਗੁਰੂ ਗ੍ਰੰਥ ਜੀਉ ਵਿੱਚ ਇਹ
*ਅੰਤ ।

(२०)

ਪ੍ਰਤੁਖ ਤੋਰ ਤੇ ਪਤਾ ਨਹੀਂ ਲਗਦਾ ਜੋ 'ਵਾਰਾਂ' ਦਾ ਕੀ ਭਾਵ ਹੈ, ਜਿਹਾ ਕਿ 'ਆਸਾ-ਦੀ-ਵਾਰ'। ਪਰ ਉਥੇ ਵੀ ਸੈਵੀ-ਗੁਣਾਂ ਤੇ ਦੈਤ ਗੁਣਾਂ ਦੀ ਲੜਾਈ ਦਾ ਹੀ ਵਰਣਣ ਹੈ ਜਿਹਾ ਕਿ ਛੂਤ-ਛਾਤ ਦਾ ਹਾਲ, ਸੂਤਕ ਦਾ ਛੂਤ, ਇਤਿ ਆਦਿ। ਬਸ ਉਹੋ ਹੀ ਰਸ ਇਨ੍ਹਾਂ ਦਸਮੇਸ਼ ਜੀ ਦੀਆਂ ਵਾਰਾਂ ਵਿੱਚ ਹੈ, ਇਤਨਾ ਜੇ ਇਨ੍ਹਾਂ ਨੂੰ ਕੋਈ ਹੀਜ਼ਾ, ਹੱਡੀਣ, ਸੋਫੀ ਵੀ ਸੁਣੇ ਤਾਂ ਵੀ ਜਾਗ ਉਠਦਾ ਹੈ। ਸ੍ਰੀ ਗੁਰੂ ਮੁਖ ਵਾਕ ਹੈ:-

✓ | ਪੜ੍ਹੁ ਮੂੜ੍ਹ ਯਾਕੇ ਧਨੇ ਧਾਮ ਬਾਢੈ।
ਸੁਣੈ ਸੁਮ ਸੋਫੀ ਲਰੈ ਜੁਧ ਗਾਢੈ।

[ਤੌਤੀ ਚਿਤ੍ਰ ਰ ੨]

ਇੱਥੇ 'ਸੁਮ' ਤੇ 'ਸੋਫੀ' ਦਾ ਖਾਸ ਵਰਣਨ ਇਸ ਕਰਕੇ ਆਇਆ ਹੈ ਜੋ ਬਿਪਤਾ ਵੇਲੇ ਸੁਮ ਮੈਦਾਨ ਛੁਡਕੇ ਅਪਣੀ ਬੋਲੀ ਦੀ ਰਾਖੀ ਕਰਨ ਆ ਜਾਂਦਾ ਹੈ, ਤੇ ਸੁਫੀ ਮਸਲਮਾਨਾਂ ਵਿੱਚ ਉਹ ਫਿਰਕਾ ਹੈ ਜੋ ਭਾਵੇਂ ਹੋਰਾਂ ਰਾਲਾਂ ਵਿੱਚ ਤਾਂ ਪਬੀਨ ਹੈ, ਪਰ ਲੜਾਈ ਤੋਂ ਜੇਨੀਆਂ ਵਾਂਕ ਸੰਗਦੇ ਹਨ। ਗੁਰੂ ਮਹਾਰਾਜਾ ਇਸੇ ਕਰਕੇ ਦੱਸਦੇ ਹਨ ਜੋ ਇਨ੍ਹਾਂ ਦੀ ਰਗਾਂ ਵਿੱਚ ਵੀ ਲਹੂ ਕੁਦ ਪਵੇ ਜ ਉਹ ਇਨ੍ਹਾਂ ਵਾਰਾਂ ਨੂੰ ਪੜ੍ਹਨ। ਕ੍ਰਿਸ਼ਨਾ ਅਵਤਾਰ ਦੇ ਵੀ ਅੰਤ ਵਿੱਚ ਏਹੋ ਚੇਤਾਵਨੀ ਕਰਾਈ ਹੋਈ ਹੈ, ਜੇ ਸਾਡਾ ਫਰਜ਼ ਹੈ ਕਿ ਧਰਮ ਰਖਿਆ ਲਈ ਯੁਧ ਕਰੀਏ, ਤਲਵਾਰ ਘੁੜਾਈਏ, ਬੰਦੂਕ ਚਲਾਈਏ, ਤੇ ਤੋਪ ਵਾਹੀਏ:-

✓ ਦਸਮ ਕਥਾ ਭਰੋਤ ਕੀ
ਭਾਖਾ ਕਰੀ ਬਨਾਇ ।

(२९)

ਅਵਰ ਬਾਸਨਾ ਨਾਹ ਪ੍ਰੰਤ
ਪਰਮ-ਜੈਧ ਕੇ ਚਾਇ ।

ਗਲ ਕੀ ਖਾਲਸਾ-ਪੰਥ ਚੁਪ-ਚਪੀਤ ਗੋਕਰਾਂ
(Quietist, Quakers) ਦਾ ਫਿਰਕਾ ਨਹੀਂ ਜਿਨ੍ਹਾਂ ਦੇ ਖਿਆਲ
ਵਿੱਚ ਲੜਨਾ ਪਾਪ ਹੈ, ਨਹੀਂ ਸਗੋਂ ਖਾਲਸੇ ਦੀ ਇਕ ਤਾਰੀਫ
ਇਹ ਹੈ ਜਾ ਉਹ ਨਿਤ ਪਰਮ-ਜੈਧ ਲਈ ਤਿਆਰ-ਬਰ-
ਤਿਆਰ ਹੋਵੇ:-

“ਖਾਲਸਾਂ ਸੇ ਜੁ ਕਰੋ ਨਿਤ ਜੀਗ” ✓

(੩)

ਕਈ ਸਜਣ ਆਖਣਗੇ ਜੁ ਦਸਮ ਗ੍ਰੰਥ ਤਾਂ ਆਸੀਂ
ਪੜ੍ਹਨ ਲਈ ਤਿਆਰ ਹਾਂ, ਪਰ ਸਾਡੇ ਤਿੰਨ ਸ਼੍ਰੀਕੇ ਹਨ ਜੁ
ਪਹਿਲਾਂ ਮਿਟਾਣੇ ਚਾਹੀਏ ਹਨ। ਉਹ ਕੀ ਹਨ ? ਉਤਰ ਹੈ:-

(੧) ਕੀ ਦਸਮੇਸ਼ ਪਿਤਾ ਜੀ ਨੇ ਉਹੋ ‘ਅੰਮਿਤ’
ਪਿਲਾਇਆ ਜੁ ਬਾਕੀ ਨੇ ਗੁਰਾਂ ਨੇ ਪਿਲਾਇਆ ਸੀ, ਯਾਹਰ ?

(੨) ਦੂਜਾ ਇਹ ਜੁ ਦਸਮ ਗ੍ਰੰਥ ਵਿੱਚ ‘ਸ੍ਰੀ ਭਗਤਿਤੀ
ਜੀ ਸਹਾਇ’ ਮੁੜ ਮੁੜ ਆਉਂਦਾ ਹੈ; ਇੱਥੇ ‘ਭਗਤਿਤੀ’
ਦਾ ਕੀ ਭਾਵ ਹੈ ? ਕੀ ਗੁਰਾਂ ਨੇ ‘ਦੇਵੀ’ ਪੂਜੀ ਸੀ ਦਾ
ਆਵਾਹਣ ਕੀਤਾ ਸੀ ?

(੩) ਜਦ ਗੁਰੂ ਮਹਾਰਾਜ ਅਕਾਲ-ਪਰਖ ਨੂੰ ਮੰਨਦੇ
ਹਨ ਜਿਸ ਦੀ ਉਪਮਾ ‘ਅਕਾਲ ਉਸਤੁਤ’ ਵਿੱਚ ਹੈ, ਫਿਰ
ਕ੍ਰਿਸ਼ਨ ਅਵਤਾਰ ਤੇ ਰਾਮ ਅਵਤਾਰ ਅਤੇ ਹੋਰ ੨੪ ਅਵਤਾਰਾਂ
ਦਾ ਹਾਲ ਕਿਉਂ ਦਿੱਤਾ ਗਿਆ ਹੈ ?

ਇਹ ਤਿੰਨ ਸ਼੍ਰੀਕੇ ਅੱਜ ਕਲ ਪੰਥ ਵਿੱਚ ਬੜੇ ਜ਼ੋਰ ਸੋਰ

(੨੨)

ਨਾਲ ਪਏ ਹਨ, ਤੇ ਅਪਣੀ ਚਹਿਰ ਦਿਨ ਬਦਿਨ ਫੈਲਾ ਰਹੇ ਹਨ। ਇਸ ਕਰਕੇ ਇਹ ਟ੍ਰੈਕਟ ਮਾਨੋ ਇਕ ਕਿਸਮ ਦੀ ਕ੍ਰਿਜ਼ੀ ਹੈ ਜੁ ਸਾਡਿਆਂ ਸ਼ੀਕਿਆਂ ਨੂੰ ਦੂਰ ਕਰਕੇ ਦਸਮ ਗ੍ਰੰਥ ਦਾ ਖੜਾਨਾ ਸਾਡੇ ਅਗੇ ਖੋਲਕੇ ਰਖੇਗੇ। ਕ੍ਰਿਜ਼ੀ ਬਿਨਾਂ ਜੰਦਗ ਨਹੀਂ ਖਲ ਸਕਦਾ, ਹੁਣ ਇਕ ਨਹੀਂ ਤਿਨ ਉਪੋਕਤ ਗਿਣੇ ਜੰਦਰੇ ਇਸ ਗ੍ਰੰਥ ਨੂੰ ਲਗੇ ਹਨ। ਸੋ ਪਹਿਲੋਂ ਜੰਦਰਿਆਂ ਦਾ ਖੋਲਣਾ ਜ਼ਰੂਰੀ ਹੈ। ਆਓ ਹਰ ਇਕ ਪ੍ਰਸ਼ਨ ਨੂੰ ਭਿੰਨ ਭਿੰਨ ਕਰਾਕੇ ਲਈਏ ਤੇ ਵਿਚਾਰ ਦੇ ਤੇਲ ਨਾਲ ਕ੍ਰਿਜ਼ੀ ਨੂੰ ਵਰਤੀਏ। ਵੇਖੋ ਫਿਰ ਉਤਰ ਸਾਨੂੰ ਅਪਣੇ ਆਪ ਦਸਮ ਗ੍ਰੰਥ ਤੋਂ ਹੀ ਲਭ ਜਾਵੇਗਾ।

(8)

ਪਹਿਲਾ ਪ੍ਰਸ਼ਨ ਤਾਂ ‘ਅੰਮ੍ਰਿਤ’ ਦਾ ਹੈ। ਸਾਨੂੰ ਪਤਾ ਹੈ ਜੁ ਸ੍ਰੀ ਜਪੁਜੀ ਸਾਹਿਬ ਵਿੱਚ ਅਖੀਰਲੀ ਪਉੜੀ ‘ਯੋਗੀਐ ਸਬਦ ਸਚੀ ਟਕਸਾਲ’ ਵਿੱਚ ਸਬਦ (ਨਾਮ=Logos) ਨੂੰ ਅੰਮ੍ਰਿਤ ਕਰਕੇ ਆਖਿਆ ਹੈ, ਤੇ ਆਨੰਦ-ਸਾਹਿਬ ਵਿੱਚ ਵੀ ਇਹੋ ਅੰਮ੍ਰਿਤ ਕਰਕੇ ਵਰਤਿਆ ਹੈ। ਸ੍ਰੀ ਦਰਬਾਰ ਸਾਹਿਬ ਵਿੱਚ ਵੀ ਮੁੜ ਮੁੜਕੇ ਇਹੋ ਆਇਆ ਹੈ: ‘ਬਿਨ ਸਬਦੈ ਗਿਆ ਨਾ ਪਾਵੈ ਕੋਈ’ ਭਾਵੇਂ ਜਦ ਤੋੜੀ ਉਸ ਅਗਮ-ਸ਼ਬਦ ਦੀ ਲਖਤਾ ਨਾ ਹੋਵੇ ਜੋ ਸਾਡੇ ਰੋਮ ਰੋਮ ਵਿੱਚੋਂ ਸਿਮਰਣ ਦੇ ਪ੍ਰਕ ਹੋਣ ਉਪਰ ਚੋਦਾਂ ਹੈ, ਤਦ ਤੋੜੀ ‘ਨਾਮ’ ਜੁ ਵਾਹਿਗੁਰੂ ਜੀ ਨਾਲ ਮੇਲਣ ਵਾਲਾ ਹੈ, ਉਹ ਨਹੀਂ ਲਭਦਾ। ਹੁਣ ਅਸਾਂ ਦਸਮ ਗ੍ਰੰਥ ਵਿੱਚ ਦੇਖਣਾ ਹੈ ਜੁ ‘ਨਾਮ’ (ਅੰਮ੍ਰਿਤ) ਬਾਬਤ ਦਸ਼ਸੇ ਪਿਤਾ ਜੀ ਕੀ ਫਰਮਾਉਂਦੇ ਹਨ। ਦਸਮ-ਗ੍ਰੰਥ ਦੇ ਵੀ ਦੇ ਤਿਨ

(੨੩)

ਹਿਸੇ (੧) ਇਕ ਤਾਂ ਵਾਰਤਿਕ, ਜਿਹਾ ਕਿ ੨੪ ਅਵਤਾਰਾਂ ਦੀ
ਤੇ ਤ੍ਰਿਆ ਚਰਿਤ ਕਬਾ (੨) ਵਾਰਾਂ। ਜਿਨ੍ਹਾਂ ਵਿੱਚ ਅਸਰੀ
ਸੰਪੂਰਾ ਦੀ ਦੇਵੀ ਸੰਪੂਰਾ ਨਾਲ ਲੜਾਈ ਯੁਪ ਦੇ ਤਰੀਕੇ ਉਪਰ
ਦਰਸਾਈ ਹੈ ਤੇ (੩) ਤੰਜਾ ਸ੍ਰੀ ਦਰਬਾਰ ਸਾਹਿਬ ਵਰਗੇ ਸ਼ਬਦ
ਤੇ ਰਾਮਕਲੀ ਰਾਗ ਵਿੱਚ ਹਨ। ਇਨ੍ਹਾਂ ਸ਼ਬਦਾਂ ਵਿੱਚ ਦਸ਼ਮੇਲਾ
ਪਿਤਾ ਜੀ ਨੇ 'ਨਾਮ' ਤੇ 'ਜੋਗ' ਉਪਰ ਪੁਰਾ ਪੁਰਾ ਚਾਨਣਾ
ਪਾਇਆ ਹੈ, ਤੇ ਇਨ੍ਹਾਂ ਹੀ ਸ਼ਬਦਾਂ ਨੂੰ ਦਸਮ-ਗ੍ਰੰਥ ਦਾ ਤੱਤ
ਸਮਝਣਾ ਚਾਹੀਦਾ ਹੈ। ਵੇਖੋ ਸਚੇ ਜੋਗ ਉਪਰ ਉਨ੍ਹਾਂ ਦਾ
ਕੀ ਉਪਦੇਸ਼ ਹੈ:-

ਰਾਮਕਲੀ ਪਾਤਸ਼ਾਹੀ ੧੦ ॥

✓ ਰੇ ਮਨ ਏਹ ਬਿਧਿ ਜੋਗ ਕਮਾਓ ।
 ਸਿੰਛੀ ਸਾਚ ਅਕਪਟ ਕੰਠਲਾ
 ਧਿਆਨ ਬਿਕੂਤ ਚੜ੍ਹਾਓ । ਰਹਾਉ ।
 ਤਾਤੀ ਗਹ-ਆਤਮ ਬਸ ਕਰਕੀ,
 ਭਿੜਾ 'ਨਾਮ'-ਅਧਾਰੀ ।
 ਬਾਜੇ ਪਰਮ-ਤਾਰ ਤੰਤ ਹਰਿ ਕੋ,
 ਉਪਜੈ ਰਾਗ ਰਸਾਰੀ । ੧ ।
 ਉੱਘਟੇ ਤਾਨ ਤਰੰਗ ਰੰਗ ਅਤਿ
 ਗਿਆਨ ਗੀਤ ਬੰਧਾਨੀ ।
 ਚਕਿ ਚਕਿ ਰਹੈ ਦੇਵ ਦਾਨਵ ਮਨਿ
 ਛਕਿ, ਛਕਿ ਬਿਯੋਮ ਬਿਵਾਨੀ । ੨ ।
ਆਤਮ ਉਪਦੇਸ਼ ਭੇਸ ਸੰਜਮ ਕੋ
ਜਾਪ ਸੁ 'ਅਜਪਾ' ਜਾਪੈ ।

(२४)

ਸਦਾ ਰਹੈ ਕੰਚਨ ਸੀ ਕਾਇਆਂ

ਕਾਲ ਨ ਕਬੂੰ ਬਿਆਪੇ । ੩।੨।

ਇਸ ਸ਼ਬਦ ਨੂੰ ਪੜ੍ਹੋ ਤੇ ਕੰਠ ਕਰ ਲਵੇ, ਕਿਉਂਕਿ
ਇਸ ਵਿੱਚ ਉਸ ਅੰਮ੍ਰਿਤ ਦਾ ਰਸ ਭਰਿਆ ਹੈ ਜਿਸ ਨੂੰ ਦਸਮੇਸ਼
ਪਿਤਾ ਜੀ ਦਸਦੇ ਹਨ ਜੇ ਦੇਵ ਦਾਨਵ 'ਚਕਿ ਚਕਿ' ਭਾਵ
ਸਦਾ ਚਖਦੇ ਹਨ, ਤੇ ਅਪਣੇ ਅਰਸ਼ੀ ਬਿਬਾਣਾਂ ਉਪਰ ਬੇਠਕੇ
ਦੇਵਤਾ-ਗਣ ਪੀਂਦੇ ਹਨ; 'ਛਕਿ ਛਕਿ ਬਿਯੋਮੋ, ਬਿਵਾਨੀ' ।
ਉਹ ਕੇਹੜਾ ਅੰਮ੍ਰਿਤ ਹੈ ? ਉੱਤਰ ਹੈ 'ਸ਼ਬਦ' ਦੀ ਉਰ
ਮਿਠੜੀ ਝੁਨਕਾਰ ਜੋ ਆਤਮਾ ਰੂਪੀ ਤੰਤੀ ਤੋਂ ਨਿਕਲੇਦੀ ਹੈ
(ਬੁਜੇ ਪਰਮ-ਤਾਰ ਤੰਤ ਹਰਿ ਕੇ) ਤੇ ਜਿਸ 'ਤਾਰ' ਤੋਂ ਇੱਕ
ਅਨੂਪਮ ਰਾਗ ਉਠਦਾ ਹੈ ਜੁ ਮਨ ਨੂੰ ਖਿੱਚਕੇ ਉਨਮਨ ਰਸ ਵਿੱਚ
ਲੈ ਜਾਂਦਾ ਹੈ, ਜਿਸ ਨੂੰ ਦਸਮੇਸ਼ ਪਿਤਾ 'ਰਾਗੀ ਰਸਾਰੀ' ਭਾਵ
ਰਸ-ਭਰਿਆ ਰਾਗ ਆਖਦੇ ਹਨ। ਤਾਂ ਪਤਾ ਲਗਾ ਜੇ ਨਾਮ=
ਅੰਮ੍ਰਿਤ=(Logos) ਉਹੋ ਹੈ ਜੁ ਆਦਿ ਗ੍ਰੰਥ ਵਿੱਚ ਵਡਿਆਇਆ
ਤੇ ਦਰਸਾਇਆ ਗਿਆ ਹੈ, ਫਰਕ ਰੇਤਾ ਕ ਵੀ ਨਹੀਂ ।

ਆਉ ਹੁਣ ਅਗੇ ਟੁਰ ਕੇ ਵੇਖੀਏ ਜੇ ਦਸਮੇਸ਼ ਪਿਤਾ
ਜੀ ਇਸ ਨੂੰ ਹੋਰ ਕੀ ਆਖਦੇ ਹਨ ? ਇੱਕ ਤਾਂ ਇਸੇ ਨੀ
'ਅਜਪਾ' ਕਰਕੇ ਆਖਿਆ ਹੈ, ਕਿਉਂਕਿ ਇਹ ਰੇਮ ਰੇਮ ਵਿੱਚ
ਹੀਦਾ ਹੈ, ਫਿਰ ਜਿਹਵਾ ਦੇ ਹਿਲਾਣ ਦੀ ਲੋੜ ('ਜਾਪ ਸ
ਅਜਪਾ ਜਾਪੇ') । ਤੇ ਇਸੇ 'ਨਾਮ' ਨੂੰ ਫਿਰ ਗਿਆਨ ਦਾ ਮੰਬਾ
ਕਰਕੇ ਲਿਖਿਆ ਹੈ ਕਿਉਂਕਿ ਇਸ ਵਿੱਚ ਨਿਜ-ਪਕਾਸ਼ ਹੈ
ਜੇ ਅਪਣੇ ਆਪ ਉਠਦਾ, ਉਘਰਦਾ ਹੈ (ਉਘਟੈ ਤਾਨੇ ਤਰੰਗ
ਰੱਗ ਅਤਿ ਗਿਆਨ ਗੀਤ ਬੰਧਾਨੀ) ।

(२५)

ਇਸ ਅਵਸਥਾ ਨੂੰ ਅਪੜਨ ਲਈ ਅਸਾਂ ਵੇਖਣਾ ਹੈ
ਜੇ ਦਸਮੇਸ਼ ਪਿਤਾ ਜੀ ਕੀ ਮਾਰਗ ਦਸਦੇ ਹਨ, ਕੀ ਸਿਮਰਨ
ਉਪਰ ਜ਼ੋਰ ਦੇਂਦੇ ਹਨ ਕਿ ਨਹੀਂ ? ਉਤਰ ਹੈ ਦੂਜੇ ਰਾਮਕਲੀ
ਗਾਂਗ ਵਿੱਚ ? :-

✓ “ਸੰਗ੍ਰਹ ਕਰੋ ਸਦਾ ਸਿਮਰਨ ਕਉ, ਪਰਮ-ਪਾਪ ਤਜ ਭਾਗੋ ।”

ਭਾਵ ਜੁ ਤੁਸੀਂ ਸਿਮਰਨ ਨੂੰ : “ਉਠਤ ਬੈਠਤ ਸੋਵਤ
ਜਾਗਤ ਇਹ ਮਨ ਤੁਝੈ ਚਿਤਾਰੇ” ਵਾਲੇ ਪੰਥ ਨੂੰ ਫੜ੍ਹੇਗੇ ਤਾਂ
ਤੁਸੀਂ ਹਉਮੇ ਰੂਪੀ ਪਰਮ-ਪਾਪ (Primal-Sin) ਤੋਂ ਆਪ
ਪਾਰ ਤਰ ਜਾਵੇਗੇ । ਫਿਰ ਹੋਰ ਸੰਜਮ ‘ਜੋਗ’ ਭਾਵ ਵਾਹਿਗੁਰੂ
ਨਾਲ ਜੁੜਨ ਵਾਲਾ ਇਸ ਸ਼ਬਦ ਵਿੱਚ ਖੋਲਕੇ ਦਸਿਆ ਹੈ :-

✓ ‘ਰੇ ਮਨ ਐਸੇ ਕਰ ਸੰਨਿਯਾਸਾ ।

ਬਨ ਸੇ ਸਦਨ ਸਬੈ ਕਰ ਸਮਝੁ ।

ਮਨ ਹੀ ਮਾਹਿ ਉਦਾਸਾ । ੧ । ਰਹਾਉ ।

ਜਤ ਕੀ ਜਟਾ ਜੋਗ ਕੇ ਮਜਨ ।

ਨੇਮ ਕੇ ਨਖਨ ਬਢਾਓ ।

ਗਿਆਨ ਗੁਰੂ ‘ਆਤਮ’ ਉਪਦੇਸਹ ।

‘ਨਾਮ’ ਬਿਕੂਤ ਲਗਾਓ ।

ਅਲੁਪ ਅਹਾਰ ਸੁਲੁਪ ਸੀ ਨਿਦ੍ਰਾ ।

ਦਇਆ ਛਿਮਾ ਤਨ ਪ੍ਰੀਤਿ ।

ਸੀਲ ਸੰਤੋਖ ਸਦਾ ਨਿਰਬਾਹੋ ।

ਹੈਬੇ ਤ੍ਰਿਗੁਨ ਅਤੀਤ । ੨ ।

ਕਾਮ ਕ੍ਰੋਧ ਹੀਕਾਰ ਲੇਭ ਹਨ ।

ਮੋਹ ਨ ਮਨ ਸਿਉ ਲਿਆਵੈ ।

(੨੬)

ਤਬ ਹੀ 'ਆਤਮ-ਤੱਤ' ਕੇ ਦਰਸੇ ।

ਪਰਮ-ਪੁਰਖ ਕਹ ਪਾਵੈ । ੩ । ੧ ।

ਭਾਵ ਜੇ 'ਆਤਮ-ਤੱਤ' ਦੇ ਦਰਸ਼ਨ ਕਰਨੇ ਹਨ ਤਾਂ ਅਸੁਰੀ ਗੁਣ ਕੱਢਕੇ ਦੈਵੀ ਗੁਣਾਂ ਨੂੰ ਅੰਦਰ ਜਗਾ ਦੇਉ, ਤੋਂ ਥੋੜਾ ਖਾਣਾ ਥੋੜਾ ਸੋਣਾ (ਅਲੁਪ ਅਹਾਰ ਸੁਲੁਪ ਸੀ ਨਿਦ੍ਵਾ) ਵਾਲਾ ਵਤੀਰਾ, ਸਿਮਰਨ ਵਿੱਚ ਜਾਗਣ ਵਾਲਾ ਫੜੇ । ਤਾਂ ਪਤਾਂ ਲਗਾ ਜੇ ਦਸ਼ਮੇਸ਼ ਪਿਤਾ ਜੀ ਦੀ 'ਨਾਮ' ਬਾਬੁਤ ਉਪਦੇਸ਼ ਉਹੀ ਹੈ ਜੇ ਆਦਿ ਗ੍ਰੰਥ ਵਿੱਚ ਹੈ, ਫਰਕ ਰਤਾ ਭਰ ਵੀ ਨਹੀਂ

ਹਣ ਅਸਾਂ 'ਖੰਡੇ ਦੇ ਅੰਮ੍ਰਿਤ' ਵਲ ਆਉਣਾ ਹੈ। ਇਹ ਅਤਿ ਜ਼ਰੂਰੀ ਹੈ, ਤੇ ਸਿੱਖੀ ਦਾ ਇਹੋ ਦਰਵਾਜ਼ਾ ਹੈ। ਇਸ ਬਿਨਾ ਸਾਡੇ ਦਿਲਾਂ ਵਿੱਚ ਕਾਇਰਤਾ, ਬੁਜ਼ਦਲੀ ਤੋਂ ਸ਼ੂਮ-ਪੁਣਾ ਭਰਿਆ ਰਹੇਗਾ। ਦਸਮ ਪਿਤਾ ਜੀ ਦੇ ਖੰਡੇ ਦੇ ਅੰਮ੍ਰਿਤ ਵਿੱਚ ਉਹ ਬਲ ਹੈ ਜੇ ਚਿੜੀਆਂ ਨੂੰ ਬਾਬਾਂ ਨਾਲੁਲੜਾਏ, ਗਿਦੜਾਂ ਨੂੰ ਸ਼ੀਹਾਂ ਨਾਲ ਲੜਾਏ ਤੇ ਲੋਕ ਪੁਲੇਤੇ ਵਿੱਚ ਸਾਡੀ ਰਖਿਆ ਕਰੋ। ਹਾਂ ਜੀ, ਇਹ ਖੰਡੇ ਦਾ ਅੰਮ੍ਰਿਤ ਖਾਲਸੇ ਦੀ ਜੀਵਨ ਗੜੜੀ ਹੈ। ਪਰ ਇਸ ਦਾ ਭਾਵ ਇਹ ਨਹੀਂ ਜੇ ਇਹ ਅੰਮ੍ਰਿਤ ਛੱਕਕੇ ਅਸਾਂ ਸਿਮਰਣ ਨੂੰ ਛੱਡ ਦੇਣਾ ਹੈ, ਕਿਉਂਕਿ ਜੋ ਪੰਜ ਬਾਣੀਆਂ ਅੰਮ੍ਰਿਤ ਛੱਕਣ ਵੇਲੇ ਚੇਤੇ ਕਰਾਈਆਂ ਜਾਂਦੀਆਂ ਹਨ ਯਥਾ ਜਪ ਸਾਹਬ, ਜਾਪ ਸਾਹਬ, ਸਖਮਨੀ ਸਾਹਬ ਇਤਿ ਆਦਿ। ਇਨ੍ਹਾਂ ਸਾਤੀਆਂ ਵਿੱਚ 'ਜਪ' ਭਾਵ ਸਿਮਰਣ ਉਪਰ ਹੋ ਤਾਂ ਜੋੜ ਹੈ, ਇਸੇ ਕਰਕੇ ਬਾਣੀਆਂ ਦਾ ਵਾ ਸਿਰਲੇਖ 'ਜਪ' ਜਾ 'ਜਾਪ' ਰੱਖਿਆ ਹੈ, ਤੇ ਸਖਮਨੀ ਸਾਹਬ ਵਿੱਚ ਵੀ ਮੰਫੜਲੀ ਅਸਟਪਦੀ ਵਿੱਚ 'ਸਿਮਰਉ' ਸਿਮਰਿ

(੨੨)

ਸਿਮਰਿ ਸਖ ਪਾਵੈ' ਵਾਲਾ ਨੁਸਖਾ ਘੋਖ ਕੇ ਦਸਿਆ ਹੈ। ਭਾਵ ਇਹ ਜੁ ਖੰਡੇ ਦਾ ਅੰਮ੍ਰਿਤ ਗਰਸਿੱਖੀ ਦਾ ਸਚਾ ਤੇ ਸੱਚਾ ਅੰਭੰਭ ਹੈ, ਪਰ ਸਿਮਰਨ ਅਗੋਂ ਪੰਥ, ਵਾਟ, ਰਸਤਾ ਹੈ ਜੁ ਅਸੀਂ ਇਨ੍ਹਾਂ ਟੰਗਾਂ ਨਾਲ ਨਹੀਂ, ਸਿਮਰਣ ਦੀਆਂ ਟੰਗਾਂ ਨਾਲ ਤੇ ਕਰਨਾ ਹੈ। ਜਦ ਕਿ ਅਸੀਂ ਉਸ ਨਿਸ਼ਾਨੇ ਉਪਰ ਅੱਪੜ ਜਾਵਾਂਗੇ ਤਦ ਸਾਡੇ ਸਰੀਰ ਨਾਲ 'ਨਾਮ ਦੇ ਫੰਗ' ਲਗ ਉਡਾਰੀਆਂ, ਮਾਰ ਆਵਾਂਗੇ। ਉਹ 'ਨਾਮ' ਬੁੱਝੀ ਹੋਈ ਜੋਤ ਨਹੀਂ, ਜਾਗਦੀ-ਜੋਤ ਹੈ, ਜਦ ਤੋੜੀ ਉਹ ਅਟਟ-ਜੋਤ ਸਾਡੇ ਅੰਦਰ ਨਾ ਜਾਗੇ ਤਦ ਤੋੜੀ ਅਸੀਂ ਖਾਲਸ ਨਹੀਂ ਨਾ-ਖਾਲਸ ਹਾਂ ਯਥਾ ਸੀ ਮਖ ਵਾਕ:-

✓ *‘ਜਾਗਤ ਜੋਤ’ ਜਪੈ ਤਨਿਸ ਬਾਸਰ,
ਏਕ ਬਿਨਾ ਮਨ ਨੈਕ ਨਾ ਆਨੈ।

ਪੂਰਨ ਪ੍ਰੇਮ ਪ੍ਰਤੀਤ ਸਜੈ,
ਬ੍ਰਤ ਗੇਰ ਮੜ੍ਹੀ, ਮਟ ਭੂਲ ਨ ਮਾਨੈ।
ਤੀਰਥ ਦਾਨ, ਦਯਾ, ਤਪ, ਸੰਯਮ,
ਏਕ ਬਿਨਾ ਨਹਿ ਏਕ ਪਛਾਨੈ।

*‘ਪੂਰਨ-ਜੋਤ’ ਜਗੈ ਘਟ ਮੈ,
ਤਬ ‘ਖਾਲਸਾ’ ਨਾਹਿ॥ ਨਖਾਲਸ ਜਾਨੈ।

[ਤੋੜੀ ਸਵੈਖੇ ੧]

*ਨਾਮ ਵਾਲੀ ਅਟਟ-ਜੋਤ। ਭਾਵ ਅਟਟ ਸਬਦ ਰੇਮ
ਰੇਮ ਵਿੱਚੋਂ ਚੇਵੇ ਤੇ ਅਲਖ ਨੂੰ ਇੰਡ ਲਖੇ। ਤਰਾਤ ਦਿਨ।
ਨਾਹਿੰ ਤਾਂ। ॥ ਨਾ-ਖਾਲਸ, ਜੇ ਅੰਦਰ ਜੋਤ
ਨਹੀਂ ਜਗੀ।

(੨੮)

ਤਾਂ ਨਿਸਚਾ ਹੋਇਆ ਜੁ ਦਸਮ ਪਿਤਾ ਜੀ ਨੇ ਵੀ ਉਹੋ ਉਪਏਸ਼ ‘ਨਾਮ’ ਦਾ ‘ਸ਼ਬਦ’ ਦਾ ਹੀ ਅਪਣੇ ਗਰਸਿੱਖਾਂ ਨੂੰ ਕੀਤਾ ਹੈ। ਖੰਡੇ ਦਾ ਅੰਮ੍ਰਿਤ ਸਾਡੀ ਨੰਹ ਹੈ, ਪਰ ਪਉੜੀ ਉਪਰ ਸਿਮਰਨ ਦੀ ਹੈ (ਜਪ-ਜਾਪ ਸਾਹਿਬ ਵਾਲੀ), ਇਸ ਪਉੜੀ ਤੇ ਚੜ੍ਹਦਿਆਂ ਚੜ੍ਹਦਿਆਂ ਉਸ ਸਚਖੰਡ ਨੂੰ ਜਾ ਚੜ੍ਹਨਾ ਹੈ, ਤਦ ਅਦਿਸ਼ਟ-ਅੰਮ੍ਰਿਤ ਪੱਕੇ ਅਸੀਂ ਪੂਰਨ ਸੁਰਜੀਤ ਹੋ ਜਾਵਾਂਗੇ। ਤਦ ਤੌੜੀ ਅਸੀਂ ਨਾ-ਖਾਲਸਾ ਹਾਂ, ਉਸ ਟੀਸੀ ਤੇ ਅਪੜਕੇ ਖਾਲਸ ਯਾ ‘ਖਾਲਸਾ’ !

ਮਤੇ ਕਿਧਰੇ ਅਸੀਂ ਇਸ ਪੰਡੀ ਨੂੰ ਭੁਲ ਜਾਈਏ, ਸਾਨੂੰ ਉਹ ਦੋ ਤੁਕਾਂ ਕਦੀ ਨਹੀਂ ਭੁਲਾਉਣਾਂ ਚਾਹੀਦੀਆਂ ਜੁ ਦਸਮੇਸ਼ ਪਿਤਾ ਜੀ ਨੇ ਅਪਣੇ ਪਵਿਤਰ ਹੱਥਾਂ ਨਾਲ ਦਸਮ ਗ੍ਰੰਥ ਵਿੱਚ ਨਾਵੇਂ ਮਹਲੇ ਦੇ ਸ਼ਬਦਾਂ ਨਾਲ ਚਾੜ੍ਹੀਆਂ ਸਨ:-

✓ ਚਿਤ *ਚਰਨ-ਕਵਲ ਕਾ ਆਸਰਾ,

ਚਿਤ ਚਰਨ ਕਵਲ ਸੰਗ ਜੋੜੀਏ।

। ਮਨ ਲੋਚੈ ਬੁਰਿਆਈਆਂ,
ਗੁਰ-“ਸ਼ਬਦੀ” ਇਹ ਮਨ ਹੋੜੀਏ।

ਭਾਵ ‘ਸ਼ਬਦ’ (ਨਾਮ) ਹੀ ਸਾਡਾ ਅੰਤ ਨੂੰ ਤੇ ਲੋਕ ਪ੍ਰਲੋਕ ਵਿੱਚ ਸਹਾਈ ਹੈ ਤੇ ਉਹੋ ਅੰਮ੍ਰਿਤ ਹੈ ਜਿਸ ਬਾਬਤ ਅਨੰਦ ਸਾਹਿਬ ਵਿੱਚ ਲਿਖਿਆ ਹੈ:-

✓ ‘ਸੁਰਿਨਰ ਮੁਨਿਜਨ ‘ਅੰਮ੍ਰਿਤ’ ਖੋਜੇ

ਸੁ ਅੰਮ੍ਰਿਤ ਗੁਰ ਤੇ ਪਾਇਆ।’

[ਅਨੰਦ ਸਾਹਿਬ]

*ਅਕਾਲ ਪਰਖ ਦੇ ਚਰਨ (ਨਾਮ)।

(੨੯)

(੫)

ਹਣ ਦੂਜੇ ਪ੍ਰਸ਼ਨ ਵੱਲ ਆਓ ਜੁ ਸ੍ਰੀ ਭਗਤਿਤੀ ਜੀ
ਕੌਣ ਹੈ ? ਉਦ੍ਦਿਦ ਭਾਵੋਂ ਇਹ ਪ੍ਰਸ਼ਨ ਬਤਾ ਅੰਖਾਂ ਲੱਗੇ,
ਪਰ ਗੁਰਮੁਖਾਂ ਤੇ ਨਿਜ-ਪ੍ਰਕਾਸ਼ ਵਾਲਿਆਂ ਵਾਸਤੇ ਇਹ ਪ੍ਰਸ਼ਨ
ਖਿਆ ਨਹੀਂ, ਕਿਉਂਕਿ ਉਨ੍ਹਾਂ ਨੇ 'ਨਾਮ' ਦੇ ਆਮੇ ਸਾਹਮਣੇ
ਛੁਕੇ, ਨਹੀਂ ਨਹੀਂ ਅਪਣੇ ਅੰਦਰ ਦਰਸ਼ਨ ਕੀਤੇ ਹਨ, ਤੇ
ਉਹ ਜਾਣਦੇ ਹਨ ਜੋ 'ਨਾਮ' ਹੀ ਉਹ ਮੱਦਲੀ-ਸੱਤਾ ਤੇ ਤਾਣ
ਹੈ । (Primal force) ਜਿਸ ਨੇ ਸਾਰੇ ਸੰਸਾਰ ਨੂੰ ਬਿਨ
ਵਿਮਾਂ ਚੁਕ ਰੱਖਿਆ ਹੈ ਯਥਾ :-

ਸਿੰਘ ਪਰਬਤ ਮੇਦਨੀ ਬਿਨ ਬੰਸਾ ਗਗਨ ਰਹਾਇਆ ।

ਗੱਲ ਕੀ, 'ਨਾਮ' ਦਾ ਇੱਕ ਗਣ ਨਹੀਂ, ਅਨੇਕਾਂ
ਹਨ, ੧੦੧ ਹਨ ! ਕੇਹੜੇ ਕੇਹੜੇ ? ਉੱਤਰ ਹੈ ਜੁ ਮੇਟੇ
ਮੇਟੇ ਤਾਂ ਇਹ ਹਨ :-

(੧) 'ਨਾਮ' ਕਾਲ ਤੇ ਦੇਸ ਤੋਂ ਪਰਾਂ ਦੀ ਸ਼੍ਰੀ ਹੈ, ਇਸ
ਕਰਕੇ ਅਨੰਤ, ਅਗਮ ਹੈ, ਉਸ ਦੀਕੋਈ ਹੱਦ ਯਾ ਅੰਤ ਨਹੀਂ ।
ਇਸੇ ਕਰਕੇ ਉਹ ਮਿਤੁਕ-ਪ੍ਰਾਣੀ ਨੂੰ ਅਨੰਤ ਨਾਲ ਜੋੜਨ
ਲਈ ਸੱਤਾ ਰੱਖਦਾ ਹੈ । ਜੁ ਅਜਾਂ ਤਸਵੀਰ ਬਣਾਉਣੀ ਹੋਵੇ
ਤਾਂ ਇੰਦ੍ਰ ਕੁ ਬਣੇਗੀ ।

(੧)

ਨਿਰੰਕਾਰ

(੨)


ਕਾਲ

(੩)

ਦੇਸ

(੪)

ਮਾਤਲੋਕ ਤੇ ਪ੍ਰਾਣੀ



(੩੦)

ਧੁਰ ਉਪਰ 'ਨਿਰੰਕਾਰ' ਹੈ, ਉਥੇ ਵਾਹਿਗੁਰੂ ਜੀ ਅਪਣੇ ਆਪ ਹਨ, ਸ਼੍ਰਯ, ਨਿਰੋਲ, ਏਕੰਕਾਰ !

ਉਨ੍ਹਾਂ ਦੇ ਹੇਠਾਂ ਦੇਸ਼ ਤੇ ਕਾਲ (੨ ਤੇ ੩) ਦੀਆਂ ਦੋ ਕੰਧਾਂ ਯਾ ਤਬਕੇ ਹਨ, ਜਿਨ੍ਹਾਂ ਨੂੰ ਕੋਈ ਤੋਪ, ਬੰਦੂਕ ਯਾ ਹਵਾਈ ਜਹਾਜ਼ ਨਹੀਂ ਚੀਰ ਸਕਦਾ। ਇਨ੍ਹਾਂ ਨੂੰ..... ਦਰਸਾਇਆ ਹੈ।

ਪਰ ਹੇਠਾਂ ਮਾਤਲੋਕ ਯਾ ਸਾਰੀ ਮਾਦੀ ਦੁਨੀਆਂ ਹੈ, ਜਿਸ ਵਿੱਚ ਜੀਆਂ ਜੰਤਾਂ ਨੂੰ (x x x) ਕਰਕੇ ਦੱਸਿਆ ਹੈ।

ਅਸੀਂ ਵੇਖ ਆਏ ਹਾਂ ਜੁ ਮਾਤਲੋਕ ਤੇ ਨਿਰੰਕਾਰ ਲੋਕ ਵਿੱਚ ਅਭਿਦ, ਅਭਿਜ, ਅਛੇਦ ਦੇ ਦੀਵਾਰਾਂ ਹਨ। ਕੀ ਫਿਰ ਅਸੀਂ ਉਪਰ ਨਹੀਂ ਜਾ ਸਕਦੇ ? ਕੀ ਅਸੀਂ ਹਮੇਸ਼ਾਂ ਲਈ ਹੀ ਵਾਹਿਗੁਰੂ ਜੀ ਤੋਂ ਪਛੜ ਗਏ ਹਾਂ। ਉੱਤਰ ਹੈ; ਨਹੀਂ : ਵਿੱਚ ਇੱਕ ਅਦਿਸ਼ਟ, ਪਰ ਸਚ ਮਚਲਾ ਪਲ ਹੈ, ਜਿਸ ਨੂੰ 'ਨਾਮ' ਆਖੀਦਾ ਹੈ ਜਿਸ ਨੂੰ (↑) ਅਸੀਂ ਇਸ ਦੁਆਰਾ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਜੋ ਹਰ ਪ੍ਰਾਣੀ ਨੂੰ ਵਾਹਿਗੁਰੂ ਜੀ ਨਾਲ ਜੋੜ ਸਕਦਾ ਹੈ। ਇਹ 'ਪਲ' ਬਣਨਾ (Bridge) ਨਾਮ ਦਾ ਪਹਿਲਾ ਗਣ ਹੈ। ਇਸ 'ਸਨਹਿਰੀ-ਸੀੜੀ' ਨੂੰ ਆਦਿ ਗ੍ਰੰਥ ਜੀਓ ਵਿੱਚ 'ਡੋਰੀ' ਕਰਕੇ ਆਖਿਆ ਹੈ ਜੁ ਗਰਮ੍ਬਖ ਨੂੰ ਅਕਾਲ-ਪਰਖ ਦੇ ਚਰਨ-ਕਵਲਾਂ ਨਾਲ ਜੋੜਦੀ ਹੈ ਯਥਾ:-

✓ "ਡੋਰੀ" ਲਪਟ ਰਹੀ ਚਰਨੋਂ ਸੰਗ,

ਭਰਮ ਭੈ ਸਗਲੇ ਖਾਦ ।"

ਭਾਵ ਇਸ 'ਡੋਰੀ' ਦੇ ਪਕੜਨ ਨਾਲ ਸਾਰੇ ਭੈ ਤੇ ਭਰਮ ਦੂਰ ਹੋ ਗਏ।

(੩੧)

ਕਈ ਸੱਜਨ ਸ਼ੀਕਾ ਕੀਤਾ ਕਰਦੇ ਹਨ, ਜੁ ਅਜੇਹੀ
ਤਾਕਤ, ਸ਼ਕਤੀ ਯਾ ਸੱਤਾ ਬਨਾਣ ਦੀ ਕੀ ਲੋੜ ਹੈ ? ਸਾਡਾ
ਅਕਾਲ ਪੁਰਖ ਆਪਣੇ ਆਪ ਹੀ ਸਭ ਕੁਝ ਕਰ ਸਕਦਾ ਹੈ,
ਭਾਵ ਅਕਾਲ ਪੁਰਖ ਲਈ ਭਿੰਨ ਸ਼ਕਤੀ ਦੀ ਕੋਈ ਖਾਸ ਲੋੜ
ਨਹੀਂ । ਇਹ ਗਲ ਹੁਣ ਸੇਚਣ ਵਾਲੀ ਹੈ, ਜੁ ਭਾਵੋਂ ਅਕਾਲ
ਪੁਰਖ ਸਭ ਕੁਝ ਕਰ ਸਕਦਾ ਹੈ, ਪਰ ਉਸਨੇ ਹਰ ਗਲ ਲਈ
ਕੋਈ ਸ਼ਬਦੀ ਬਣਾਈ ਹੋਈ ਹੈ; ਵੇਖੋ: ਮੀਂਹ ਵਾਸਤੇ ਬਦਲ
ਰਚੇ ਹਨ, ਬਦਲਾਂ ਬਿਨਾਂ ਉਹ ਮੀਂਹ ਨਹੀਂ ਵਸਾਂਦਾ; ਧੁਪ
ਲਈ ਸੂਰਜ ਰਚਿਆ ਹੈ, ਸੂਰਜ ਬਿਨਾਂ ਧੁਪ ਨਹੀਂ ਚਾੜ੍ਹਦਾ,
ਚਾਨਣੀ ਲਈ ਚੰਨ ਬਾਪਿਆ, ਚੰਨ ਬਿਨਾਂ ਠੰਡੜੀ ਚਾਨਣੀ
ਕਿਥੇ ? ਗਲ ਕੀ ਭਾਵੋਂ ਅਕਾਲ ਪੁਰਖ ਸਭ ਕੁਝ ਕਰਨ
ਲਈ ਸਮਰਥ ਹੈ, ਫਿਰ ਵੀ ਉਨ੍ਹਾਂ ਨੇ ਹਰ ਗਲ ਲਈ ਇੱਕ
ਸ਼ਬਦੀ ਰਚੀ ਹੈ । ਸੋ ਇਸੇ ਤਰ੍ਹਾਂ ਸੁਸ਼ਟੀ ਨੇ ਸਾਜਣ ਲਈ
ਤੇ ਫਿਰ ਲੈ ਕਰਨ ਲਈ ਉਨ੍ਹਾਂ ਨੇ ਇੱਕ ਸੱਤਾ ਜਿਸਨੂੰ ਨਾਮ-
ਸੱਤਾ ਆਖਦੇ ਹਨ ਰਚੀ ਹੈ । ਇਸ ਵਿੱਚ ਵਿਸ਼ੇਸ਼ ਕੀ ਗਣ
ਹੈ ? ਇਹ ਜਿਥੇ ਦੇਸ (Space) ਤੇ ਕਾਲ (Time) ਦਾਅਾਂ
ਕੇਧਾਂ ਨੂੰ ਚੀਰਕੇ ਸਾਨੌ ਪਾਰ ਉਰਾਰ ਲੈ ਜਾਂਦਾ ਹੈ । ਇਤਨੇ
ਹੀ ਨਹੀਂ ਇਕ ਹੋਰ ਵੀ ਇਸ ਵਿੱਚ ਗਣ ਹੈ, ਕੀ ?

ਦੂਜਾ ਗੁਣ ਇਸ ਵਿੱਚ ਇਹ ਹੈ ਜੋ 'ਨਿਰੰਤਰ' ਪਿਤਾ
ਜੀ ਤਾਂ ਨਿਰਗੁਣ ਹਨ, ਉਨ੍ਹਾਂ ਵਿੱਚ ਸਥਾਨ ਸ਼ੈਖੀ ਕੋਈ ਆ ਨਹੀਂ
ਸਕਦੀ । ਫਿਰ ਸੁਸ਼ਟੀ ਦੀ ਰਚਨਾ ਕੀਕਣ ਹੋਈ ਹੈ ? ਉਤਰ
ਹੈ ਜੋ ਪਰਮਾਤਮਾ ਜੀ ਨੇ 'ਨਾਮ' ਹਾਂ ਉਹ ਸੱਤਾ ਰੱਖਾ ਹੈ, ਜੋ
ਨਿਰੰਤਰ ਵਿੱਚ ਇੰਝ ਨਿਕਲਦੀ ਹੈ ਜੀਕਣ ਮਕਬੂਲ ਦੇ ਮੰਨ

(੩੨)

ਵਿੱਚੋਂ ਜਾਲਾ ਯਾ ਰੇਸ਼ਮ ਦੇ ਕੀੜ੍ਹੇ ਦੇ ਮੰਹ ਵਿੱਚੋਂ ਰੇਸ਼ਮ
ਸੰਸਾਰ ਦੀ ਰਚਨਾ ਕਥ ਈਕਣ ਹੀਦੀ ਹੈ:-

✓ (੧)	ਨਿਰੰਕਾਰ			
(੨)	⤒			⤒
(੩)	⤒			⤒
(੪)	⤒	⤒	⤒	⤒

ਭਾਵ ਨਿਰੰਕਾਰ ਵਿੱਚੋਂ ਨਾਮ ਰੂਪੀ ਸੱਤਾ ਨਿਕਲਦਾ
ਤੇ ਪਹਿਲੇਂ ਫੈਲਕੇ ਦੇਸ ਕਾਲ (੨ ਤੇ ੩) ਨੂੰ ਰਚਦੀ ਹੈ, ਤੇ
ਅੰਤ ਨੂੰ ਮਾਤ ਲੋਕ ਤੇ ਅਨੇਕ ਪ੍ਰਾਣੀ (੪) ਗੱਲ ਕੀ ਦੇਸ।
ਕਾਲ ਤੋਂ ਮਾਤ ਲੋਕ ਇਸੇ ਨਾਮ ਦਾਇਆਂ ਹੀ ਸੁਰਤਾਂ ਹਨ, ਜਿਥੇ
ਬਹੁ ਸੁਖਮ ਹੈ ਤਾਂ ਭਾਪ ਵਾਂਝ ਹੈ, ਫਿਰ ਸਬੂਲ ਹੋਕੇ ਪਾਣੀ
ਵਾਂਝ, ਫਿਰ ਹਰ ਸਬੂਲ ਹੋਕੇ ਬਕੜ ਵਾਂਝ ਸਿਬੂਲ, ਪਰ ਤਾਣਾ
ਬਾਣਾ, ਉਤ ਪੇਤ ਤਾਂ 'ਨਾਮ'-ਸੱਤਾ ਹੀ ਹੈ ਜਿਸ ਨੇ ਸੰਸਾਰ ਤੋਂ
ਰਚਿਆ ਯਥਾ; 'ਕੀਤਾ ਪਸਾਉ ਏਕੇ ਕਵਾਉ।' ਇਥੇ ਕਵਾਉ
ਦਾ ਭਾਵ ਵੀ 'ਨਾਮ' ਹੈ ਕਿਉਂਕਿ ਇਹ ਇੰਡ ਅਕਾਲ-ਪੁਰਖ
ਦੇ ਮੰਹ ਵਿੱਚੋਂ ਨਿਕਲਦਾ ਹੈ ਜੀਕਣ ਕਿਸੇ ਕਵੀ ਦੇ ਮੰਹ
ਵਿੱਚੋਂ ਕਵਿਤਾ (ਕਵਾਉ) ਸਹਿਜ-ਸੁਭਾ (Spontaneously)
ਨਿਕਲਦਾ ਹੈ।

ਤਾਂ ਪਤਾਂ ਲਗਾ ਜੇ ਇਸ 'ਨਾਮ' ਵਿੱਚ ਹੋਰ ਅਨੇਕ
ਗੁਣ ਹਨ, ਪਰ ਦੋ ਮੁਢਲੇ ਹਨ; ਇਕ ਸਿਸ਼ਟੀ ਰਚਣ ਵਾਲੇ
(Downward Current) ↓ ਦੂਜਾ 'ਪੁਲ' ਬਣਕੇ ਮਾਤ ਲੋਕ ↑
'ਨਿਰੰਕਾਰ' ਨਾਲ ਹੰਦਣ ਵਾਲਾ (upward current)

(੩੩)

ਯਾ ਇਉਂ ਲਿਖੇ:-

ਹੇਠਾਂ ↓ ↑ ਉਪਰ

‘ਨਾਮ’ ਦੇ ਦੋ ਮੁਢਲੇ ਗੁਣ ।

ਹੇਠਾਂ ਆਵੇ ਤਾਂ ਮਾਨੇ ਸੁਖਮ ਤੋਂ ਸਬੂਲ ਸਿਸ਼ਟੀ ਰਚੀ
ਜਾ ਰਹੀ ਹੈ (ਰਚਨਾ); ਜੇ ਉਪਰ ਜਾਵੇ ਤਾਂ ਮਾਨੇ ਪਰਲੇ ਹੋ
ਰਹੀ ਹੈ ! ਇਹ ਦੋ ਤਾਕਤਾਂ ‘ਨਾਮ’ ਦੀਆਂ ਹਨ, ਜੋ ਦੇਸ ਤੇ
ਕਾਲ ਨੂੰ ਚੀਰਕੇ ਉਪਰ ਤਲੇ ਚਲੀਆਂ ਜਾਂਦੀਆਂ ਹਨ ਜੀਕਣ
ਐਕਸ-ਕਿਰਨਾਂ (x-rays) ਸਰੀਰ ਵਿੱਚੋਂ ਆਰੋ ਪਾਰ ਲੰਘ
ਜਾਂਦੀਆਂ ਹਨ ।

ੴ ਆਓ ਹਣ ਅਸੀਂ ਉਤਰ ਦਈਏ ਜੋ ‘ਭਗੋਤੀ’ ਕੋਣ
ਹੈ ? ਪਰ ‘ਭਗੋਤੀ’ ਤੋਂ ਪਹਿਲੋਂ ਵੇਖੋ ‘ਭਵਾਨੀ’ ਕੋਣ ਹੋਈ ।
ਉਤਰ ਹੈ, ਉਹ ਸੱਤਾ ਜਿਸ ਨੂੰ ‘ਭੂ-ਆਣੀ’ ਭਾਵ ਜਿਸ ਨੇ ਭੂ
(ਪ੍ਰਿਬਾਦੀ ਯਾ ਸਿਸ਼ਟੀ) ਨੇ ‘ਨਿਰੰਕਾਰ’ ਤੋਂ ਬਾਹਰ ਆਂਦਾ ।
ਤਾਂ ਪਤਾ ਲਗਾ ਜੋ ‘ਭਵਾਨੀ’ ਕੋਈ ਜਨਾਨੀ, ਇਸਤੀ ਯਾ
‘ਦੇਵੀ’ ਨਹੀਂ, ਜਿਸ ਨੂੰ ਮੜ੍ਹ ਜਨਤਾ ਪੜਦੀ ਹੈ, ਸਗੋਂ ਇਹ
ਉਹ ‘ਨੂਰ’ ਨਾਮ ਯਾ ‘ਪਰਮ-ਜੋਤ’ ਹੈ ਜਿਸ ਦੀ ਉਪਮਾ ਗੁਰੂ
ਗੋਬਿੰਬ ਵਿੱਚ ਥਾਂ ਥਾਂ ਹੈ । ਪਰ ਤੁਸੀਂ ਇਸ ਗੱਲ ਦਾ ਸਬੂਤ
ਮੰਗੋ ਗੋ ਤੇ ਮੰਗਣਾ ਹੈ ਵੀ ਠੀਕ । ਇਸ ਕਰਕੇ ਸ੍ਰੀ ਮੁਖਵਾਕ
ਬਾਣੀ ਤੋਂ ਹੀ ਉਤਰ ਦਿੱਤਾ ਜਾਵੇਗਾ ਯਥਾ:-

✓ ਪਿਬਮ ਕਾਲ ਸਭ ਜਗ ਕੇ *ਤਾਤਾ,
ਤਾਂਤੇ ਭਯੋ †‘ਤੇਜ’ ਫੁਬਿਖਿਆਤਾ ।

*ਪਿਤਾ ਕਰਤਾਰ, †=ਨੂਰ, ‘ਨਾਮ’ ਪਰਮ-ਸੱਤਾ, ‡ਫੋਲ ਗਿਆ ।

(३४)

✓ ਸੇਈ 'ਭਵਾਨੀ' ਨਾਮ ਕਹਾਈ,
ਜਿਨ ਸਗਰੀ ਯਹਿ ਸਿੂਸ਼ਟੇ ਉਪਾਈ । ੨੯ ।
[ਚੋਬੀਸ ਅਵਤਾਰ]

ਇਸ ਬਾਣੀ ਵਿੱਚ ਸਪਸ਼ਟ ਹੈ ਜੋ ਉਹੋ 'ਨਾਮ' ਜਿਸ
ਨੂੰ ਕਬੀਰ ਜੀ "ਅਵਲ ਅਲੁਹ 'ਨੂਰ' ਉਪਾਇਆ, ਕੁਦਰਤ
ਕੈ ਸਭ ਬੰਦੇ ।" ਭਾਵ 'ਨੂਰ' ਕਰਕੇ ਆਖਦੇ ਹਨ, ਉਸੇ ਨੂੰ ਹੀ
ਦਸਮੇਸ਼ ਪਿਤਾ ਜੀ 'ਤੇਜ਼' (=ਨੂਰ=Light par excellence)
ਕਰਕੇ ਆਖਦੇ ਹਨ । ਫਿਰ ਆਪ ਹੀ ਖੋਲ੍ਹਕੇ ਦਸਦੇ ਹਨ ਜੋ
ਇਸਨੂੰ ਹੀ 'ਭਵਾਨੀ' ਆਖਦੇ ਹਨ, ਕਿਉਂਕਿ ਇਸਨੇ ਹੀ ਭੂ
(ਪ੍ਰਾਚਵੀ) ਨਿਰੰਕਾਰ ਤੋਂ ਬਾਹਰ 'ਆਣੀ' ਹੈ !

ਇਹ ਸੱਤਾ ਵਾਹਿਗੁਰੂ ਨਿਰੰਕਾਰ ਦੇ ਦਰ ਤੇ ਹਰ
ਵੇਲੇ ਵਸਦੀ ਹੈ:-

✓ 'ਅਨਹਦ ਰੂਪ ਅਨਾਹਦ ਬਾਨੀ,
ਚਰਨ ਸਰਨ ਜਿਹ ਬਸਤ ਭਵਾਨੀ ।'

[ਅਕਾਲ ਉਸਤਤ ਚੋਪਈ]

ਜੋ 'ਭਵਾਨੀ' ਨੂੰ ਯਾ 'ਭਗੋਤੀ' ਨੂੰ ਇਸਤ੍ਰੀ ਲਿੰਗ ਵਿੱਚ
ਲਿਆਉਂਦੇ ਹਨ, ਉਹ ਉਹੀ ਗਲਤੀ ਕਰਦੇ ਹਨ ਜਿਹਾ ਕਿ
ਸਣੀਦਾ ਹੈ ਅਜ ਕਲ ਦੇ ਪਠਾਣ ਲੋਕ ਕਰਦੇ ਹਨ: ਜਦ
ਉਹ ਆਖਦੇ ਹਨ, ਵੇਖੋ ਮਹਾਤਮਾਂ ਗਾਂਧੀ ਵਿੱਚ ਇਡਾ ਤ੍ਰਾਣ
ਹੈ, ਪਰ ਉਸਦਾ ਨਾਮ ਚਨਾਨਾ: 'ਗਾਂਧੀ' ਹੈ, ਉਸਨੂੰ ਤਾਂ
ਅਪਣਾ ਨਾਮ: 'ਗਾਂਧੀ' ਰਖਣਾ ਚਾਹੀਦਾ ਹੈ ! ਭਾਵ ਇਹ
ਅੱਖਰ 'ਸ਼ਕਤੀ', 'ਭਗੋਤੀ', 'ਭਵਾਨੀ', 'ਨੂਰ', 'ਤੇਜ਼', 'ਨਾਮ',
ਇਤ ਆਦਿ ਅਲੰਗ ਹਨ, ਇਨ੍ਹਾਂ ਨੂੰ ਇਜਤ੍ਰਾ ਲਿੰਗ ਨਾਮ

(३५)

ਦੇਣਾ ਉਹੋ ਗਲਤੀ ਹੈ ਜੇਹਾ ਕਿ 'ਬਿਜ਼ਾਈ' (Electricity) ਯਾ
ਅਗਨੀ (Fire) ਨੂੰ ਇਸਤ੍ਰੀ ਲਿੰਗ ਦੇਣਾ। ਯਾਦ ਰਖੋ (੧) ਹੇਠਾਂ
ਜੜ੍ਹੁ ਹੈ (Neuter Gender) (੨) ਫਿਰ ਇਸਤ੍ਰੀ ਲਿੰਗ ਹੈ
(Feminine Gender) (੩) ਫਿਰ ਪੁਲਿੰਗ (Masculine
Gender) ਤੇ ਧੂਰ ਉਪਰ (੪) ਅਲਿੰਗ ਪਰ ਚੇਤਨ ਸੱਤਾ ਹੈ
ਜੋ ਅਲਖ, ਅਗਮ, ਅਕਾਲ 'ਨਾਮ' ਹੈ। ਬਸ ਇਹੋ ਹੀ
'ਭਵਾਨੀ' ਹੈ।

ਤੇ ਹੋਏ ਹਨ ਤੇ ਤੁਝੇ ਹੋਏ

ਇਸੇ ਨੂੰ 'ਦਰਗਾ' ਆਖਦੇ ਹਨ, ਕਿਉਂਕਿ 'ਦੁਰ-ਗਾਹ'
ਭਾਵ ਮਸ਼ਕਲ ਨਾਲ ਗੰਮਤਾ ਵਿੱਚ ਆਉਂਦੀ ਹੈ। ਇਸੇ ਨੂੰ
'ਗਾਇਤੀ' ਆਖਦੇ ਹਨ, ਕਿਉਂਕਿ ਇਸ ਸੱਤਾ ਦੇ ਨਾਲ ਆਪ
ਮਹਾਰੇ ਰੋਮ ਰੋਮ ਵਿੱਚ ਗੰਜਣ ਵਾਲਾ ਸ਼ਬਦ ਵਜਦਾ ਹੈ, ਮਾਨੋ
ਇਹ 'ਗਾਈ' ਜਾ ਰਹੀ ਹੈ। ਇਸੇ ਨੂੰ 'ਕਾਲਕਾ' ਆਖਦੇ
ਹਨ, ਕਿਉਂਕਿ ਅਸੀਂ ਉਪਰ ਵੇਖ ਆਏ ਹਾਂ ਜੇ ਇਹ 'ਕਾਲ'
ਤੇ ਦੇਸ ਦੋਵਾਂ ਨੂੰ ਹੜ੍ਹਪ ਕਰ ਜਾਂਦੀ ਹੈ। ਇਸੇ ਨੂੰ 'ਸਸਵਤੀ'
ਆਖਦੇ ਹਨ, ਕਿਉਂਕਿ ਇਹ ਗਿਆਨ ਦੀ ਪੰਜੀ ਹੈ। ਇਸੇ
ਨੂੰ 'ਚੰਡੀ' ਆਖਦੇ ਹਨ, ਕਿਉਂਕਿ ਜਦ ਇਹ 'ਪੂਚੰਡ' ਹੋਕੇ
ਤੀਬਰ ਸ਼ਕਲ ਵਿੱਚ ਆਉਂਦੀ ਹੈ ਤਾਂ ਅਸੁਰੀ ਗੁਣ ਇਸ ਤੋਂ
ਦੁਮ ਦਬਾ ਕੇ ਭਜ ਜਾਂਦੇ ਹਨ। ਇਸੇ ਨੂੰ 'ਰਿਸਟਣੀ ਪਸਟਣੀ'
ਆਖਦੇ ਹਨ, ਕਿਉਂਕਿ ਬਲ ਦਾਤਾ ਇਹੋ ਹੈ। ਇਸੇ ਨੂੰ
'ਜਰਮਾਤਾ' ਯਾ 'ਜਰਦੰਬਾ' ਆਖਦੇ ਹਨ ਕਿਉਂਕਿ ਜਰਾਤ
ਦੀ ਮਾਂ ਇਹੋ ਹੀ ਹੈ। ਇਸੇ ਨੂੰ ਫਿਰ 'ਹਰਨੀ ਭਰਨੀ' ਆਖਦੇ
ਹਨ, ਕਿਉਂਕਿ ਇਹੋ ਸਾਡੀ ਰਗਾਂ ਵਿੱਚ ਤ੍ਰਾਣ ਭਰਦੀ ਹੈ।
ਇਸੇ ਨੂੰ ਹੀ 'ਸ੍ਰੀ' ਆਖਦੇ ਹਨ ਕਿਉਂਕਿ ਅਕਾਲ-ਪਰਖ ਦੀ

(੩੬)

ਤਿਆਰ ਬਰ ਤਿਆਰ ਸੱਤਾ ਇਹੋ ਹੈ । ਇਸੇ ਨੂੰ 'ਸ੍ਰੀ-ਅਸਕੇਤ'
ਆਖਦੇ ਹਨ, ਕਿਉਂਕਿ ਇਸੇ ਦੇ ਹਥ (ਕੈਤ) ਵਿੱਚ
ਤਲਵਾਰ ਰੂਪੀ ਕਾਲ (ਅਸ) ਹੈ । ਇਸੇ ਨੂੰ ਹੀ 'ਸ੍ਰੀ-
ਅਸਥਾਜ' ਕਰਕੇ ਵੀ ਲਿਖਿਆ ਹੈ ਕਿਉਂਕਿ ਇਸੇ ਦੀ
ਧੂਜਾ (ਝੁੜੇ ਉਪਰ ਕਾਲ ਰੂਪੀ ਖੜਗ ਹੈ (ਅਸ) । ਇਹ
ਸਾਰੇ ਨਾਮ ਗਣ ਵਾਚਕ ਹਨ, ਅਸਲ ਨਾਮ ਤਾਂ 'ਨਾਮ' ਹੀ
ਹੈ । ਬਸ ਇਸੇ ਨੂੰ ਹੀ 'ਭਗੋਤੀ' ਵੀ ਆਖਦੇ ਹਨ, ਕਿਉਂਕਿ
'ਭਗਵੰਤ' ਉਹ ਹੈ ਜਿਸ ਦੇ ਭਾਗ (ਹਿੱਸੇ) ਸੰਪੂਰਨ ਹੋਣ ਤੇ
ਸੰਪੂਰਨ ਕਰਨ ਵਾਲੀ ਸੱਤਾ ਇਹੋ ਨਾਮ-ਸੱਤਾ ਹੈ । ਇਸ
ਕਰਕੇ 'ਭਗਵੰਤ' (ਅਕਾਲ-ਪੁਰਖ) ਤੋਂ ਬਣੀ ਭਗੋਤੀ (ਨਾਮ-
ਸੱਤਾ ਅਕਾਲ ਨੂੰ ਪਰੀਪੂਰਨ ਰੱਖਣ ਵਾਲੀ) । ਹੁਣ ਇੱਕ ਗੱਲ
ਹਰ ਯਾਦ ਰੱਖਣ ਵਾਲੀ ਹੈ : ਕੀ ? ਵੇਖੋ ਯੋਂ ਹੇਠੇ ਤੁਹਾਨੂੰ
ਮਹਾਰਾਜੇ ਅਪਣੇ ਸਿੰਘਾਸਣਾਂ, ਤਖਤਾਂ ਉਪਰੋਂ ਟਿਕੇ ਰਹੀਂਦੇ
ਹਨ, ਪਰ ਉਨ੍ਹਾਂ ਦੇ ਅਮੀਰ, ਵੱਚੀਰ, ਜਰਨੈਲ ਲੜਦੇ ਹਨ,
ਫਿਰ ਅੰਤ ਨੂੰ ਭਾਵੇਂ ਲੜਕੇ ਇਹ ਜਰਨੈਲ ਜਿੱਤਦੇ ਹਨ, ਪਰ
ਨਾਮ ਬਾਦਸ਼ਾਹ ਦਾ ਹੀ ਪੈਂਦਾ ਹੈ । ਇਸੇ ਕਰਕੇ ਦਸਮ ਗ੍ਰੰਥ
ਵਿੱਚ ਮੁੜ ਮੁੜ ਆਉਂਦਾ ਹੈ :-

✓ (੧) ੧ ਓ ਸ੍ਰੀ ਵਾਹਿਗੁਰੂ ਜੀ ਕੀ ਫਤਹ ।.....
 ਭਾਵ ਫਤਹ ਅੰਤ ਵਿੱਚ ਨਿਰੰਕਾਰ ਦੀ ਹੀ ਹੈ ।

✓ (੨) ਸ੍ਰੀ ਭਗੋਤੀ ਜੀ ਸਹਾਇ ।.....
 ਪਰ ਸ਼ਕਤੀ, ਦੇਗ-ਤੇਗ ਕਿਸ ਦੀ ਚੜ੍ਹੀ ? ਅਕਾਲ-ਸ਼ਕਤੀ ਦੀ
 ਜਿਹਾ ਕਿ ਜਰਨੈਲਾਂ ਦੀ ਚੜ੍ਹਦੀ ਹੈ । ਸੋ ਇਹ ਤਾਂ ਕੰਮ ਕਰਨ

(३२)

ਵਾਲੀ (Executive power) ਹੈ, ਤੇ ਨਿਰੰਕਾਰ ਮੰਬਾ ਇਸ ਸ਼ਕਤੀ ਦਾ ਹੈ। ਯਾਦ ਰਹੋ ਜੇ ਇਹ ਅਕਾਲ ਸ਼ਕਤੀ ਅਕਾਲ ਤੋਂ ਇਕ ਲਿਹਾਜ਼ ਭਿੰਨ ਨਹੀਂ, ਜਿਹਾ ਕੇ ਅਗਨੀ ਤੋਂ ਗਰਮੀ ਭਿੰਨ ਨਹੀਂ ਯਾ ਬਰਫ ਤੋਂ ਸਰਦੀ ਭਿੰਨ ਨਹੀਂ, ਪਰ ਅਕਾਲ-ਪੁਰਖ ਜੀ ਤਾਂ ਅਡੋਲ, ਇਕ ਰਸ ਆਨੰਦ ਹਨ, ਇਸ ਕਰਕੇ ਕਾਲ ਤੇ ਦੇਸ ਦੇ ਬੇੜੇ ਢੱਤੇ ਕਰਣ ਲਈ, ਇਸ ਅਕਾਲ-ਸ਼ਕਤੀ ਦਾ ਹੋਣਾ ਲੋੜੀ ਦਾ ਹੈ। ਤੇ ਜਦ ਭਗਤ, ਜੋਗ ਦਵਾਰਾ ਅਕਾਲ-ਪੁਰਖ ਜੀ ਨਾਲ ਮਿਲਦੇ ਹਨ ਤਾਂ ਉਨ੍ਹਾਂ ਨੂੰ ਇਹੋ ਹੀ ਸ਼ਕਤੀ ਚੁਕਦੀ, ਉਭਾਰਦੀ ਤੇ ਵਾਹਿਗੁਰੂ ਜੀ ਨਾਲ ਮਿਲਾਉਂਦੀ ਹੈ। ਇਸ ਲਈ ਅਕਾਲ-ਸ਼ਕਤੀ (ਨਾਮ=ਭਗੋਤੀ) ਦੀ ਉਪਮਾ ਅਪੰਿਆਰ ਹੈ, ਤੇ ਵਾਸਤਵ ਵਿੱਚ ਇਹ ਮਾਨੇ ਅਕਾਲ-ਪੁਰਖ ਦੀ ਹੀ ਉਪਮਾ ਹੈ ਜਿਸ ਦੀ 'ਭਗੋਤੀ' ਸਭ ਤੋਂ 'ਵੱਡਾ ਭਖਾ' ਯਾ ਅੰਗ ਹੈ। ਇਸੇ ਕਰਕੇ 'ਚੰਡੀ ਚਰਿਤੁ' ਵਿੱਚ 'ਭਗੋਤੀ, ਭਵਾਨੀ-ਨਾਮ' ਦੀ ਮਹਿਮਾ ਬੜੇ ਪ੍ਰਭਾਵ-ਸ਼ਾਲੀ ਅਖਰਾਂ ਵਿੱਚ ਚਿਤਾਰੀ ਹੋਈ ਹੈ:-

✓ ਨਮੋ ਚਾਪਣੀ ਚਰਮਣੀ ਖੜਗ ਪਾਈ ।
 ਸਦਾ ਪਾਣਣੀ ਚਤੁਣੀ ਚਿਤ੍ਰ ਮਾਈ ।
 ਨਮੋ ਸੂਲਣੀ ਸੈਹਥੀ ਕ੍ਰਿਪਾਣੀ ਮਾਤਾ ।
 ਨਮੋ ਗਿਆਨ ਬਿਗਿਆਨ ਕੀ ਗਿਆਨ ਗਿਆਤਾ ।
 ਨਮੋ ਰਿਸਟਣੀ ਪੁਸਟਣੀ ਪਰਮ ਜੁਆਲਾ ।
 ਨਮੋ ਤਾਰਣੀਆਂ ਨਮੋ ਬ੍ਰਿਧ ਬਾਲਾ ।
 ਨਮੋ ਰੂੜ ਗੂੜ੍ਹੀ ਨਮੋ ਸਰਬ ਬਿਆਪੀ ।
 ਨਮੋ ਨਿੱਤ ਨਾਰਾਯਣੀ ਦੁਸ਼ਟ ਖਾਪੀ ।

(੩੮)

ਨਮੋ ਰਿਧਿ ਰੂਪੀ ਨਮੋ ਸਿਧ ਕਰਣੀ ।
 ਨਮੋ ਪੋਖਣੀ ਸੋਖਣੀ ਸਰਬ ਭਰਣੀ ।
 ਨਮੋ ਪਰਮ ਪਰਮੇਸ਼ਰੀ ਧਰਮ ਕਰਣੀ ।
 ਨਈ ਨਿਤ ਨਾ ਗਿਣੀ ਦੁਸਟ ਹਰਣੀ ।
 ਨਮੋ ਰੂਪ ਕਾਲੀ ਕਪਾਲੀ ਆਨੰਦੀ ।
 ਨਮੋ ਚੌਦ੍ਵਾਣੀ ਭਾਨਵੀਆਂ ਗੁਬਿੰਦੀ ।
 ਨਮੋ ਛੈਲ ਰੂਪਾ ਨਮੋ ਦੁਸਟ ਦਰਣੀ ।
 ਨਮੋ ਕਾਰਣੀ ਤਾਰਣੀ ਸਿਸਟ ਭਰਣੀ ।
 ਅਛੇਦੀ ਅਭੇਦੀ ਅਕਰਮੀ ਸੁਧਰਮੀ ।
 ਨਮੋ ਬਾਣ ਪਾਣੀ ਧਰੇ ਚਰਮ ਬਰਮੀ ।
 ਅਜੇਜੀ ਅਭੇਜੀ ਨਿਰੰਕਾਰ ਨਿਤੰਜੀ ।
 ਨਿਰੂਪੀ ਤ੍ਰਿਬਾਣੀ ਨਮਿਤਯੀ ਅਕਿਤਯੀ ।
 ਨਮਸਤਿਯੀ ਨਮਸਤਿਐ ਨਮਸਤਿਐ ਭਵਾਨੀ ।
ਸਦਾ ਰਖਿਲੈ ਮੇਕ੍ਰਿਪਾ ਕੈ ਕ੍ਰਿਪਾਨੀ ।

(ਚੰਡੀ ਚੰਡੀ । ੨। ੩੦)

ਯਾਦ ਰਹੇ ਜੇ ਇਹ ਸਰਬ ਨਾਮ ਉਸੇ ਮਢਲੀ ਆਦ-
 ਸ਼ਕਤੀ ਭਾਵ 'ਨਾਮ' ਦੇ ਹਨ ਜੋ ਕਾਲ ਤੋਂ ਉਪਰ ਅਕਾਲ,
 ਸ਼ਕਤੀ ਹੈ, ਜਿਸ ਬਿਨਾਂ ਵਾਹਿਗੁਰੂ ਜੀ ਵੀ ਅਧੂਰੇ ਹੀ ਹੋਣਗੇ-
 ਜਿਹਾ ਕਿ ਵੇਦਾਂਤ ਧਰਮ ਵਿਚ 'ਬ੍ਰਹਮ' ਦਾ ਰੂਪ
 (Idea God) । ਇਹ ਅਕਾਲ ਸੱਤਾ ਨਿਰੰਕਾਰ ਤੋਂ ਉਪਜਦੀ
 ਹੈ ਤੇ ਆਪ ਸਦਾ ਸਦਾ ਨਿਰੰਕਾਰ ਹੀ ਰਹਿੰਦੀ ਹੈ । ਜਿਹਾ ਕਿ
 ਸੂਰਜਦੀਆਂ ਕਿਰਨਾਂ ਓਹੋ ਰੂਪ ਹਨ, ਜਿਹਾ ਕਿ ਸੂਰਜ, ਇਸੇ
 ਕਰਕੇ ਦਸਮੇਸ਼ ਪਿਤਾ ਜੀ ਨੇ “ਨਿਰੰਕਾਰ ਨਿਤਯੀ” ਕਰਕੇ

(੩੯)

ਵਡਿਆਇਆ ਹੈ। ਹੁਣ ਜਦ ਇਥੇ 'ਨਿਰਿਕਾਰ ਨਿਤਯੀ ਸ਼ਕਤੀ' ਦੀ ਉਪਮਾ ਹੈ ਤਾਂ ਫਿਰ ਇਹ ਕੀਕਣੁ ਅਖਿਆ ਜਾ ਸਕਦਾ ਹੈ ਕਿ ਦਸਮੇਸ਼ ਪਿਤਾ ਜੀ ਨੇ ਕਿਸੇ 'ਦੇਵੀ' ਯਾ ਦੇਵਤੇ ਆਦਿ ਦਾ ਅਵਾਹਣ ਕੀਤਾ ਹੈ। ਉਹ ਭੁਲਦੇ ਹਨ, ਜੁ ਇਸ ਅਤੀ ਤੂਂਘੇ ਭੇਦ ਨੂੰ ਪਾਉਂਦੇ ਹੋਏ ਅੱਖਰਾਂ ਦੀ ਲੜਾਈ ਵਿਚ ਫੌਸੇ ਹੋਏ ਹਨ। ਵੇਖੋ ਜਲ, ਪਾਣੀ ਤੇ 'ਆਬ' ਇਨ੍ਹਾਂ ਅੱਖਰਾਂ ਦੇ ਮਾਅਤੇ ਇਕੋ ਹੀ ਹਨ, ਪਰ ਕਈ ਭਿੰਨ ਭਿੰਨ ਸਮਝ ਕੇ ਲੜਦੇ ਹਨ। ਜੋ ਅੰਦਰ ਜਾਕੇ ਤੂਂਘੀ-ਰਹਸ ਨੂੰ ਪਕੜਦੇ ਹਨ, ਉਹ ਤਾਂ ਜਾਣਦੇ ਹਨ ਕਿ ਜੋ ਉਪਮਾ ਦਸਮ-ਗ੍ਰੰਥ ਵਿਚ ਹੈ ਉਹ 'ਤੇਚ' = ਭ੍ਰਾਵਾਨੀ = ਭਗੋਤੀ = Nam (ਨਾਮ) = Logos ' ਦੀ ਹੈ, ਲੇਕਨ ਗੁੜ੍ਹਤਾ ਨੂੰ ਨਾ ਅੱਪੜਨ ਵਾਲੇ ਇਕ ਇਕ ਨਾਮ ਉਪਰ ਲੜਦੇ ਤੇ ਸਿਰ ਫੁੜਦੇ ਹਨ। ਇਸੇ ਵਾਸਤੇ ਦਸਮੇਸ਼ ਪਿਤਾ ਜੀ ਨੇ ਅਕਾਲ ਉਸਤਤ ਵਿਚ ਲਿਖਿਆ ਹੈ:-

✓ ਮੂੜ੍ਹ ਰੂੜ੍ਹ ਪੀਟਤ, ਨ ਗੁੜ੍ਹਤਾ ਕੋ ਪਾਵੈ ਭੇਦ,
ਪੂਜਤ ਨ ਤਾਹਿ ਜਾਕੇ ਰਾਖੇ ਰਹੀਅਤ ਹੈ।

[ਅਕਾਲ ਉਸਤਤ]

(੬)

ਪਿਆਰੇ ਪਾਠਕੇ ! ਤੁਸੀਂ ਪੁੱਛੇਗੇ ਜੁ ਇਸ ਗੱਲ ਦਾ ਕੀ ਸਬੂਤ ਹੈ ਜੁ ਦਸਮੇਸ਼ ਪਿਤਾ ਜੀ ਨੇ ਮੂੜ੍ਹ-ਮਤਾਂ-ਵਾਲੀ-ਦੇਵੀ ਛੱਡਕੇ 'ਨਾਮ-ਦੇਵੀ' ਨੂੰ ਪੂਜਿਆ ਸੀ ? ਤੁਹਾਡਾ ਪ੍ਰਸ਼ਨ ਚੰਗਾ ਹੈ। ਇਸ ਦਾ ਉੱਤਰ 'ਅਕਾਲ ਉਸਤਤ' ਅਤੇ ੩੩ ਸਵੈਯਾਂ ਵਿੱਚ ਖੋਲ੍ਹਕੇ ਦਿੱਤਾ ਹੈ। ਉਹ ਇਸ ਅਗੰਮਵੀਂ-ਜੇਤ ਜਿਸ ਨੂੰ 'ਨਾਮ' ਆਖਦੇ ਹਨ, ਬਸ ਉਸੇ ਨੂੰ ਹੀ ਚਿਤਾਰਦੇ ਸਨ,

(४०)

ਤੇ ਆਪ ਉਸ ਦਾ ਹੀ ਰੂਪ ਸਨ । ਇਹ ਜੋਤ ਕੀ ਹੈ ? ਉੱਤਰ,
ਸ੍ਰੀ ਮਖ ਵਾਕ ਇਹ ਹੈ:-

✓ ਜਿਮੀ ਜਮਾਨ ਕੇ ਬਿਖੈ *ਸਮਸੜ ਏਕ +ਜੋਤਿ ਹੈ ।
ਨ ਘਾਟ ਹੈ ਨ ਬਾਢ਼ (ਹੈ), ਨ ਘਾਟ ਬਾਢ਼ ਹੋਤ ਹੈ ।
ਨ ਹਾਨਿ ਹੈ ਨ ਬਾਨਿ ਹੈ *ਸਮਾਨ ਰੂਪ ਜਾਨੀਐ ।
ਮਕੀਨ ਅੰ ਮਕਾਨ ਅਪ੍ਰਮਾਨ +‘ਤੇਜ਼’ ਮਾਨੀਐ । ੧੯੬ ।

ਇਸੇ ਨੂੰ ਫਿਰ ‘ਪਰਮ-ਤੱਤ’ (Root-element or Primary Force) ਕਰਕੇ ਆਖਿਆ ਹੈ, ਤੇ ਇਸ ਤੋਂ ਭੁੱਲਕੇ ਲੋਕਾਂ ਨੇ
ਏਕਤਾ ਨੂੰ ਛੱਡ ਅਨੇਕ ਸਿੰਮੂਤੀਆਂ ਬਣਾਈਆਂ ਹਨ । ਯਥਾ:-

✓ ‘ਪਰਮ-ਤੱਤ’ ਕਿਨ੍ਹੀਂ ਨ ਪਛਾਨਾ ।
ਆਪ ਆਪ ਭੀਤੌਰ ਉਰਸ਼ਾਨਾ ।
ਤਬ ਜੇ ਜੇ ਰਿਖਿ ਰਾਜ ਬਨਾਯੇ ।
ਤਿਨ ਪੁਨ ਆਪਨ ਸਿੰਮੂਤਿ ਚਲਾਯੇ । ੧੨ ।
[ਬਿਨੋਂ]

✓ ‘ਪਰਮ-ਤੱਤ’ ਕੇ ਜਿਨ ਨ ਪਛਾਨਾ ।
ਤਿਨ ਈਸ਼ਵਰ ਤਿਨ ਹੀ ਕਉ ਮਾਨਾ । ੧੦ ।

ਗੱਲ ਕੀ, ਦਸਮੇਸ਼ ਪਿਤਾ ਜੀ ‘ਪਰਮ-ਤੱਤ’ ਤੋਂ ਛੁਟ
ਹੋਰ ਕਿਸੇ ਛੋਟੀ ਮੋਟੀ ਸ਼ਕਤੀ ਦੀ ਪੂਜਾ ਨਹੀਂ ਅਪਣੇ ਸਿੱਖਾਂ
ਲਈ ਸਫ਼ਾਰਸ਼ ਕਰਦੇ ।

ਪਰ ਇਸ ਪਰਮ-ਤੱਤ (=ਭਗੋਤੀ) ਦੀ ਉਪਾਸ਼ਨਾ ਬਾਬਤ

*ਹਰ ਜਗ੍ਹਾ ਇੱਕ ਤੇ ਇੱਕ ਰਸ ਪੂਰਨ ।

+ਨਾਮ=ਭਗੋਤੀ ।

(੪੧)

ਇਉਂ ਲਿਖਿਆ ਹੈ:-

✓ ਜੇ ਜੇ ਤੁਮਰੇ ਧਿਆਨ ਕੋ
ਨਿਤ ਉਠਿ ਧਿਆਇ ਹੈਂ ਸੰਤ।
ਅੰਤ ਲੈਂਗੇ ਮੁਕਤਿ-ਫਲ,
ਪਾਵਹਿੰਗੇ 'ਭਗਵੰਤ' ।

[ਚੰਡੀ ਚੰਗੜ੍ਹ ੨]

ਭਾਵ ਭਗੋਤੀ (ਪਰਮ-ਤੱਤ) ਦੇ ਪਕੜਨੇ ਨਾਲ ਇਸ
ਭਗੋਤੀ ਦੇ ਰੱਖਣ ਵਾਲਾ 'ਭਗਵੰਤ' ਅਪਣੇ ਆਪ ਮਿਲ
ਜਾਵੇਗਾ, ਜਿਸ ਕਰਕੇ ਮੁਕਤੀ ਯਾ ਛੁਟਕਾਰਾ ਹੋ ਜਾਵੇਗਾ।

ਹਣ ਅਸਾਂ ਇਹ ਵੇਖਣਾ ਹੈ ਜੋ ਇਸ ਭਗੋਤੀ (ਨਾਮ-
ਪਰਮਤੱਤ) ਤਕ ਪਹੀਚ ਕੀਕਣੁ ਹੁੰਦੀ ਹੈ ? ਇਸਦਾ ਉਤਰ
ਦਸ਼ਮੇਸ਼ ਪਿਤਾ ਜੀ ਦੇਂਦੇ ਹਨ:-

✓ “ਪ੍ਰਿਥਮ ਭਗੋਤੀ ਸਿਮਰਕੇ
ਗੁਰੂ ਨਾਨਕ ਲਈ ਧਿਆਇ”

ਭਾਵ ਸੀ ਗੁਰੂ ਨਾਨਕ ਦੇਵ ਜੀ ਨੇ ਇਸ ਪਰਮ-ਤੱਤ
ਨੂੰ 'ਸਿਮਰਨ' ਦੁਆਰਾ ਪਾਇਆ। ਇਸ ਕਰਕੇ ਉਪਾਸਨਾਂ
ਦੀ ਜੁਗਤੀ ਸਿਮਰਣ ਹੈ, ਉਹ ਸਿਮਰਣ ਜੋ 'ਉਠਤ, ਬੈਠਤ,
ਸੋਵਤ ਜਾਗਤ' ਚਾਰ ਪਹਰ ਜਲ੍ਹੇ ਤੇ ਦਿਲੋਂ ਮਨੋਂ ਅੰਦਰੋਂ ਛੁੱਟੇ।
ਕਿਉਂਕਿ ਜਿਸ ਸਿਮਰਣ ਨਾਲ ਅੰਦਰੋਂ ਪ੍ਰੀਤੀ ਨਹੀਂ, ਉਹ
ਮਾਨੇ ਕੱਚਾ ਘੜਾ ਹੈ ਜੁ ਪਾਣੀ ਨਾਲ ਹੀ ਘੁੱਲ ਜਾਵੇਗਾ।
ਸਿਮਰਣ ਦੀ ਪਾਣੀ ਪ੍ਰੀਤੀ ਹੈ, ਪਰ ਪ੍ਰੀਤੀ ਨੂੰ ਪ੍ਰਾਪਕ ਕਰਨ
ਵਾਲੀ ਜੁ ਜਗਤੀ ਸਿਮਰਣ ਹੈ। ਇਨ੍ਹਾਂ ਦੋਵੇਂ ਦਾ ਆਪਜ ਵਿੱਚ
ਪ੍ਰਸਪਰ ਜੋੜ ਹੈ, ਜੀਕਣੁ ਅੱਗ ਤੇ ਪ੍ਰੀਏ ਦਾ ਆਪਸ ਵਿੱਚ ਜੋੜ

(४२)

ਹੈ, ਸਿਮਰਣ ਗੁਰਸੱਖੀ ਦਾ ਮੂਲ ਮੰਤ ਹੈ ਤੇ ਸਾਰਾ ਅਡੀਬਰ
ਸਿਮਰਣ ਦੀ ਪੜ੍ਹੀ ਤੋਂ ਹੀ ਆਰੰਭ ਹੋਵਾ ਹੈ ।

ਭਗੋਤੀ ਦੀ ਵਾਰ ਪਾਤਸ਼ਾਹੀ ੧੦ ਵਿੱਚ ਇਸੇ ਪਰਮ-
ਤੋਂ ਭਾਵ 'ਭਗੋਤੀ' ਦੀ ਉਪਮਾ ਹੈ, ਤੇ ਇਸ ਵਿੱਚ ਦੱਸਿਆ ਹੈ,
ਜੇ ਪਹਿਲੋਂ ਤਾਂ ਦਸਾਂ ਗੁਰੂ ਸਾਹਿਬਾਂ ਨੇ ਇਸ ਪਰਮ-ਸੱਤਾ ਨੂੰ
ਸਿਮਰਨ ਦੁਆਰਾ ਧਿਆਇਆ, ਫਿਰ ਅਵਤਾਰਾਂ ਅਤੇ ਰਿਖੀਆਂ
ਮਨੀਆਂ ਤੋਂ ਮੁਹਾਤਮਾ ਯਥਾ ਰਾਮਚੰਦ ਜੀ ਕ੍ਰਿਸ਼ਨ ਆਦਿ ਨੇ
ਵੀ ਇਸ ਪਥਲੋ-ਸੱਤਾ ਨੂੰ ਧਿਆਇਆ । ਅਸੀਂ ਰੋਜ਼ ਅਰਦਾਸ
ਦੇ ਸਮੇਂ ਇਸ 'ਭਗੋਤੀ ਦੀ ਵਾਰ' ਦਾ ਪਹਲਾ ਹਿੱਸਾ ਪੜ੍ਹਦੇ ਹਾਂ,
ਪਰ ਬਹੁਤ ਸਾਰੇ ਸਜਣ ਇਸਦਾ ਠੀਕ ਅਰਥ ਨਹੀਂ ਸਮਝਦੇ
ਇਸੇ ਕਰਕੇ ਹੇਠ ਲਿਖੇ ਅਨੁਸਾਰ ਇਸਦਾ ਅਰਥ ਖੋਲ੍ਹਦੇ
ਲਿਖਣਾ ਜ਼ਰੂਰੀ ਹੈ:-



੧ ਓ ਵਾਹਿਗੁਰੂ ਜੀ ਕੀ ਫਤਹ ॥

ਏਕੰਕਾਰ ਓਅੰਕਾਰ ਸ੍ਰੀ ਵਾਹਿਗੁਰੂ ਜੀ ਦੀ ਨਿਤ ਜੈ ਹੈ ।

ਸ੍ਰੀ ਭਗੋਤੀ ਜੀ ਸਹਾਇ

(ਅਕਾਲ ਪਰਖ ਜੀ ਦੇ ਕੰਮ ਕਰਣ ਵਾਲੀ ਅਕਾਲ-
ਸ਼ਕਤੀ 'ਨਾਮ' ਹੈ) ਸੇਵਾ ਅਕਾਲ ਨਾਮ-ਸੱਤਾ ਸਾਡਾ
ਸਹਾਇ ਹੋਵੇ ।

ਵਾਰ ਸ੍ਰੀ ਭਗੋਤੀ ਜੀ ਕੀ (ਪਾਤਸ਼ਾਹੀ ੧੦)

ਦਸਮੇਂਥਾਂ ਪਿਤਾ ਜੀ ਨੇ ਇਹ ਵਾਰ ਲਿਖੀ ਹੈ, ਇਸ

(੪੩)

ਵਿੱਚ ਸੁਭ ਗੁਣ ਅਸੁਰੀ ਗੁਣਾਂ ਨੂੰ (ਵਾਰ ਕਰਕੇ) ਜਿੱਤਣਗੇ ।

**ਪ੍ਰਿਬਮ ਭਰੋਤੀ ਸਿਮਰ ਕੈ, ਗੁਰੂ ਨਾਨਕ
ਲਈ ਧਿਆਇ।**

ਪਹਿਲੋਂ ਪਹਿਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਮਰਣ
ਦੁਆਰਾ ਇਸ ਪਰਮ-ਸੱਤਾ ਨੂੰ ਧਿਆਂ ਲਿਆ ।

ਫਿਰ ਅੰਗਦ ਗੁਰ ਤੇ ਅਮਰਦਾਸ।

ਫਿਰ ਸ੍ਰੀ ਗੁਰੂ ਅੰਗਦ ਦੇਵ ਤੇ। ਸ੍ਰੀ ਗੁਰੂ ਅਮਰਦਾਸ
ਜੀ ਨੇ ਇੰਝ ਹੀ ਕੀਤਾ ।

ਰਾਮਦਾਸੈ ਹੋਈ ਸਹਾਇ।

ਸ੍ਰੀ ਗੁਰੂ ਰਾਮਦਾਸ ਜੀ ਦੀ ਵੀ ਇਹੋ ‘ਨਾਮ’ ਪਰਮ-
ਸੱਤਾ ਸਹਾਈਹੋਈ ।

ਅਰਜਨ ਹਰਿਗੋਬਿੰਦ ਨੂੰ।

ਸ੍ਰੀ ਗੁਰੂ ਅਰਜਨ ਦੇਵ ਤੇ ਸ੍ਰੀ ਗੁਰੂ ਹਰਿਗੋਬਿੰਦ ਜੀ
ਨੂੰ (ਵੀ ਇਹ ਸਹਾਇ ਹੋਈ) ।

ਸਿਮਰੇ ਸ੍ਰੀ ਹਰਿ ਰਾਇ।

ਸ੍ਰੀ ਹਰਿ ਰਾਇ ਜੀ ਨੇ ਵੀ ਇਸੇ ਨੂੰ ਭਾਵ ‘ਨਾਮ’ ਨੂੰ
ਸਿਮਰਿਆ ਸ੍ਰੀ ।

ਸ੍ਰੀ ਹਰਿਕ੍ਰਿਸ਼ਨ ਧਿਆਈਐ।

ਸ੍ਰੀ ਹਰਿਕ੍ਰਿਸ਼ਨ ਜੀ ਨੇ ਵੀ ਇਸ ਪਰਮ ਸੱਤਾ ਨੂੰ

(੪੪)

ਪਿਆਇਆ ਹੈ ।

ਜਿਸੁ ਡਿਠੇ ਸਭ ਦੁਖ ਜਾਇ ।

(ਕਿਸ ਪਰਮ-ਸੱਤਾ ਨੂੰ ?) ਢੁਜ ਨੂੰ ਜਿਸ ਨੂੰ ਗਿਆਨ ਅੱਖਾਂ ਨਾਲ ਵੇਖਣ ਜਾ ਅਨਭਵ ਕਰਨ ਨਾਲ ਸਭੁ ਦੁਖ ਚਲੇ ਜਾਂਦੇ ਹਨ, ਭਾਵ 'ਨਾਮ' ਨੂੰ ।

ਤੇਗ ਬਹਾਦਰ ਸਿਮਰੀਏ ।

ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਵੀ ਇਸ ਨਾਮ-ਸੱਤਾ (ਭਗੋਤੀ) ਨੂੰ ਸਿਮਰਿਆ ਹੈ ।

ਘਰ ਨਉ ਨਿਧਿ ਆਵੈ ਧਾਇ ।

ਜਿਸ ਦੇ ਸਿਮਰਨ ਤੇ ਧਿਆਨ ਨਾਲ ਸਰੀਰ ਰੂਪੀ ਘਰ ਵਿੱਚ ਸਾਰੀਆਂ ਨਿਧੀਆਂ ਆ ਜਾਂਦੀਆਂ ਹਨ, ਛੇਟ ਪਟ ।

ਸਭ ਥਾਈਂ ਹੋਹਿ ਸਹਾਇ ।

ਇਹ ਪਰਮ-ਸੱਤਾ 'ਨਾਮ' ਫਿਰ ਸਭ ਥਾਈਂ ਸਹਾਇਤਾ ਕਰਦੀ ਹੈ ।

ਨੋਟ:- 'ਭਗੋਤੀ=ਭਗਵੰਤ ਯਾ ਅਕਾਲ-ਪੁਰਖ ਜੀ ਦੀ ਪਰਮ-ਸੱਤਾ ਨਾਮ ।'

ਹੁਣ ਕਈ ਵੀਰ ਇਸ ਗੁੜ੍ਹਤਾ ਨੂੰ ਨਾ ਅਪੜਦੇ ਹੋਏ ਅਨੇਕ ਪੁਕਾਰ ਦੇ ਵਿੰਗ ਤਿੰਗ ਕਰਦੇ ਹਨ । ਕਈ ਸਜਣ ਤਾਂ 'ਭਗੋਤੀ' ਅੱਖਰ ਨੂੰ ਹੀ ਕੱਢਕੇ ਸ੍ਰੀ 'ਨਿਰਂਕਾਰ' ਰਖ ਛੱਡਦੇ ਹਨ, ਪਰ ਜੇ ਇਸ ਤਰਾਂ ਦੀ ਅਦਲਾ ਬਦਲੀ ਕਰਣ ਦੀ ਖੁਲ੍ਹੀ ਹੋ ਗਈ ਤਾਂ ਤੇ ਬੜਾ ਗੋਪਮ ਮਚ ਜਾਵੇਗਾ । ਫਿਰ ਸੋਚਣ

(੪੫)

ਦੀ ਗੱਲ ਹੈ ਜੁ ਇਕ ਵੇਰੀ ਅੱਖਰ ਬਦਲਣ ਨਾਲ ਕੀ ਬਣੇਗਾ, ਜਦ ਸਾਰੇ ਦਸਮ ਗ੍ਰੰਥ ਵਿੱਚ ਮੜ ਮੜ ਉਹੋ ਨਾਮ ਯਾ ਅੱਖਰ ਆਉਂਦੇ ਹਨ, ਇਸ ਕਤਕੇ ਰਹੋਸ ਯਾ ਗੁੜ੍ਹਾ ਨੂੰ ਹੀ ਲੱਭਣਾ ਯੋਗ ਹੈ, ਨਾ ਕਿ ਅੱਖਰਾਂ ਵਿੱਚ ਹੋਰ ਫੌਰ ਪਾਕੇ ਦੇ-ਮਿਟੀ ਜਿੱਤ ਕਰਨੀ ।

ਇਸ ਤੋਂ ਛੁਟ ਕਈ ਹੋਰ ਸੱਜਣ, ਇਸੇ ਵਾਰ ਦੇ ਅਰਥ ਹੋਰ ਤਰ੍ਹਾਂ ਕਰਦੇ ਹਨ, ਯਥਾ:-

(੧) “ਗੁਰੂ ਨਾਨਕ ਲਈ ਧਿਆਇ” ਦਾ ਅਰਥ ਉਹ ਕਰਦੇ ਹਨ, ਹੈ ਪਾਠਕ ਜਨੋ ! ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਧਿਆ ਲਵੇ । ਭਾਵ ਉਨ੍ਹਾਂ ਵੀਰਾਂ ਦਾ ਹਿਰਦਾ ਤਾਂ ਚੰਗਾ ਹੈ, ਪਰ ਅਰਥ ਠੀਕ ਨਹੀਂ । ਜੇ ਉਨ੍ਹਾਂ ਵਾਲੇ ਅਰਥ ਹੀਦੇ ਤਾਂ ਇਸ ‘ਲਈ’ ਦੀ ਜਗਾ ‘ਲਈ’ ਹੋਂਦਾ, ਜੇ ਕਿ ਨਹੀਂ । ਇਸ ਕਰਕੇ ਅਰਥ ਉਹੋ ਹਨ ਜੋ ਉਪਰ ਦਿੱਤੇ ਹਨ, ਤੇ ਢੁਕਦੇ ਵੀ ਉਹੋ ਹਨ, ਕਿਉਂਕਿ ਇਸੇ ਸ੍ਰੀ ਵਾਰ ਵਿੱਚ ਉਪਮਾ ਸ੍ਰੀ-ਭਗਤੀ ਜੀ ਯਾ ਨਾਮ-ਸ਼ਕਤੀ ਦੀ ਹੈ, ਨਾਕਿ ਕਿਸੇ ਖਾਸ ਵਿਯਕਤੀ ਦੀ ।

(੨) “ਸਿਮਰੇ ਸ੍ਰੀ ਹਰਿਰਾਇ” ਦਾ ਅਰਥ ਕਈ ਸੱਜਣ ਇਹ ਕਰਦੇ ਹਨ ਜੁ ਸ੍ਰੀ ਹਰਿਰਾਇ ਜੀ ਦੇ ਨਾਮ ਨੂੰ ਸਿਮਰ ਲੈਣਾ । ਜੇ ਏਹ ਅਰਥ ਹੋਵੇ ਤਾਂ ਇਥੇ ਅੱਖਰ ਹੋਵੇ ‘ਸਿਮਰੋ’ (Do remember), ਪਰ ਇਥੇ ਅੱਖਰ ਹੈ ‘ਸਿਮਰੇ’ (Did remember) ਭਾਵ ਜੋ ਗਲ ਭੂਤ-ਕਾਲ ਵਿੱਚ ਹੋ ਚਕੀ ਹੈ, ਨਾ ਕਿ ਜੋ ਅਗੇ ਭਵਿਖਤ ਲਈ ਲਿੱਖਿਆ ਗਿਆ ਹੈ ।

(੩) ਫਿਰ ਕਈ ਸੱਜਨ ‘ਸ੍ਰੀ ਹਰਿਕ੍ਰਿਸ਼ਨ ਧਿਆਇਐ’ ਦਾ ਅਰਥ ਕਰਦੇ ਹਨ, ਜੁ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਧਿਆਵੇ ।

(੪੬)

ਜੇ ਇਹ ਗੱਲ ਹੀਦੀ ਤਾਂ 'ਧਿਆਏਅੈ' ਯਾਂ 'ਧਿਆਏਇੈ' ਅੱਖਰੇ ਹੀਦੇ (Do Contemplate) ਪਰ ਅੱਖਰ ਹਨ 'ਧਿਆਏ-ਐ' ਭਾਵ ਉਨ੍ਹਾਂ ਵੀ 'ਧਿਆਏ-ਹੈ' (ਹੈ=ਐ) ਇਸ ਕਰਕੇ ਇਹ ਸਾਰੀ ਭੂਤ-ਕਾਲ ਦਾ ਬਿਰਤਾਂਤ ਹੈ, ਨਾਕਿ ਅੱਗੋਂ ਲਈ ਪ੍ਰੇਰਨਾ ।

(੪) 'ਜਿਸ ਡਿੱਠੇ ਸਭ ਦਖ ਜਾਇ' ਦਾ ਕਈ, ਅਰਥ ਸ੍ਰੀ ਹਰਿਕ੍ਰਿਸ਼ਨ ਜੀ ਦੇ ਡਿੱਠਿਆਂ ਕਰਦੇ ਹਨ । ਪਰ ਜੇ ਇਹ ਗੱਲ ਹੀਦੀ ਤਾਂ ਹਰ ਇੱਕ ਗਰੂ ਜੀ ਦੀ ਉਪਮਾ ਕਰਦੇ ਇਹੋ ਜਿਹੋ ਅੱਖਰ ਆਉਂਦੇ, ਜਿਹਾ ਕਿ ਨਹੀਂ । ਤਾਂ ਪੇਤਾ ਲੰਗਾ ਜੁ ਅੱਖਰ 'ਜਿਸ' ਉਸੇ 'ਸ੍ਰੀ ਭਗੋਤੀ=ਨਾਮ-ਸੱਤਾ' ਵਾਸਤੇ ਹੈ ਵਰਤਿਆ ਜਾਣਾ ਹੈ ।

(੫) 'ਤੇਗ ਬਹਾਦਰ ਸਿਮਰੀਏ' ਦੇ ਅਰਥ ਕਈ ਸੱਜਨ ਕਰਦੇ ਹਨ ਜੁ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਨੂੰ ਸਿਮਰੇ । ਪਰ ਜੇ ਇਹ ਅਰਥ ਹੀਦੇ ਤਾਂ ਅੱਖਰ ਹੀਦੇ 'ਤੇਗ ਬਹਾਦਰ ਸਿਮਰੀਐ' ਜਿਹਾ ਕਿ ਨਹੀਂ; ਇਸ ਕਰਕੇ 'ਉਥੋਂ ਅੱਖਰ ਦਾ ਭਾਵ ਹੈ 'ਇਹ' ਭਾਵ ਸ੍ਰੀ ਭਗੋਤੀ=ਨਾਮ-ਸੱਤਾ ।

(੬) ਅੰਤ ਨੂੰ ਆਉਂਦਾ ਹੈ : 'ਸਭ ਥਾਂਈ ਹੋਵਿ ਸਹਾਇ' ਜਿਸ ਦਾ ਭਾਵ ਕਈ ਸੱਜਨ ਕਰਦੇ ਹਨ ਗੁਰੂ ਜੀ ਉਪਕੂਤ ਲਿਖੇ ਸਹਾਇ ਸਭ ਥਾਂ ਹੋਣਗੇ । ਜੇ ਇਹ ਅਰਥ ਹੀਦੇ ਤਾਂ 'ਹੋਹਿ' ਅੱਖਰ ਲਾਹੀਦਾ, ਸਗੋਂ 'ਹੋਏ' ਹੀਦਾ ।

ਪਿਆਰੇ ਪਾਠਕੇ ! ਸ਼ੇਚਣ ਵਾਲੀ ਗੱਲ ਹੈ ਜਾਵਾਰ ਤੇ ਸ੍ਰੀ ਭਗੋਤੀ (ਨਾਮ-ਸੱਤਾ) ਉਪਰ ਹੈ ਫਿਰ ਭਿੰਨ ਭਿੰਨ ਉਪਮਾ

(82)

ਸਵਾਏ ਉਸ ਦੇ ਹੋਰ ਕਿਸ ਦੀ ਹੈ ਸਕਦੀ ਹੈ । ਨਹੀਂ ਨਹੀਂ
ਉਪਮਾਂ ਉਸੇ 'ਭਗੋਤੀ' ਯਾਂ ਨਾਮ-ਸੱਤਾ ਦੀ ਹੈ ਯਥਾ:-

✓ “ਤੇਹੀ ਦੁਰਗਾ ਸਹਜਿ ਕੈ
ਦੈਤਾਂ ਦਾ ਨਾਸ ਕਰਾਇਆ ।
ਤੇਥੋਂ ਹੀ ਬਲ ਰਾਮ ਲੈ
ਨਾਲ ਬਾਣਾਂ ਦਹਸਿਰ ਘਾਇਆ ।
ਤੇਥੋਂ ਹੀ ਬਲ ਕ੍ਰਿਸ਼ਨ ਲੈ
ਕੰਸ ਕੇਸ ਪਕੜਿ ਗਿਰਾਇਆ ।.....
ਕਿਨੀ ਤੇਰਾ ਅੰਤ ਨ ਪਾਇਆ ।”

ਇਥੇ 'ਤੇਹੀ' 'ਤੇਥੋਂ' ਦਾ, ਇਸ਼ਾਰਾ ਸਭ ਉਸੇ ਪਰਮ-
ਤੱਤ ਭਗੋਤੀ ਵੱਲ ਹੈ, ਸੋ ਇਸ ਕਰਕੇ 'ਜਿਸ ਤਿਠੇ ਸਭ ਦੁਖ
ਜਾਇ' ਵਿੱਚ ਵੀ 'ਜਿਸ' (Pronoun) ਦਾ ਇਸ਼ਾਰਾ
ਉਪਰ ਹੀ ਹੈ ।

(2)

ਇੱਥੇ ਇਕ ਬੜੀ ਜ਼ਰੂਰੀ ਗਲ ਦਸਣ ਵਾਲੀ ਹੋਰ ਹੈ।
ਕੀ ? ਉਹ ਗੱਲ ਇਹ ਹੈ, ਜੋ ਹਿੰਦੂ ਪਰਮ ਫਿੱਚ ਟ੍ਰੈਕ ਨਹੀਂ
ਅਨੇਕ ਦੇਵੀ ਦੇਵਤਿਆਂ ਦੀ ਪੂਜਾ ਹੈ, ਇਸੇ ਤਰ੍ਹਾਂ ਅਨੇਕਾਂ
ਅਵਤਾਰਾਂ ਦੀ ਉਪਮਾਂ ਹੈ, ਪਰ ਵਾਸਤਵ ਵਿੱਚ ਇਹ ਸਭ
ਲੀਕਾਂ ਹਨ ਜੋ ਬਾਹਰੋਂ ਟੁਰ ਕੇ ਅੰਦਰ ਕੇਂਦਰ (Centre) ਉਪਰ
ਅੱਪੜਨ ਲਈ ਬਣਾਈਆਂ ਗਈਆਂ ਸਨ। ਭਾਵ ਇਹ ਹੈ ਜੇ
ਇਹ ਸਭ ਗੁਝੜੀਆਂ ਗਾਥਾਂ ਹਨ (Mystery Religion-
or cults) ਜਿਨ੍ਹਾਂ ਦਾ ਅਤੀਵ ਭਾਵ ਇਨ੍ਹਾਂ ਹਰ ਇਕ ਦੇ ਰਹੋਂ
(Esoteric meaning) ਢੂਢਣ ਤੇ ਲੱਭਦਾ ਹੈ [ਇਹ ਗੁਝੜਾ

ਅਸਾਂ “ਕ੍ਰਿਸ਼ਨ ਲੀਲਾ ਰਹੋਸ” ਤੇ “ਰਮਾਇਣ-ਰਹਿਸ” ਵਿੱਚ ਖੇਲੀਆਂ ਹਨ, ਉਹ ਪੁਸਤਕਾਂ ਵੇਖੋ]। ਹੁਣ ਸਿੱਖੀ ਕੀ ਸੀ ? ਸਿੱਖੀ ਸੀ ਤੇ ਹਣ ਵੀ ਇਨ੍ਹਾਂ ਸਭ ਗੁਬੜੇ-ਜੰਦਰਿਆਂ ਦੀ ਕੰਜੀ (Key) ਹੈ। ਇਸ ਕਰਕੇ ਗੁਰਸਿੱਖੀ ਵਿੱਚ ਕ੍ਰਿਸ਼ਨ, ਵਿਸ਼ਨ ਤੇ ‘ਦੇਵੀ’ ਦਾ ਅੰਤਰੀਵ ਭਾਵ ਕੀ ਹੈ, ਉਹ ਖੇਲ੍ਹਕੇ ਦੱਸਿਆ ਹੈ। ਗੱਲ ਕੀ ਗੁਰਸਿੱਖ ਇੱਕ ਉੱਚਾ-ਪੰਥ (Super religion) ਹੈ, ਜਿਸ ਵਿੱਚ ਭਾਰਤ ਮਾਤਾ ਅਤੇ ਹੋਰ ਮਤਾਂ ਮਤਾਤਰਾਂ ਵਾਲੇ ਆਕੇ ਅਪਣੇ ਗੱਝੇ ਸ਼ੀਕੇ ਨਵਿਰਤ ਕਰ ਸਕਦੇ ਹਨ। ਇਨ੍ਹਾਂ ਗੁਬੜੇ ਭੇਤਾਂ ਨੂੰ ਖੇਲ੍ਹਣ ਲਈ ਦਸ਼ਮ ਗ੍ਰੰਥ ਅਤੇ ਆਦਿ ਗ੍ਰੰਥ ਰਚੇ ਗਏ ਸਨ।

ਗੁਰੂ ਮਹਾਰਾਜ ਜੀ ਨੇ ਦਸ਼ਮ ਗ੍ਰੰਥ ਰਚਕੇ ਹਿੰਦਸਤਾਨ ਦੀ ਸਾਰੀ ਸੱਭਤਾ ਇੱਕ ਬੀੜ ਵਿੱਚ ਬੰਨ੍ਹ ਲਈ ਸੀ ਤਾਂ ਜੋ ਵਿਖੰਤਿਆ ਹੋਇਆ ਹਿੰਦਸਤਾਨ ਇੰਦ੍ਰ ਵਿੱਚ ‘ਗਰਸਿੱਖ’ ਧਰਮ ਵਿੱਚ ਆ ਜਾਵੇ। ਫਿਰ ਹੋਲੀ ਹੋਲੀ ਗੁਬੜੇ ਭੇਦ ਖੇਲ੍ਹਕੇ ਸਭ ਨੂੰ ਅਨੇਕ ਅਵਤਾਰਾਂ ਯਾ ਦੇਵੀ ਦੇਵਤਿਆਂ ਦੀ ਪੂਜਾ ਤੋਂ ਹਟਾਕੇ ਅਕਾਲ-ਪੂਜਾ ਵੱਲ ਲਾਇਆ ਹੈ।

ਪਹਿਲੇ ਤਾਂ ਲੀਕ ਪੁਰਾਣਕ ਫੜੀ ਹੈ। ਕੀ ? ਪੁਰਾਣਾਂ ਦੀਆਂ ਕਥਾਂ ਰਾਹੀਂ ਭਿੰਨ ਭਿੰਨ ਜਨਤਾ ਨੂੰ ਇਕਾਗਰ ਕਰਨਾ। ਫਿਰ ਜਦ ਉਨ੍ਹਾਂ ੨੪ ਅਵਤਾਰਾਂ ਦਾ ਪਤਾ ਲੱਗ ਗਿਆ, ਤਾਂ ਉਨ੍ਹਾਂ ਅੰਤੀਵ ਭਾਵ ਦੱਸਕੇ ਉਨ੍ਹਾਂ ਨੂੰ ਉੱਚੇ-ਪੰਥ ਵਿੱਚ ਰਾਖਲ੍ਹ ਕੀਤਾ ਭਾਵ ਨਿਰੰਕਾਰੀ ਮਤ ਵਿਚ। ਪਰ ਜੋ ਜੋ ਉਚੜੇ ਗੇਹਜ ਰਾਚ ਨਹੀਂ ਸਮਝ ਸਕਦੇ ਸਨ। ਉਨ੍ਹਾਂ ਨੂੰ ਏਨਾਂ ਵਾਕਾਂ ਦੁਵਾਰਾ ਅਵਤਾਰਾਂ ਤੋਂ ਹਟਾਕੇ ‘ਅਕਾਲ-ਪੁਰਖ’ ਦੀ ਸੇਵਾ ਵੱਲ

(੪੯)

ਆਂਦਾ ਯਥਾ:-

- ✓ (੧) ਮੈਂ ਨ ਗਨੇਸਹਿ ਪ੍ਰਿਥਮ ਮਨਾਉਂ ।
 ਕਿਸ਼ਨ ਵਿਸ਼ਨ ਕਬਹੂੰ ਨ ਧਿਆਉਂ ।
 ਕਾਨ ਸੁਨੋ ਪਹਿਚਾਨ ਨ ਤਿਨ ਸੋਂ ।
 ਲਿਵ ਲਾਗੀ ਮੌਰੀ ਪਗ*ਇਨਸੋਂ । (ਕ੍ਰਿਸ਼ਨਾਵਤਾਰ)
- ✓ (੨) ਅਕਾਲ ਪੁਰਖ ਕੀ ਦੇਹ ਮੈਂ ਕੋਟਕ ਬਿਸ਼ਨ ਮਹੇਸ਼ਾ ।
- (੩) ਕਿਤੇ ਕ੍ਰਿਸ਼ਨ ਸੇ ਕੀਟ ਕੋਟੋਂ ਉਪਾਏ ।
 ਉਸਾਂਕੇ ਗੜ੍ਹੇ, ਫੇਰ ਮੇਟੇ ਬੋਨਾਏ ।
 ਅਗਾਧ ਅਭੈ ਆਦਿ ਅਵੈ ਅਬਿਨਾਸੀ ।
 ਪਰੇ ਅੰਪਰ, ਪਰਮ ਪੂਰਨ ਪ੍ਰਕਾਸ਼ੀ ।

ਭਾਵ ਇਹ ਜੋ ਗਰੰਥ ਜਗ ਉਚੇ ਦਰਜੇ ਤੇ ਆ
ਅੱਪੜਦੇ ਸਨ, ਉਨ੍ਹਾਂ ਤੋਂ ਫਿਰ ਰਿੜਨ ਵਾਲੇ 'ਕ੍ਰਿਸ਼ਨ ਵਿਸ਼ਨ'
ਵਾਲੇ ਰੇੜ੍ਹੇ ਵੀ ਹਟਾ ਲਏ ਜਾਂਦੇ ਸਨ, ਤੇ ਇੰਥ ਉਹ ਭਿੰਨ
ਭਿੰਨ ਵਿਖਕਤੀਆਂ ਨੂੰ ਛੱਡ ਸਿਰਫ ਅਕਾਲ ਪੁਰਖ ਦੀ
ਉਪਾਸ਼ਨਾ ਵਿੱਚ ਤਤਪਰ ਹੋ ਜਾਂਦੇ ਹਨ।

ਵੇਖੋ ਤੁਝੀਆਂ ਨਿਰੰਕਾਰੀ ਰਮਜ਼ਾਂ:-

- ✓ 'ਕੇਵਲ ਕਾਲਈ ਕਰਤਾਰ ।
 ਆਦਿ ਅੰਤ ਅਨੰਤ ਸੂਰਤਿ,
 ਗੜ੍ਹਨ ਭੰਜਨ ਹਾਰ ।
 ਨਿੰਦ ਉਸਤਤਿ ਜੋਨ ਕੇ ਸਮ,
 ਸਤ੍ਰ ਮਿਤ੍ਰ ਨ ਕੋਯ ।

*ਇਨਸੋਂ=ਭਰੋਤੀ=ਨਾਮ-ਸਤਾ ।

(५०)

ਕੈਨ ਬਾਟ ਪਰੀ ਤਿਸੈ,
ਪਬ ਸਾਰਬੀ ਰਥ ਹੋਯ ?
ਤਾਤ ਮਾਤ ਨ ਜਾਤਿ ਜਾਕਰ,
ਪੜ੍ਹ ਪੜ੍ਹ ਮੁਕੰਦ ।
ਕੈਨ ਕਾਜ ਕਹਾਹਿਗੇ ਤੇ,
ਆਨ ਦੇਵਕ ਨੰਦ ?
ਦੈਵ ਦੈਤ ਦਿਸਾ ਵਿਸਾ ਜਿਹ,
ਕੀਨ ਸਰਬ ਪਸਾਰ ।
ਕੈਨ ਉਪਮਾ ਤੌਨ ਕੋ ਮੁਖ;
ਲੈਤ ਨਾਮ 'ਮੁਰਾਰ ?'

(ਰਜਾਰੇ ਸ਼ਬਦ ੧੦)

ਵੇਖੋ ! ਇਸ ਵਿੱਚ ਕ੍ਰਿਸ਼ਨ-ਰਹੱਸ ਥੋੜਾ ਜਿਹਾ ਖੋਲੂਕੇ
ਦੱਸਿਆ ਹੈ । ਦਸਮੇਸ਼ ਪਿਤਾ ਜੀ ਦਸਦੇ ਹਨ, ਜਦ ਅਕਾਲ
ਪੁਰਖ ਨਿਰੰਕਾਰ, ਨਿਰੰਜਨ, ਨਿਰਥਾਨ ਹੈ ਤਾਂ ਫਿਰ ਉਸ ਨੂੰ
ਕੀ ਬਿਪੜਾ ਪਈ ਸੀ ਜੁ ਅਰਜਨ ਦਾ ਰਥਵਾਹੀ ਆਕੇ ਬਣੈ,
ਜਿਹਾ ਕਿ ਕ੍ਰਿਸ਼ਨ-ਉਪਾਸਕ ਆਖਦੇ ਹਨ । ਅਸਲ ਗੱਲ ਇਹ
ਹੈ ਜੇ ਕ੍ਰਿਸ਼ਨ ਕਰਖਣ-ਵਾਲਾ ਆਤਮਾ ਹੈ, ਤੇ ਅਰਜਨ-ਜੀਵ
ਹੈ, ਤੇ ਇਸ ਜੀਵ-ਦਾ-ਰਥ ਚਲਾਣ ਵਾਲਾ ਕ੍ਰਿਸ਼ਨ-ਆਤਮਾ
ਹੈ; ਨਹੀਂ ਤਾਂ ਨਿਰੰਕਾਰ ਨੂੰ ਕੀ ਲੋੜ ਹੈ ਜੋ ਘੋੜੇ ਚਲਾਣ ਦਾ
ਕੰਮ ਕਰੇ । ਫਿਰ ਜਦ ਵਾਹਿਗੁਰੂ ਅਜੂਨੀ ਹੈ ਤਾਂ ਉਹ ਕੀਕਣ
ਦੇਵਕੀ ਯਾ ਹੋਰ ਕਿਸੇ ਦੇ ਪੇਟ ਵਿੱਚ ਗਰਭ ਦਵਾਰਾ ਆ
ਸਕਦਾ ਹੈ ? ਉਹ ਪਰਮਾਤਮਾ ਜੋ ਸਰਬ ਸਿੂਸ਼ਟੀ ਨੂੰ ਘਾਇਲ
ਕਰਦਾ ਹੈ, ਉਸ ਦੀ ਕੀ ਉਪਮਾ ਹੋਈ, ਜੁ ਆਖੀਏ ਜੇ 'ਮੁਰ'.

(੫੧)

ਦੈਂਤ ਨੂੰ ਉਸ ਨੇ ਮਾਰ ਲਿਆ ? ਇਨ੍ਹਾਂ ਰਮਜ਼ਾਂ ਨਾਲ ਕ੍ਰਿਸ਼ਨ
ਉਪਾਸ਼ਕ ਬਟ ਪਟ ਬਾਹਰਲੀ ਸੀੜ੍ਹੀਛੱਡ ਅੰਦਰਲੀ-ਅਕਾਲੀ-
ਪੁਞ਼ੀ ਵੱਲ ਖਿੱਚਿਆ ਹੋਇਆ ਆ ਜਾਂਦਾ ਹੈ ।

ਹੋਰ ਵੇਖੋ ! ਇੱਕ ਵੀਘੀ ਕਟਾਖਯ ਜੋ ਕ੍ਰਿਸ਼ਨ-ਗਾਬਾ
ਦਾ ਪੜਦਾ ਚੀਰ ਕੇ ਗੁਰਸਿੱਖ ਨੇ ਅਕਾਲੀ-ਮਤ ਵੱਲ ਖਿੱਚਦੀ
ਹੈ । ਇਹ ਕਟਾਖ ਤੇਤੀ ਸਵੈਯਾਂ ਵਿੱਚ ਹੈ ਤਾਂ ਜੇ ਅਸੀਂ ਰੋਜ਼
ਪੜ੍ਹੀਏ, ਸੋਚੀਏ ਤੇ ਚਿਤਾਰੀਏ:-

✓ ਕਥੋਂ ਕਹੁ ਕ੍ਰਿਸ਼ਨ ਕ੍ਰਿਪਾਨਿਧ ਹੈ ।

ਕਿਹ ਕਾਜ ਤੇ ਬਧਕ ਬਾਣ ਲਗਾਯੋ ?

ਔਰ ਕੁਲੀਨ ਉਪਾਰਤ ਜੋ ।

ਕਿਹ ਤੇ ਅਪਨੋ ਕੁਲ ਨਾਸ਼ ਕਰਾਯੋ ?

ਆਦਿ ਅਜੋਨਿ ਕਹਾਯ ਕਹੋ ?

ਕਿਮ ਦੇਵਕ ਕੇ ਜਠਰੀਤਰ ਆਯੋ ?

ਤਾਤ ਨ ਮਾਤ ਕਹੋਂ ਜਿਹ ਕੇ ।

ਤਿਰੰ ਕਥੋ ਬਸੇਵਹਿ ਬਾਪ ਕਹਾਯੋ । ੧੪ ।

ਭਾਵ ਜਦ ਕ੍ਰਿਸ਼ਨ ਜੀ ਕ੍ਰਿਪਾਲੂ, ਅਖਵਾਂਦੇ ਹਨ, ਤਦ
ਫਿਰ ਉਨ੍ਹਾਂ ਨੇ ਸ਼ਿਕਾਰੀ ਦੇ ਦਿਲ ਨੂੰ ਕਦ ਦੁਖਾਇਆ ਸੀ,
ਜੋ ਉਸ ਨੇ ਮਾਰਕੇ ਘਾਇਲ ਕਰ ਦਿੱਤਾ ? ਤੇ ਲੋਕੀ ਤਾਂ
ਆਖਦੇ ਹਨ ਜੋ ਸਪੱਤ੍ਰ ੨੧ ਕੁਲਾਂ ਤਾਰਦਾ ਹੈ, ਇਹ ਕ੍ਰਿਸ਼ਨ
ਮਹਾਰਾਜ ਨੇ ਅਪਣੀ ਕੁਲ ਸਗੋਂ ਦਰਬਾਸਾ ਦੇ ਸ਼ਾਪ ਤੋਂ
ਉਲਟੀ ਨਾਸ ਕਿਉਂ ਕਰਾਈ ? ਇਨ੍ਹਾਂ ਗੱਲਾਂ ਦਾ ਉੱਤਰ ਹੈਂਦੂ
ਜੰਨਤਾਂ ਕੋਲ ਕੋਈ ਨਹੀਂ, ਕਿਉਂਕਿ ਉਹ ਉਪਰਲੀਆਂ ਗਾਬਾ
ਹੀ ਜਾਣਦੇ ਹਨ, ਵਿਚਲੇ ਰਹੱਸ ਨਹੀਂ ਜਾਣਦੇ । ਪਰ ਇਨ੍ਹਾਂ

(੫੨)

ਪ੍ਰਸ਼ਨਾਂ ਦਵਾਰਾ ਉਨ੍ਹਾਂ ਦਾ ਨਿਸਚਾ ਅਪਣੇ ਆਪ ਚਿਕਨਾ
ਚੁਲ ਹੋਕੇ ਅਕਾਲ ਵੱਲ ਭੋਜਦਾ ਹੈ । ਕੋਹੜਾ ਅਕਾਲ ?
ਜੋ ਦੇਵਕਿ ਆਦਿ ਦੇ ਗੁਰਭ ਵਿੱਚ ਨਹੀਂ ਆਉਂਦਾ । ਜਿਸ ਦਾ
ਤਾਤ ਮਾਤ ਕੋਈ ਨਹੀਂ ।

ਜੀਕਣ ਕ੍ਰਿਸ਼ਨ ਅਵਤਾਰ ਤੋਂ ਖਿੱਚਕੇ ਗੁਰਸਿੱਖਾਂ ਨੂੰ
ਅਕਾਲ ਵੱਲ ਦਸਮੇਸ਼ ਪਿਤਾ ਜੀ ਲੈ ਜਾਂਦੇ ਹਨ, ਇਸੇ ਤਰ੍ਹਾਂ
ਰਾਮ-ਅਵਤਾਰ ਤੋਂ ਵੀ ਯਥਾ:-

✓ ਜੋ ਕਹੇ 'ਰਾਮ' ਅਜੋਨਿ ਅਜੈ ਅਤਿ ।

ਕਾਹੇ ਕੋ ਕੋਸਲ ਕੁਖਿ ਜੋ ਜੂ ?

ਕਾਲ ਹੂੰ ਕਾਨੂ ਕਹੈਂ ਜਿਹੁ ਕੋ,

ਕਿਹੁ ਕਾਰਣ ਕਾਲ ਤੇ ਦੀਨ ਭਯੋ ਜੂ ?

ਸੱਤ ਸਰੂਪ ਬਿ-ਬੈਰ ਕਹਾਂਦ,

ਸੁ ਕਯੋ ਪਖ ਕੇ ਰਥ ਹਾਂਕ ਧਯੋ ਜੂ ?

ਤਾਂਹੀ ਕੋ ਮਾਨ ਪ੍ਰਭੂ ਕਰਕੈ,

ਜਿਹੁ ਕੋ, ਕੋਊ ਭੇਦ ਨ ਲਯੋ ਜੂ । ੧੩ ।

ਹਾਂ ਜੀ, ਜੇ ਰਾਮਚੰਦਰ ਜੀ ਨਿਰੰਕਾਰ ਰੂਪ ਹਨ ਤਾਂ
ਫਿਰ ਕੁਸ਼ਲਿਆਂ ਦੀ ਕਥ ਵਿੱਚ ਕੀਕਣ ਆਏ ? ਨਹੀਂ
ਨਹੀਂ, ਨਾ ਰਾਮ ਨਾ ਕ੍ਰਿਸ਼ਨ ਵਾਹਿਗੁਰੂ ਰੂਪ ਹਨ । ਅਕਾਲ
ਪੁਰਖ ਤਾਂ ਉਹ ਹੈ ਜਾਂ:-

✓ ਚੜ੍ਹ ਚਿਹਨ ਅਰੁ ਬਰਣ ਜਾਤਿ,

ਅਰੁ ਪਾਤਿ, ਨਹਿਨ ਜਿਹ ।

ਰੂਪ ਰੰਗ, ਅਰੁ ਰੇਖ ਭੇਖ,

ਕੁਝੂ ਨ ਸਕਤ ਕਿਹੁ ।

(੫੩)

ਅਚਲ ਮੂਰਤਿ, ਅਨੁਭਵ ਪ੍ਰਕਾਸ਼,
ਅਮਿਤੋਜ ਕਹਿਜੈ ।
ਕੋਟ ਇੰਦ੍ਰ ਇੰਦ੍ਰਾਨ,
ਸਾਹ ਸਾਹਾਨਿ ਗਣਿਜੈ ।
ਤ੍ਰਿਭਵਣ ਮਹੀਪ ਸੁਰਨਰ ਅਸੁਰ,
'ਨੇਤਿ ਨੇਤਿ' ਬਣ ਤ੍ਰਿਣ ਕਹਿਤ ।
ਤਵ ਸਰਬ ਨਾਮ ਕਬੈ ਕਵਣ,
ਕਰਮ ਨਾਮ ਬਰਣਤ ਸੁਮਤ ?

ਭਾਵ ਉਹ ਅਕਾਲ ਪਰਖ ਤਾਂ 'ਨੇਤਿ ਨੇਤਿ'

(Indescribable, Ineffable) ਹੈ, ਫਿਰ ਉਸ ਅਗੀਮ ਦੇ ਗੀਮਤਾ ਵਾਲੇ ਨਾਮ ਕੀਕਣ ਆਖੀਏ ? ਜੇ ਨਾਮ ਅਜੋਂ ਲੋਦੇ ਹਾਂ, ਉਹ ਸਿਰਫ ਉਸਦੇ ਗਣ ਉਚਾਰਦੇ ਹਨ, ਅਸਲੀ ਨਾਮ ਤਾਂ ਵਾਂਹਗੁਰੂ ਜੀ ਦਾ 'ਅਲੋਧੀ-ਨਾਮ' ਹੈ, ਜੋ ਭਗਵੰਤ ਦੀ ਭਗੋਤੀ-ਸੱਤਾ ਹੈ, ਯਾ ਜਿਸਨੂੰ 'ਨਾਮ-ਨਿਰੰਜਨ' ਕਰਕੇ ਵੀ ਲਿਖਿਆ ਹੈ।

ਭਾਵ ਇਹ ਹੈ ਜੁ ਸ਼ਿਸ਼ਨ, ਵਿਸ਼ਨ ਅਤੇ ਹੋਰ ੨੪ ਅਵਤਾਰ ਉਹ ਲੀਹਾਂ ਹਨ ਜਿਨ੍ਹਾਂ ਰਾਹੀਂ ਚਲਕੇ ਹਿੰਦੂ ਮਤ ਵਾਲੇ ਗੁਰਸਿੱਖੀ ਦੀ ਟੀਸੀ ਪਰ ਅਪੜ ਕੇ ਵਿਯਕਤੀ-ਪੁਜਾ ਨੂੰ ਛੱਡ ਅਕਾਲ-ਪੁਜਾ ਵਿੱਚ ਆਂਵਦੇ ਹਨ। ਗੁਰਸਿੱਖੀ ਸਭ ਲੀਹਾਂ (Cults) ਦਾ ਕੰਜੀ ਹੈ। ਦਸਮੇਸ਼ ਪਿਤਾ ਸਾਨੂੰ ਛੋਟੀਆਂ ਮੇਟੀਆਂ ਵਿਯਕਤੀਆਂ ਤੋਂ ਚੁਕ ਅੰਤ ਨੂੰ ਅਕਾਲ-ਪੁਰਖ ਦੇ ਦੈਸ ਵਿੱਚ ਖੜਦੇ ਹਨ। ਕੇਤੂ ਅਕਾਲ ਪੁਰਖ ? ਜਿਸ ਦੀ ਤਾਰੀਫ ਇਹ ਹੈ:- ।

(੫੪)

✓ ਕਾਲਹੀਨ, ਕਲਾ-ਸੰਜੁਕਤ, ਅਕਾਲ-ਪਰਖ, ਅਦੇਸ਼ ।

ਭਾਵ ਜੋ ਕਾਲ ਤੋਂ ਪਕੇ, ਦੇਸ਼ ਤੋਂ ਪਤੇ (Timeless, spaceless) ਹੈ, ਪਰ ਜਿਸ ਦੇ ਨਾਲ 'ਕਲਾ' (ਨਾਮ-ਸੱਤਾ=ਭਗੋਤੀ) ਵੀ ਹੈ। ਜੇ ਇਹ ਨਾ ਹੋਵੇ ਤਾਂ ਕਾਲ ਤੇ ਦੇਸ਼ ਵਿੱਚ ਅਫੜਾ ਦਫੜੀ (Chaos) ਮੱਚ ਜਾਵੇ, ਬਸ ਇਹੋ 'ਕਲਾ' ਕਾਲ ਤੇ ਦੇਸ਼ ਨੂੰ ਨਿਯਮ ਵਿੱਚ ਬੰਨ੍ਹ ਰੱਖਦਾ ਹੈ। ਭਾਵ ਇਹ ਅਕਾਲ-ਪਰਖ ਇਸ ਕਾਰਕ (Executive)-ਸਭਾ ਬਿਨਾ ਅਪੁਰਨ ਹੈ। ਇਸੇ ਕਰਕੇ 'ਸ੍ਰੀ ਵਾਹਿਗੁਰੂ ਜੀ ਕੀ ਫਤਹ' ਦੇ ਨਾਲ ਹੀ 'ਸ੍ਰੀ ਭਗੋਤੀ ਜੀ ਸਹਾਇ' ਦਾ ਵਰਨਣ ਹੈ। ਇਹ ਦੋਵੇਂ ਭਿੰਨ ਨਹੀਂ, ਇਕ ਹਨ, ਜੀਕਣ ਸੂਰਜ ਅਤੇ ਉਸ ਦੀ ਰੋਸ਼ਨੀ ! ਪਰ ਯਾਦ ਰਖੋ ! ਭਾਵੇਂ ਇਕ ਹਨ, ਪਰ ਸੂਰਜ ਸਾਡੇ ਕੋਲ ਟੁਰਕੇ ਨਹੀਂ ਆਂਵਦਾ। ਸਿਰਫ ਰੋਸ਼ਨੀ ਯਾ ਕਿਰਨਾਂ ਹੀ ਆਂਵਦੀਆਂ ਹਨ ਤੇ ਹਨੇਰੀ ਦਨੀਆਂ ਨੂੰ ਵਿਛੜੇ ਹੋਏ ਸੂਰਜ ਨਾਲ ਜੜਦੀਆਂ ਹਨ। ਸੋ ਇਸੇ ਤਰ੍ਹਾਂ ਭਗਵੰਤ ਤਾਂ ਅਰੰਲ, ਅਜੂਨੀ, ਨਿਰੰਕਾਰ ਹੈ, ਪਰ ਉਸ ਦੀ ਭਗੋਤੀ-ਸੱਤਾ ਸਾਡੇ ਦਿਲ ਵਿਚ ਆਂਵਦੀ ਹੈ, ਤੇ ਵਿਛੜਿਆਂ ਨੂੰ ਵਾਹਿਗੁਰੂ ਜੀ ਨਾਲ ਮੇਲਦੀ ਹੈ। ਬੁਝੜੀਆਂ ਜੋਤਾਂ ਨੂੰ ਜਗਾਣ ਵਾਲੀ ਸੱਤਾ ਬਸ ਇਹੋ ਹੈ:-

✓ 'ਪੁਚੰਡ ਅਖੰਡ ਮੰਡਲੀ ।

ਉਦੰਡ ਰਾਜ ਸੁਬਲੀ ।

ਜੰਗੰਤ ਜੰਤ ਜੁਅਲਕਾ ।

ਜਲੰਤ ਦੀਪ ਮਾਲਕਾ ।' । ੴ । ੧੬ ।

[ਗਿਆਨ ਪ੍ਰਯੋਗ]

(੫੫)

(c)

ਆਵੇ ਜ਼ਰਾ ਦੇਵੀ-ਵਾਰ ਦਾ ਰਹੱਸ (ਗੁੜ੍ਹ ਭਾਵ)

ਮ੍ਰਿਘ ਵਿਚ ਜਾਕੇ ਲੱਭੀਏ, ਕਿਉਂਕਿ ਜਦ ਤੋੜੀ ਇਹ ਨਹੀਂ
ਲਭੇਗਾ। ਤਦ ਤੋੜੀ ਸਾਡੇ ਮਨ ਦੇ ਸੀਂਕੇ ਨਿਵਿਰਤ ਨਹੀਂ ਹੋਣਗੇ।
ਵੇਖੋ ਵਾਰ ਭਗੋਤੀ ਵਿਚ ਵੱਡੇ ਵੱਡੇ ਨਾਂ ਕੀ ਹਨ:-

ਅਭਮਾਨ ਉਤਾਰਨ ਦੇਵਤਿਆ ॥ ਮਹਿਖਾਸੁਰ ਸੰਡ ਉਪਾਇਆ ॥
ਜੀਤ ਲਈ ਤਿਨ ਦੇਵਤੇ ਤਿਹ ਲੋਕੀ ਰਾਜ ਕਮਾਇਆ ॥.....
ਦਿਤਾ ਰਿੰਦੂ ਨਿਕਾਲ ਕੈ ਤਿਨ ਗਿਰ ਕੈਲਾਸੁ ਤਕਾਇਆ ॥.....

ਪਾਸ ਦੁਰਗਾ ਦੇ ਇੰਦ੍ਰ ਆਇਆ ॥.....

ਦੁਰਗਾ ਬੈਣ ਸੁਣੰਦੀ ਹਸੀ ਹੜਹੜਾਇ ।

ਓਹੀ ਸੀਹੁ ਮੰਗਾਇਆ ਰਾਕਸ ਭੱਖਣਾ ॥...

ਚੇਦਹ ਲੋਕਾਂ ਰਾਣੀ ਸਿੰਘ ਨਚਾਇਆ ॥.....

ਹੋਈ ਅਲੋਪ ਭਵਾਨੀ ਦੇਵਾਂ ਨੂੰ ਰਾਜ ਦੇ.....

ਸੰਭ ਨਿਸੰਭੁ ਰੁਗਮਾਨੀ ਜਨਮੇ ਸੂਰਮੇ.....

ਲੋਚਲ-ਧੂਮ ਗੁਮਾਨੀ ਰਾਇ ਬੁਲਾਇਆ ॥...

ਸਭੇ ਬੀਰ ਸੰਘਾਰੇ ਧੂਮਰ ਨੈਣ ਦੇ.....

ਚੰਡੁ ਅਰ ਮੰਡ ਪਠਾਏ ਬਹਤਾ ਕਟਕ ਦੇ...

ਗੁਸੇ ਆਈ ੧੧ ਕਾਲੁਕਾ ਹਥ ਸਜੇ ਲੈ ਤਲਵਾਰ ਕਉ
ਏਦੂ ਪਾਰਉਂ ਓਤ ਪਾਰ ੧੨ ਹਰਿਨਾਕਸਿ ਕਈ ਹਜਾਰ ਕਉ.....

ਸੰਭ ਨਿਸੰਭ ਸੰਘਾਰਿਆ ਪਠਾਇਆ ਜਮ ਦੇ ਧਾਮ ਕਉ

ਇੰਦ੍ਰ ਸੌਦ ਬੁਲਾਇਆ ਰਾਜ ਅਤ ਖੇਧ ਨੂੰ

ਸਿਰ ਪਰ ਛੜ੍ਹ ਫਿਗਾਇਆ ਰਾਜੇ ਇੰਦ੍ਰ ਦੈ

(ਭਗੋਤੀ ਦੀ ਵਾਰ)

(५६)

ਉਪੋਕਤ ਤੁਕਾਂ ਵਿੱਚ ਇਸ ਵਾਰ ਦੇ ਸਾਰੇ ਮੈਕਟਰ (Dramatis personae) ਆ ਜਾਂਦੇ ਹਨ, ਤੇ ਇਨ੍ਹਾਂ ਨਾਵਾਂ ਉਪਰ ਅਸਾਂ ਨੰਬਰ ੧, ੨.....ਲਾ ਦਿੱਤੇ ਹਨ, ਤਾਂ ਜੇ ਇਨ੍ਹਾਂ ਸਾਰਿਆਂ ਦਾ ਵੇਰਵਾ ਹੇਠ ਖੱਲ੍ਹ ਜਾਵੇ ।

ਪਿਆਰੇ ਪਾਠਕੇ ! ਅਸੀਂ ਉਪਰ ਦੱਸ ਆਏ ਹਾਂ ਜੁ ‘ਵਾਰਾਂ’ ਵਿੱਚ ਭੈੜੇ ਤੇ ਚੰਗੇ ਗਣਾਂ ਦੀ ਆਪਸ ਵਿੱਚ ਲੜਾਈ ਹੈ, ਯਾਦ ਰੱਖੋ ਗਣਾਂ ਦੀ ਨਾ ਕਿਕਿਸੈ ਖਾਸ ਆਦਮੀਆਂ ਦੀ। ਹਣ ਵੇਖੋ ‘ਇੰਦ੍ਰ’ ਕੌਣ ਹੈ ? ਸਾਡੇ ਅੰਦਰ ੧੦। ਇੰਦ੍ਰੇ ਹਨ। ਪੰਜ ਕਰਮ ਕਰਨ ਵਾਲੇ ਇੰਦ੍ਰੇ, ਪੰਜ ਸੋਚਣ ਜਾਨਣ ਵਾਲੇ (ਗਿਆਨ) ਇੰਦ੍ਰੇ। ਇਨ੍ਹਾਂ ਉਪਰ ਬੈਠਾ ਹੋਇਆ ਹੈ ‘ਜੀਵ’ ਜੋ ‘ਇੰਦ੍ਰ’ ਹੈ ਕਿਉਂਕਿ ਉਹ ਇਨ੍ਹਾਂ ਸਭ ਇੰਦ੍ਰੀਆਂ ਦਾ ਗਾਜ਼ ਯਾ ਸਰਦਾਰ ਹੈ ।

ਪਰ ਅਗਿਆਨ ਅਵਸਥਾ ਵਿੱਚ ਆਕੇ ਇੰਦ੍ਰ ਅਪਣੇ ‘ਆਤਮਾ’ ਦੇ ਤਖਤ (ਜਿਸ ਨੂੰ ‘ਅਮਰਾਵਤੀ’ ਭਾਵ ਅਮਰਾ ਹੋਣ ਦਾ ਥਾਂ ਵੀ ਆਖਦੇ ਹਨ) ਤੋਂ ਹਟਕੇ ਅਗਿਆਨ ਦੇ ਵਸ ਆ ਜਾਂਦਾ ਹੈ। ਇਹ ਵੱਡਾ ਅਗਿਆਨ ਦਾ ਘੁੜ ਕੀ ਹੈ। ‘ਮਹਿਖਾਸਰ’ ਭਾਵ ਸੰਭਾ ਯਾ ‘ਕਾਲ-ਦਾ-ਵਾਹਣ’। ਭਾਵੂ ਇਹ ਜੁ ਪਹਿਲੇਂ ਪਹਿਲੇਂ ਕਾਲ (ਯਾ ਜਮ ਜੋ ਸੰਡੇ ਉਪਰ ਚੜ੍ਹਦਾ ਹੈ) ਉਹ ਵੱਡਾ ਮੁੱਢਲਾ ਦੁਸ਼ਮਨ ਹੈ, ਇਸ ਨੂੰ ‘ਸੰਡੇ’ ਵੀ ਕਦੀ ਕਦੀ ਆਖਦੇ ਹਨ, ਕਿਉਂਕਿ ਜੀਕਣ ਹਾਬੀ ਦੀ ਸੰਡੇ (Trunk Proboscis) ਵਿੱਚ ਬਲ ਉਦਾ ਹੈ, ਇਤਨਾ ਯਾ ਇਸ ਤੋਂ ਵੱਧ ਇਸ ਵਿੱਚ ਹੈ, ਕਿਉਂਕਿ ਦੇਵਾਂ ਦੇ ਵੱਤੇ ਸੱਕੇ ਕਾਲ ਦੇ ਵਸ ਹਨ, ਯਥਾ ਸ੍ਰੀ ਗੁਰ ਵਾਕ:-

(५२)

✓ 'ਕਾਲ' ਪਾਯ ਬ੍ਰੂਹਮਾ ਬਪੁ ਧਰਾ ।
ਕਾਲ ਪਾਯ ਸ਼ਿਵਜੀ ਅਵਤਰਾ ।
ਕਾਲ ਪਾਯ ਕਰ ਵਿਸ਼ਨ ਪ੍ਰਕਾਸਾ ।
ਸਕਲ ਕਾਲ ਕਾ ਕੀਆ ਤਮਾਸਾ ।

ਬਸ ਇਹੋ ਕਾਲ (ਅਤੇ ਦੇਸ, Time & Space) ਜੀਵ (ਈਂਦੂ) ਦੇ (ਬੇਨਤੀ ਚੇਪਈ) ਪਹਿਲੇ ਤੇ ਵੱਡੇ ਦਸ਼ਮਨ ਹਨ, ਇਨ੍ਹਾਂ ਨੂੰ ਵਸ ਕਰਨਾ ਹੈ । ਦੂਜੇ ਪਾਸੇ ਉਹ ਨਾਮ-ਸੱਤਾ ਹੈ ਜਿਸਨੂੰ ਅਸੀਂ ਭਗੋਤੀ (ਭਗਵੰਤ ਦੀ ਅਕਾਲ-ਸੱਤਾ) ਜਾ ਭਵਾਨੀ (ਭੂ-ਆਣਣ ਵਾਲੀ) ਆਖ ਆਏ ਹਾਂ, ਬਸ ਇਹੋ ਹੀ ਦੁਰਗਾ ਹੈ ਭਾਵ 'ਦੁਰ-ਗਾ' ਜੇ ਮੁਸ਼ਕਲ ਨਾਲ ਫੜੀ ਜਾਵੇ । ਪਰੋ ਜਦ ਸਿਸ਼ਰਣ ਦੁਆਰਾ ਫੜੀ ਗਈ ਤਾਂ ਇਹ ਕਾਲ ਦੇ ਸਭ ਮੇਲੀਆਂ ਨੂੰ ਮਾਰੇਗੀ ਤੇ ਦਲੇਗੀ ।

ਹੁਣ ਕਾਲ ਦੇ ਦੋ ਵੱਡੇ ਵਜੀਰ ਹਨ: ਸੰਭ ਤੇ ਨਿਸੰਭ । ਇਹ ਕੋਣ ਹਨ ? ਸੰਭ ਦਾ ਭਾਵ ਹੈ 'ਸੁ-ਉਭੀ' ਜੋ ਅਪਣੇ ਆਪ ਉਭੀ (ਪੈਦਾ) ਹੋ ਜਾਵੇ । ਉਹ ਕੀ ਹੈ ? ਸੁਸ਼ਟੀ ਦੇ ਪੈਦਾ ਹੁਣ ਨਾਲ ਹਉਮੈ (Egoism) ਅਪਣੇ ਆਪ ਉਗ ਖਲੋਂਦੀ ਹੈ, ਜੀਕਣ ਬਾਰਸ ਦੇ ਹੁਣ ਨਾਲ ਖੰਮਾਂ ਆਦਿ ਆਪੇ ਉਗ ਖਲੋਂਦੀਆਂ ਹਨ । ਤੇ 'ਨਿਸੰਭੀ' ਕੋਣ ਹੈ ? ਉਹ ਜੋ 'ਨਿਸੁ-ਉਭੀ' ਜੋ ਰਾਤ ਭਾਵ ਹਨੋਰੀ ਵਿੱਚ ਉਗੇ: ਇਹ ਕੀ ਹੈ 'ਅਗਿਆਨ' । ਬਸ 'ਸੰਭ' ਹੋਇਆ ਹਉਮੈ (Ego) ਤੇ 'ਨਿਸੰਭ' ਹੋਇਆ 'ਅਗਿਆਨ' (Ignorance) ।

ਅਗੋਂ ਇਨ੍ਹਾਂ ਦੇ ਚੇਲੇ ਚਾਟਕੜੇ ਹੋਰ ਵੇਖੋ: ਇਹ ਹਨ:

‘ਚੰਡ’ ਤੇ ‘ਮੰਡ’। ਜਦ ਹਉਮੇ ਸੰਜਮ ਵਿੱਚ ਹੈ ਤਾਂ ਚੰਗੀ ਹੈ ਮਾੜੀ ਨਹੋਂ। ਪਰ ਜਦ ਸੰਜਮ ਛਡ ਆਫਰਦੀ ਹੈ, ਤੇ ਰਾਵਣ ਯਾ ਕੰਸ ਵਾਂਝ ਹੋ ਜਾਂਦੀ ਹੈ ਤਾਂ ਫਿਰ ਇਹ ਪਚੰਡ, ਯਾ ਤੀਬਰ ਯਾ ਭੈੜੀ ਸ਼ਕਲ ਵਿੱਚ ‘ਚੰਡ’ ਬਣਕੇ ਆਂਵਦੀ ਹੈ। ‘ਮੰਡ’ ਕੀ ਹੈ? ਅੰਗਣਾ ਦੀ ਮੰਡੀ, ਸਿਰੀ, ਭਾਵ ਅਸਰਾ ਸੰਪੂਰਾ ਦਾ ਖਚਾਨਾ॥ ਬਸ, ਹੁਣ ਫੇਜ ਦੀ ਹੀ ਲੋੜ ਰਹੀ, ਕਿਉਂਕਿ ਹਾਰਿਆ ਹੋਇਆ ਬਾਦਸ਼ਾਹ ਤਾਂ ਹੋਇਆ ਜੀਵ (ਇੰਦ੍ਰ); ਇਸੇ ਦੇ ਭੈੜੇ ਵਚੀਰ ਹੋਏ ਸੁੰਭ (ਹਉਮੇ) ਤੇ ਨਿਸੰਭ (ਅਗਿਆਨ); ਤੇ ਇਨ੍ਹਾਂ ਦੇ ਅਗੇ ਸਲਹਕਾਰ ਹੋਏ ਚੰਡ (ਤੀਬਰ ਹਉਮੇ) ਤੇ ਮੰਡ (ਅਸੁਰੀ ਸੰਪੂਰਾ ਦੇ ਪ੍ਰੰਜ, ਵੈਤ)। ਤੇ ਸਭ ਫੇਜ ਦਾ ਜਰਨੈਲ ਹੈ ਮਹਿਖਾਸੂਰ, (ਕਾਲ, ਮਹੇ ਯਾ ਸਾਡੇ ਉਪਰ ਸਵਾਰੀ ਕਰਣ ਵਾਲਾ ਅਸੂਰ)।

✓ ਹੁਣ ਪੁੱਛੋ, ਫੇਜ ਕੀ ਹੈ ? ਇਹ ਹੋਕ ‘ਧੂਮਰਨੈਣ’ ਭਾਵ ਉਹ ਪ੍ਰਾਣੀ ਜਿਨ੍ਹਾਂ ਦੀਆਂ ਅੱਖਾਂ ਵਿੱਚ ਮਾਇਆ ਦਾ ਧੂਮਰ (ਧੂਆ) ਪਿਆ ਹੋਏਆ ਹੈ। ਕੋਣ? ਮੂੜ, ਅਗਿਆਨੀ। ਯਾ ਹੋਰ ਕੋਣ ‘ਹਰਨਾਕਸ’ ਭਾਵ ਜਿਨ੍ਹਾਂ ਦੀਆਂ ਅੱਖਾਂ (ਅਕਸ) ਸੋਕੇ (ਹਿਰਨ) ਉਪਰ ਲਗੀਆਂ ਹਨ। ਹੁਣ ਫੇਜ ਪੂਰੀ ਹੋ ਗਈ !

✓ ਇਕ ਪਾਸੇ ਇਹ ਫੇਜ ਹੈ, ਦੂਜੇ ਪਾਸੇ ਅਕਾਲ ਦੀ ‘ਕਾਲ-ਕੌ’-ਸੱਤਾ ਹੈ ਜੋ ਕਾਲ (ਮਹਿਖਾਸੂਰ) ਨੂੰ ਸੰਘਾਰਦੀ ਹੈ, ਸੂਡ ਮਨ ਇਸ ਦਾ ਵਾਹਨ (ਸਿੰਘ) ਸ਼ੇਰ ਹੈ ਜੋ ਹਉਮੇ ਤੇ ਅਗਿਆਨ ਨੂੰ ਮਾਰਦੀ ਹੈ, ਮਾਰਕੇ ਸਭ ਨੂੰ ਭਜਾਕੇ ਇੰਦ੍ਰ (ਜੀਵ) ਨੂੰ ਫਿਰ ‘ਆਤਮ’ ਰੂਪੀ ਤਖਤ ਉਪਰ ਬਠਾਲਦੀ ਹੈ।

(੫੬)

ਫਿਰ ਕੀ ਹੁੰਦਾ ਹੈ, ਸਾਡੀ ਅਕਾਸ਼, ਜਲ ਬਲ ਵਿੱਚ ਜੈ ਜੈ:-

✓ ਅਛੇ ਅਖੰਡੇ ਤੇਜ਼ ਪ੍ਰਚੰਡੇ

ਬੰਡ ਉਦੰਡੇ ਅਲਖ ਮਤੇ ।

ਜੈ ਜੈ ਹੋਸੀ ਮਹਖਾਸਰ ਮਰਦਨ

ਰੰਮਕ ਪਰਦਨ ਛੜ੍ਹ ਛਿੱਤੇ । ੧ । ੨੧੧ ।

ਅਸਰੀ ਬਿਹੀਰਣ ਦੁਸ਼ਟ ਨਿਕੰਦਣ

ਪੁਸ਼ਟ ਉਦੰਡਣ ਰੂਪ ਅਤੇ ।

ਦਾਨਵ ਪ੍ਰਹਾਰਿਨ ਨਰਕ ਨਿਵਾਰਣ

ਅਧਮ ਉਧਾਰਣ ਉਰਧ ਅਥੇ ।

ਜੈ ਜੈ ਹੋਸੀ ਮਹਖਾਸਰ ਮਰਦਨ

ਰੰਮਕ ਪਰਦਨ ਆਦਿ ਬਿ੍ਹੂਤੇ । ੨ । ੨੧੨ ।

(ਅਕਾਲ ਉਸਤਤ)

ਹਾਂ ਜੀ ਫਿਰ ਸਾਰੇ ਸੰਸਾਰ ਵਿਚ ਜੈ ਜੈ ਹੋਸੀ ? ਕਿਉਂਕਿ
ਕਾਲ (ਮਹਖਾਸਰ) ਮਰ (ਮਰਦਨ) ਗਿਆ ! ਕਿਉਂ ? ਉਸ
ਦਾ ਵੱਚੀਰ ਸੰਭ (ਹਉਮੇ) ਤੇ ਨਿਸੰਭ (ਅਗਿਆਨ) ਮਥ
ਗਿਆ ! ਕਿਉਂ ? ਉਸਦੇ ਸਲਹਕਾਰ ਚੰਡੀ ਤੰਬਰ ਹੀਕਾਰੀ ਤੇ
'ਮੰਡ' (ਦ੍ਰੈਤ ਭਾਵ) ਮਰ ਗਏ ! ਕਿਉਂ ? ਉਸਦੀ ਫੋਜ ਮਰ
ਗਈ ਜੋ ਸੇਨੇ ਨੂੰ ਤਕਦੀ ਸੀ (ਹਿਰਨ-ਅਕਾਸ਼) ਯਾ ਜਿਨ੍ਹਾਂ
ਦੀਆਂ ਅੱਖਾਂ ਵਿੱਚ ਮਾਇਆ ਦਾ ਮੌਤੀਆਂ ਬਿੰਦ (ਧੂਮਰ ਨੈਨ;
ਧੂਮਰ ਲੋਚਨ) ਸੀ ! ਵਾਹ ਵਾਹ ਨਾਮ-ਸੱਤਾ (ਭਵਾਨੀ,
ਭਗੋਤੀ, ਚੰਡੀ) ਤੂ 'ਕਾਲਕਾ' ਸਚੀ ਹੈਂ ਕਿਉਂਕਿ ਕਾਲ ਨੂੰ
ਖਾਂਦੀ ਹੈਂ, ਤੂ ਚੰਡੀ ਸਚੀ ਹੈਂ, ਕਿਉਂਕਿ ਚੰਡ-ਮੰਡ ਨੂੰ

ਮਾਰਦੀ ਹੈਂ:-

(੬੦)

ਅਧ ਉਘ ਨਿਵਾਰਣ ਦੁਸ਼ਟ ਪ੍ਰਜਾਰਨ
ਸਿੱਖਿ ਉਬਾਰਨ ਸੁਧ ਮਤੇ ।
ਜੈ ਜੈ ਹੋਸੀ ਮਹਖਾਸਰ ਮਰਦਨ
ਭੂਮਿ ਅਕਾਸ਼ ਪਤਾਲ ਜਲੰ । ੬ । ੨੯੬ ।

ਪਿਆਰੇ ਪਾਠਕੇ ! ਸੋਚੋ ਜੇ ਇਹ ਲੜਾਈ ਕਿਸੇ
ਜਨਾਨੀ-ਦੁਰਗਾ ਦੀ ਹੈ ? ਨਹੀਂ ਨਹੀਂ ? “ਚੇਦਹ ਲੋਕਾਂ
ਗਣੀ ਸਿੰਘ ਨਚਾਇਆ” ਉਹ ਗਣੀ ਤਾਂ ਚੇਦਾਂ-ਲੋਕਾਂ ਵਿਚ
ਲੜਾਈ ਲੜ ਰਹੀ । ੨ ਅਕਾਸ਼ ੨ ਪਤਾਲਾਂ ਵਿਚ; ਕੋਣ ?
ਭਗੋਤੀ ! ਕੋਣ ਨਾਮ-ਸੱਤਾ ਜੇ ਭਗਵੰਤ ਦੀ ਅਕਾਲ-ਸੱਤਾ ਹੈ !
ਬਸ ਇਹੋ ਰਹੋਸ਼ ਇਸ ਦੇਵੀ-ਮਹਾਤਮ ਦਾ ਹੈ । ਫਿਰ
ਯਾਦ ਰੱਖੋ, ਇਹ ‘ਦੇਵੀ’ ਕੋਈ ਜਨਾਨੀ ਨਹੀਂ, ਇਹ
ਤਾਂ ਪਰਮ ਜੋਤ, ਤੇਜ਼, ਨੂਰ, ਨਾਮ ਹੈ, ਜੇ **ਅਲਿੰਗ** ਹੈ, ਨਾ
ਇਸਤ੍ਰੀ ਹੈ, ਨਾ ਨਰ ਹੈ:-

✓ ‘ਤੇਜ਼ ਕੇ ਪੂਰੀਂਡ ਹੈਂ, ਅਖੀਡਨ ਕੇ ਖੰਡ ਹੈਂ,
ਮਹੀਪਨ ਕੇ ਮੰਡ ਹੈਂ, ਕਿਇਸਤ੍ਰੀ ਹੈਂ ਨਾ ਨਰ ਹੈਂ।

੬ । ੨੯੧ ।

[ਅਕਾਲ ਉਸਤਤ]

(੯)

ਪਿਆਰੇ ਪਾਠਕੇ ! ਅਸੀਂ ਉਪਰ ਸ੍ਰੀ ਭਗੋਤੀ ਜੀ ਦੀ
ਗੁੜ੍ਹ ਗਾਬਾ ਦਾ ਰਹੋਜ਼ (Esoteric meaning) ਖੋਲ੍ਹਕੇ ਪੜ੍ਹ
ਆਏ ਹਾਂ । ਤੁਸੀਂ ਪੁੱਛੋ ਜੁ ਇਹ ਤ੍ਰਾਕਾ ਕਿਧਰੋਂ ਹੋਰ ਵਰਤਿਆ
ਗਿਆ ਹੈ ਯਾ ਸਿਰਫ਼ ਭਗੋਤੀ ਜੀ ਦੀ ਵਾਰ ਵਿੱਚ ਹੀ ?
ਉੱਤਰ ਹੈ, ਤੁਸੀਂ ਰੋਜ਼ ਪੜ੍ਹਦੇ ਹੋ ਰਹੋਗਾਸ ਵੇਤੇ ‘ਕਿਵੇਂ ਵਾਚ
ਕਨਤੀ ਚੋਪਈ : ਹਮਰੀ ਕਰੋ ਹਾਬ ਦੇ ਰਛਾ ।’ ਇਤਿਆਦਿ ।

(੬੧)

ਕੀ ਆਪ ਨੂੰ ਪਤਾ ਹੈ ਜੋ ਇਹ ਕਿੱਥੇ ਹੈ ? ਇਹ ਤਿਰੀਆ
ਚਰਿਤ ਦੇ ਅਖੀਰ ਵਿੱਚ ਹੈ, ੪੦੫ ਚਰਿਤ ਦੇ ਅੰਤ ਵਿੱਚ।
ਹੁਣ ਇਹ ਤਾਂ ਤੁਸੀਂ ਰੋੜ ਪੜ੍ਹੇ ਹੋ, ਪਰ ਇਸ ਦਾ ਮੌਡ ਵੀ
ਪੜ੍ਹਨ ਯੋਗ ਹੈ। ਉਹ ਕੀ ਹੈ ? ਉਹ ਇਹ ਹੈ:-

✓ (੧) ‘ਸਤ-ਸੰਧਾ’ ਇਕ ਭੂਪ ਭਨਿਜੇ।

ਪ੍ਰਿਬੈ ਸਤਜੁਗ ਬੀਚ ਕਹਿਜੇ ।.....

ਸਭ ਦੇਵਨ ਕੇ ਰਾਜਾ ਭਇਯੋ ।

ਬੂਹਮਾ ਤਿਲਕ ਆਪ ਤਿੰਹ ਦਿਓ ।.....

ਨਿਹੰ ਕੰਟਕ ਸੁਰ ਕਟਕ ਕੀਆ ਸਭ ।

ਦਾਨਵ ਮਾਰ ਨਿਕਾਲ ਦੀਏ ਸਭ ।

ਇਹ ਬਿਧਿ ਰਾਜ ਬਰਖ ਹੋ ਗਿਆ ।

(੨) ‘ਦੀਰਘ-ਦਾੜ੍ਹੁ’ ਦਾਨਵ ਕੇ ਲੀਆ ।

ਦਸ ਸਹਸਰ ਛੂਹਨੀ ਦਲ ਲੈਕੇ ।

ਚੜ੍ਹੁ ਆਇਓ ਤਿ ਉਪਰ ਤੈ ਕੇ ।’ ਇਤਿਆਦਿ ।

ਵੇਖੋ, ਇਸ ਵਿੱਚ ਵੀ ਇਸੇ ਪ੍ਰਕਾਰ ਦੀ ਲੜਾਈ ਦਾ
ਵਰਨਨ ਹੈ। ਕੀ ? ਇੱਕ ਪਾਸੇ ਤਾਂ ‘ਸਤ-ਸੰਧਾ’ ਹੈ ਭਾਵ

ਉਹ ਜੋ ਸਤ (ਸੱਚ) ਨਾਲ (ਸੰਧਾ=ਸੀਜ਼ਿਆ) ਜੁੜੇਆ ਹੋਇਆ
ਹੈ। ਦੂਜੇ ਪਾਸੇ ‘ਦੀਰਘ-ਦਾੜ੍ਹੁ’ ਵੱਡੀਆਂ ਦਾੜਾਂ ਜਬੰਜ਼ਿਆ

ਵਾਲਾ ਕਾਲੁ ਹੈ। ਲੜਾਈ ਮੜ ਤੜਕੇ ‘ਕਾਲੁ’ ਤੇ ਅਕਾਲੁ
ਦੇ ਜੋਪਿਆਂ ਵਿੱਚ ਹੈ, ਜਿਨ੍ਹਾਂ ਦਾ ਸੋਹਣਾ ਨਾਮ ‘ਸਤ-

ਸੰਧਾ’ ਹੈ ਕਿਉਂਕਿ ਉਹ ਸਚ ਨਾਲ ਮਾਨੇ ਸੂਝੀ ਨਾਲ ਸੀਤੇ
ਹੋਏ ਹਨ। ਤੇ ਸਹਾਇਤਾ ਕਰਣ ਵਾਲੀ ਕੋਣ ਹੈ ? ਉਹ

ਭਗੋਤੀ: ਨਾਮ ਸਤਾ- ਜਿਜ ਨ ‘ਸ੍ਰੀ ਅਸਕੇਤ’ ਵੀ ਆਖਦੇ ਹਨ :

(੬੨)

ਅੰਤ ਨੂੰ ਏਹ ਅਸਰ ਮਰਦਾ ਹੈ ਯਥਾ:-

✓ “ਪੁਨ ਰਾਛਸ ਕਾ ਕਾਟਾ ਸੀਸਾ ।
ਸ੍ਰੀ ਅਸਕੇਤ ਜਗਤ ਕੇ ਈਸਾ ।”

ਹਣ ਜਦ ਤੋੜੀ ਅਸੀਂ ਪਹਿਲਾ ਬਿਰਤਾਂਤ (Context) ਨਾ ਜਾਣੀਏ ਤਦ ਤੋੜੀ ਅਸੀਂ ‘ਰਾਛਸ ਕਾ ਕਾਟਾ ਸੀਸਾ’ ਨਹੀਂ ਸਮਝ ਸਕਦੇ । ਇਸੇ ਕਰਕੇ ਕਈ ਸਜਣ ਆਇਆਣ ਇਹ ਤੁਕਾਂ ਰਹਿਰਾਸ ਵਿਚੋਂ ਹੀ ਕਢ ਛੱਡਦੇ ਹਨ ਤਾਂ ਜੇ ਅੱਖ ਵਿੱਚ ਸੱਚ ਦਾ ਰੋੜਾ ਨ ਅਟਕੇ । ਪਰ ਇਹ ਭਾਰੀ ਭੁੱਲ ਹੈ, ਇਹ ਤੁਕਾਂ ਤਾਂ ਹੋਰ ਪ੍ਰਸੰਗ ਨੂੰ ਚੇਤਾਵਣੀ ਲਈ ਰਖੀਆਂ ਸਨ, ਜਿਨ੍ਹਾਂ ਦਾ ਉਪਰ ਚਿਕਰ ਆਇਆ ਹੈ ।

ਬਸ ਇਸੇ ਤਰ੍ਹਾਂ ਦੇਵੀ ਤੇ ਦੈਂਤ ਗੁਣਾਂ ਦੀ ਲੜਾਈ ਅਨੇਕ ਜਗਾ ਹੋਰ ਵੀ ਬੜੇ ਮਿਠੜੇ ਤ੍ਰੀਕੇ ਨਾਲ ਦਿੱਤੀ ਹੈ, ਪਰ ਅਜ ਪੜ੍ਹੇ ਕੌਣ, ਵੇਖੇ ਕੌਣ ? ਅਜ ਕਲ ਬਹੁਤੇ ‘ਹਿਰਨ ਅਕਸ਼’ ਹਨ, ਭਾਵ ਜਿਨ੍ਹਾਂ ਦੀਆਂ ਅੱਖਾਂ ਸੋਨੇ (ਹਿਰਨ) ਤੇ ਲਗੀਆਂ ਹਨ, ਭਾਵ ਗਰਦਵਾਰਿਆਂ ਦੀ ਆਮਦਨ ਵਲ, ਨਾਕ ਪ੍ਰਚਾਰ ਯਾ ਗੁਰਬਾਣੀ ਦੇ ਸਮਝਣ ਵਲ । ਵੇਖੋ ਪਾਰਸ ਨਾਬ ਅਵਤਾਰ ਦਾ ਪ੍ਰਸੰਗ ਉਥੇ ਵੀ ਇਸੇ ਕਿਸਮ ਦੀ ਇਕ ਬਚਿੜ੍ਹ ਲੜਾਈ ਹੈ । ਇਕ ਪਾਸੇ ਬਿਬੇਕ (ਗਿਆਨ) ਦੂਜੇ ਪਾਸੇ ਅਭਿਬੇਕ (ਅਗਿਆਨ) ਤੇ ਵੇਖੋ ਉਨ੍ਹਾਂ ਦੀ ਫੇਜ਼ ਕਹੀ ਪੂਰਨ ਗਿਣ ਕੇ ਦਰਸਾਈ ਹੈ:-

✓ ਅਸਰੀ ਸੰਪ੍ਰਦਾ (ਭੈੜੇ ਗੁਣ ਔਗੁਣ):-

੧ ਅਭਿਬੇਕ ੨ ਕਾਮਦੇਵ, ਬਸੰਤ-ਰੁਤ, ਹੁਲਾਸ ।
੩ ਕਲਾ (ਚੰਚਲਤਾ) ੪ ਬੈਰ ੫ ਆਲਸ ੬ ਮਦ ੭ ਕੁਵਿਰਤ

(੬੩)

(ਖੇਟਾ ਚਾਲ ਚਲਨ) ਦ ਗੁਮਾਨ ਦ ਅਪਮਾਨ (ਨਿਰਾਦਰ)
 ੧੦ ਅਨਰਥ ੧੧ ਨਿੰਦਾ ੧੨ ਨਰਦਿਆ ੧੩ ਕੁਚੀਲਤਾ
 ੧੪ ਛੁਪਾ ਤ੍ਰਿਸ਼ਟਾ ੧੫ ਕਪਟ ੧੬ ਲੋਭ ੧੭ ਕ੍ਰੋਧ ੧੮ ਮੇਹ
 ੧੯ ਅਹੰਕਾਰ ੨੦ ਦ੍ਰੋਹ ੨੧ ਭਰਮ ੨੨ ਬ੍ਰਹਮ ਦੇਖ
 ੨੩ ਝੂਠ ੨੪ ਮਿਥਿਆ ੨੫ ਚਿੰਤਾ ੨੬ ਦਰਿਦ੍ਰ ੨੭ ਸ਼ੀਕਾ
 ੨੮ ਅਸੇਭਤਾ ੨੯ ਅਸੰਤੁਸ਼ਟ ੩੦ ਅਨਸੇਚ ੩੧ ਹਿਸਾ
 ੩੨ ਕੁਮੰਤ ੩੩ ਚੌਰੀ ੩੪ ਸੂਅਮੀ ਘਾਰ ੩੫ ਕ੍ਰਿਤਘਨਤਾ
 ੩੬ ਰਾਜ ਦੇਖ ੩੭ ਦੀਰਖਾ ੩੮ ਉਚਾਟ ੩੯ ਘਾਤ
 ੪੦ ਬਸੀ ਕਰਨ ੪੧ ਅਪਦਰ ੪੨ ਝੁਠੰਤ ੪੩ ਬਿਚਿਰਾ
 ੪੪ ਅਪ੍ਰਾਧ ੪੫ ਖੇਦ ੪੬ ਕੁਤ੍ਰੀਆ ੪੭ ਗਿਲਾਨੀ
 ੪੮ ਕਸ਼ਟ ੪੯ ਵਿਕਰਤ (ਵਿਕਾਰ)।

ਇਸ ਦੇ ਦੂਜੇ ਪਾਸੇ ਸ਼ੁਭ ਗੁਣ ਯਾ ਦੇਵੀ ਸੰਪੂਰਾ ਹੈ:-

੧ ਬਿਬੇਕ ੨ ਧੀਰਜ ੩ ਛੜ੍ਹੇ ਬਿੜ੍ਹੇ ੪ ਨੈਮ
 ੫ ਬਿਗਾਨਾਨ ਦ ਇਸ਼ਨਾਨ ੬ ਨਿੰਬੂਤੀ ਦ ਭਾਵਨਾ ਦ ਸੰਜਮ
 ੧੦ ਜੋਗ ੧੧ ਹਿਤ ਦੀਆਰਤੀ ੧੨ ਅਬਿਕਾਰ ੧੩ ਬਿਦਿਆ
 ੧੪ ਲਾਜ ੧੫ ਸਜੋਗ ੧੬ ਸੁਕ੍ਰਿਤ ੧੭ ਅਮੋਹ ੧੮ ਅਲੋਭ
 ੧੯ ਅਕਾਮ ੨੦ ਅਕ੍ਰੋਧ ੨੧ ਸਲੱਜ ੨੨ ਨਿਰਹੰਕਾਰ
 ੨੩ ਸੁਭਗਤੀ ਭਾਵਨਾ ੨੪ ਸੁਪ੍ਰੇਮ ੨੫ ਸੰਜੋਗ ੨੬ ਸਾਂਤਿ
 ੨੭ ਸੁਪਾਠ ੨੮ ਸਕਰਮ ੨੯ ਸੁਸਿਛ ੩੦ ਪ੍ਰਬੋਧ
 ੩੧ ਸੁਦਾਨ ੩੨ ਸੁਨੈਮ ੩੩ ਸਤਿ ੩੪ ਸੰਤੇਖ ੩੫ ਤਪ
 ੩੬ ਜਾਪ ੩੭ ਪ੍ਰੇਮ ੩੮ ਸੰਜਮ ੩੯ ਪ੍ਰਾਣਯਾਮ ੪੦ ਧਿਆਨ
 ੪੧ ਸੁਭ-ਅਚਾਰ ੪੨ ਅਨੁਰਕਤਤਾ (ਪਿੱਖਾਰ) ੪੩ ਸੁਬੁਧਿ
 ੪੪ ਸਮਾਧਿ ੪੫ ਉਦਮ ੪੬ ਉਪਕਾਰ ੪੭ ਸੁ-ਬਿਚਾਰ

(੬੪)

੪੮ ਹੈਮ ੪੯ ਬਿਰਕਤਾ (ਨਿਰਲੇਪ) ੫੦ ਸਤਿਸੰਗ
੫੧ ਪ੍ਰੀਤੀ ਪੜ ਹਰਿ ਭਗਤੀ ਪੜ ਅਤ੍ਯਪ ਪੜ ਦਇਆ ।

ਗਲ ਕੀ ਸਾਰੀ ਬਾਣੀ ਇਸੇ ਪਕਾਰ ਲਿਖੀ ਹੋਈ ਹੈ
ਤੇ ਵੱਧ ਤੋਂ ਵੱਧ ਸਚੇ ਮੌਤੀਆਂ ਨਾਲ ਪ੍ਰੇਈ ਹੋਈ ਹੈ । ਦੱਤਾ-
ਤ੍ਰੈ ਦੇ ਪੁਸ਼ੰਗ ਵਿੱਚ ਉਸਦੇ ਅਨੇਕ ਗੁਰੂਆਂ ਦੀ ਵਿਝਾਖਿਆ
ਹੈਠ ਜਗਿਆਸੂ ਲਈ ਭਿੰਨ ਭਿੰਨ ਗੁਣ ਯਥਾ ਇਕਾਰਾਤਾ,
ਦੁਜ਼ਤਾ, ਭਗਤੀ, ਉਦਮ ਆਦਿ ਦਰਸਾਏ ਹਨ, ਅਜੇਹੇ ਕੇ
ਪੜ੍ਹਕੇ ਦਿਲ ਗਜ ਗਜ ਢਛਲਦਾ ਹੈ । ਦਸਮ ਗ੍ਰੰਥ ਦੀ ਜੇ
ਇਕ ਵਾਰੀ ਕੰਜੀ ਲਭ ਜਾਵੋ ਤਾਂ ਬਾਣੀ ਵਿੱਚੋਂ ਸੋਮਾ ਹੀ ਸੋਮਾ
ਫੁਟ ਫੁਟ ਨਿਕਲਦਾ ਹੈ ।

ਪਰ ਅਜ ਗੋਹਜ-ਕਥਾ ਭਾਵ ਰਹੱਸ ਨੂੰ ਭੁਲਕੇ ਯਾ
ਤਾਂ ਬਾਣੀ ਨੂੰ ਹੀ ਜੰਦਰਾ ਮਾਰ ਬੈਠੇ ਹਾਂ, ਯਾ ਭਗੋਤੀ ਦੀ ਵਾਰ
ਦੇ ਉਲਟੇ ਪੁਲਟੇ ਅਰਥ ਕਰਦੇ ਹਾਂ । ਸੋਚਣ ਦੀ ਗੱਲ ਹੈ, ਜੇ
ਅਸੀਂ ਇਹ ਆਖ ਵੀ ਲਈਏ ਜੁ ਇਹ ਕਵਤਾ ਕਿਸੇ 'ਕਵੀ'
ਦੀ ਹੋਣੀ ਹੈ, ਪਰ 'ਅਕਾਲ ਉਸਤੜ' ਬਾਬਤ ਤਾਂ ਅਸੀਂ ਇਹ
ਨਹੀਂ ਆਖ ਸਕਦੇ । ਤੇ 'ਅਕਾਲ ਉਸਤੜ' ਵਿੱਚ ਹੀ ਵੇਖੋ ।
੨੧੦ ਅੰਕ ਤੋਂ ਅਗੇ 'ਭਗੋਤੀ' (ਨਾਮ-ਸੱਤਾ) ਦੇ ਸਵੈਯੈ ਆਂਵਦੇ
ਹਨ ਜਿਨ੍ਹਾਂ ਵਿੱਚ ਸਗਵਾਂ ਪਗਵਾਂ ਉਹੋ ਹੀ ਹਾਲ ਤੇ
ਵਿਅਕਤੀਆਂ ਆਉਂਦੀਆਂ ਹਨ ਜੋ ਭਗੋਤੀ ਦੀ ਵਾਰ ਵਿੱਚ
ਹਨ । ਕੀ ਇਨ੍ਹਾਂ ਨੂੰ ਵੀ ਕਾਂਟ ਛਾਂਟਕੇ ਤ੍ਰਾਸ਼ ਦੇਵੋਗੇ ? ਅਕਾਲ
ਪੁਰਖ ਸਾਨੂੰ ਸੁਮੱਤ ਦੇਵੇ ਤਾਂ ਜੁ ਅਸੀਂ ਇਸ ਪਾਸੇ ਕਦੀ ਵੀ
ਨਾ ਜਾਈਏ । ਦਸਮ ਗ੍ਰੰਥ ਦੀ ਕੰਜੀ ਕਾਂਟ ਛਾਂਟ ਯਾ ਦਾਤਰੀ
ਨਹੀਂ, ਇਹ 'ਨਾਮ' ਦੀ ਗੁਪਤ-ਰਹੱਸ (Esoteric meaning)

(੬੫)

ਵਾਲੀ ਕੰਜੀ ਜਿਸ ਨੂੰ ਖੋਲ੍ਹਣ ਦਾ ਯਤਨ ਇਸ ਵਿੱਚ ਕੀਤਾ ਗਿਆ ਹੈ।

(੧੦)

ਇੱਕ ਗੱਲ ਚੇਤੇ ਰੱਖਣ ਵਾਲੀ ਹੋਰ ਵੀ ਹੈ। ਕੀ ? ਕਈ ਸੱਜਨ ਆਖਿਆ ਕਰਦੇ ਹਨ, ਜੁ ਦਸਮੇਸ਼ ਪਿਤਾ ਜੀ ਦੇ ਦਰਬਾਰ ਵਿੱਚ ਪ੍ਰਕਾਸ਼ ਦੇ ਸਨ, ਤੇ ਇਸ ਕਰਕੇ ਜਿੱਥੇ ਜਿੱਥੇ 'ਕਵੀਓਂ ਵਾਚ' ਅੱਖਰ ਆਉਂਦੇ ਹਨ, ਉਸ ਤੋਂ ਭਾਵ ਇਹ ਲੈਣਾ ਚਾਹੀਦਾ ਹੈ; ਜੁ ਕਿਸੇ ਕਵੀ ਨੇ ਇਹ ਤਰਨਾ ਰਚੀ ਹੋਵੇਗੀ, ਤੇ ਸਵੈਯੇ ਅੰਤ ਨੂੰ ਦਸਮੇਸ਼ ਪਿਤਾ ਜੀ ਨੇ ਪਾਏ ਹਨ। ਮੇਰੀ ਮੂੜ ਬੁੱਧੀ ਅਨੁਸਾਰ ਇਹ ਮੂਲੋਂ ਹੀ ਭੁੱਲ ਹੈ, ਤੇ ਇੰਦ੍ਵ ਆਖਣਾ ਦਸਮੇਸ਼ ਪਿਤਾ ਜੀ ਦੇ ਕਵਿਤਾ ਅੰਗ ਉਪਰ ਇੱਕ ਕਾਰੀ ਜ਼ਰੂਰ ਲਾਉਣਾ ਹੈ। ਮੈਂ ਨਿਸਚੇ ਤੇ ਦਾਹੂੰ ਨਾਲ ਆਖ ਸਕਦਾ ਹਾਂ ਜੇ ਬਹੁਤ ਸਾਰੀ ਯਾ ਸਾਰੀ ਹੀ ਬਾਣੀ 'ਕਵੀ ਵਾਚ' ਵਾਲੀ ਦਸਮੇਸ਼ ਪਿਤਾ ਜੀ ਦੀ ਅਪਣੀ ਕਲਮੀ ਹੈ। ਤੁਸੀਂ ਪੁੱਛੋਗੇ ਜੁ ਇਸ ਦਾ ਸਬੂਤ ਕੀ ਹੈ ? ਸਬੂਤ ਬਥੇਰੇ ਹਨ, ਥੋੜ੍ਹੇ ਹੀ ਪਾਠਕ ਸੱਜਨਾਂ ਦੀ ਸੇਵਾ ਵਿੱਚ ਅਰਪਨ ਕਰਦਾ ਹਾਂ:-

✓ (੧) ਪਹਿਲੀ ਗੱਲ ਤਾਂ ਇਹ ਹੈ ਜੁ ਸਾਰਾ ਦਸਮ-ਗ੍ਰੰਥ ਇੱਕੋ ਹੀ ਕਲਮ ਨਾਲ ਲਿਖਿਆ ਸਪਸ਼ਟ ਨਜ਼ਰ ਆ ਰਿਹਾ ਹੈ, ਵੇਖ ਛੋਂਦਾਂ ਦੀ ਚਾਲ ਤੇ ਬਨਾਵਟ ਅਕਾਲ ਉਸਤੇ ਹੀ ਵਰਗੀਤੇ, ਤੇ ਸਾਫ਼ ਪ੍ਰਗਟ ਹੋ ਰਿਹਾ ਹੈ ਜੋ ਉਹੋ ਅਰਸ਼ੀ-ਕਲਮ ਸਮੁੰਦਰ ਵਾਂਝ ਠਾਠਾਂ ਮਾਰਦੀ ਟੁਰਦੀ ਜਾਂਦੀ ਹੈ, ਕਿਧਰੇ ਅਟਕਦੀ ਨਹੀਂ।

(੬੬)

(2) ਪਰ ਜੇ ਇਹ ਦਲੀਲ ਬਹੂੰ ਖੁੱਲ੍ਹੀ ਭਾਸੇ ਤਾਂ ਹੋਰ ਵੇਖੋ। ਬਚਿੱਤੁ ਨਾਟਕ ਵਿੱਚ ਦੇਸਮੇਸ਼ ਪਿਤਾ ਜੀ ਦੀ ਆਪਣੀ ਜ਼ਿਦਗੀ ਦੇ ਹਾਲ ਹਨ, ਇਸ ਕਰਕੇ ਇਹ ਨਿਸਚੈ ਕਰਕੇ ਉਨ੍ਹਾਂ ਦੀ ਅਪਣੀ ਲਿਖੀ ਬਾਣੀ ਹੈ। ਇਸ ਵਿੱਚ ਵੀ ਦੇਖੋ ਉਹ ਅਪਣੇ ਆਪ ਨੂੰ 'ਕਵਿ ਵਾਚ' ਕਰਕੇ ਲਿਖਦੇ ਹਨ ਯਥਾ:-

✓ ਜੇ ਨਿਜ ਪ੍ਰਭ ਮੇ ਸੋ ਕਹਾ
ਸੋ ਕਹਿ ਰੂ ਜਗ ਮਾਹਿ ।
ਜੇ ਤਿਹ ਪ੍ਰਭ ਕੋ ਧਿਆਇ ਹੈ
ਅੰਤ ਸੁਰਗ ਕੋ ਜਾਇ । ੬੦ ।

ਫਿਰ ਇਸ ਦੇ ਪਿੱਛੇ ਜਦ ਅਪਣੇ ਜਨਮ ਦਾ ਹਾਲ ਲਿਖਦੇ ਹਨ ਤਾਂ ਵੀ ਇਹੋ ਅੱਖਰ ਲਾਉ ਦੇ ਹਨ : 'ਅਬ ਕਬਿ
ਜਨਮ ਕਬਨੀ'..... 'ਤਹੀ ਪ੍ਰਕਾਸ਼ ਹਮਾਰਾ ਭਯੋ । ਪਟਨਾ
ਸ਼ਹਿਰ ਵਿਖੇ ਭਵ ਲਯੋ ।' ਵੇਖੋ ਇੱਥੇ ਅਪਣੇ ਲਈ ਨਾਲੇ
'ਹਮ' ਨਾਲੇ 'ਕਵਿ' ਕਰਕੇ ਲਿਖਿਆ ਹੈ।

ਤੇ ਅੰਤ ਨੂੰ ਜਦ ਤਿਰੀਆ ਚਰਿਤ ਸਮਾਪਤ ਹੋਏ ਹਨ ਤਾਂ
'ਕਵੀਓ ਵਾਚ ਬੇਨਤੀ' ਕਰਕੇ ਲਿਖਿਆ ਹੈ। ਭਾਵ ਆਦਿ ਤੇ
ਅੰਤ ਤਕ 'ਕਵੀ' ਪਦ, ਗੁਰੂ ਮਹਾਰਾਜ ਜੀ ਨੇ ਆਪਣੇ ਆਪ
ਲਈ ਵਰਤਿਆ ਹੈ। ਤੇ ਇਸਤੇ ਚੰਗਾ 'ਤਖੋਲਸ' ਵੀ ਕੀਹੋ
ਸਕਦਾ ਹੈ, ਕਿਉਂਕਿ ਉਹ ਮਹਾ-ਕਵੀ, ਕਵੀਆਂ ਦੇ ਸਿਰਤਾਜ
ਗੁਰੂ ਜੀ ਆਪਣੇ ਆਪ ਸਨ। ਪਹਿਲੇ ਉਨ੍ਹਾਂ ਨੇ ਕਲਮ ਦੀ
ਤਲਵਾਰ ਚਲਾਈ, ਫਿਰ ਰਣ ਵਿੱਚ ਭਗੋਤੀ (ਨਾਮ) ਦੀ
ਬਖਸ਼ੀ ਤਲਵਾਰ ਵਾਹੀ, ਫਿਰ ਅਪਣਾ ਸੀਸ ਕੁਰਬਾਨ ਕਰਕੇ

(੬੭)

ਭਾਰਤ ਭੁਮੀ ਦਾ ਭਾਰ ਉਤਾਰਕੇ ਸਚਖੰਡ ਨੂੰ ਪਧਾਰੇ, ਉਸੇ ?
'ਹੇਮ-ਕੈਟ' ਵਲ ਜਿਥੋਂ ਆਏ ਸਨ।

~~(੩) ਤੀਜਾ ਸਬੂਤ ਇਹ ਹੈ ਜੇ ਇਹ ਦਸਮ ਗ੍ਰੰਥ ਨਿਰਾਪਰਾ ਉਲਥਾਂ ਹੀ ਪੁਰਾਣਾਂ ਦਾ ਨਹੀਂ, ਸਗੋਂ ਜਿਥੇ ਜਿਥੇ ਦਸਮ ਪਿਤਾ ਜੀ ਨੇ ਜ਼ਰੂਰੀ ਸਮਝਿਆ ਹੈ, ਉਥੇ ਉਥੇ ਨਵੇਂ ਨਵੇਂ ਹਾਲ ਪਾਏ ਹਨ। ਉਦਾਹਰਨ ਵਜੋਂ ਵੱਖ, ਕ੍ਰਿਸ਼ਨਾ ਅਵਤਾਰ, ਵਿੱਚ ਗਰੂ ਮਹਾਰਾਜ ਜੀ ਨੇ ਖੜਕਾ ਸਿੰਘ, ਕਰਮ ਸਿੰਘ, ਅਨੁਪ ਸਿੰਘ (੧੩੫੦-੧੪੨੬)। ਆਦਿ ਅਪਣੇ ? ਕੌਲੋਂ ਪਾਏ ਹਨ, ਨਹੀਂ ਤਾਂ ਇਹ ਵਿਯਕਤੀਆਂ 'ਭਾਗਵਤ ਦਸਮ ਸਕੀਧ' ਵਿੱਚ ਨਹੀਂ। ਇੰਝ-ਕਰਣਾ ਕਿਸੇ ਐਸੇ ਵੈਸੇ ਕਵੀ ਦਾ ਕੰਮ ਨਹੀਂ, ਇਹ ਇਖਤਿਆਰ ਪਰਮ-ਜੋਤ ਦਸਮੇਸ਼ ਪਿਤਾ ਦਾ ਹੀ ਸੀ।~~

(੪) ਇਸ ਤੋਂ ਛੁੱਟ ਇਕ ਹੋਰ ਸਬੂਤ ਇਹ ਹੈ, ਜੇ ਸਾਰੇ ਪ੍ਰਸੰਸਾ ਨਿਰੇਪੁਰੇ ਵਾਰਤਿਕ (Descriptive) ਹੀ ਨਹੀਂ, ਸਗੋਂ ਤਸੀਂ ਗਹੁੰ ਨਾਲੋਂ ਪੜ੍ਹੋ ਤੇ ਪਤਾ ਲਗੇਗਾ ਜੇ ਉਨ੍ਹਾਂ ਵਿਚ ਥਾਂ ਥਾਂ ਅਪਣੇ ਵਲੋਂ ਕਟਾਖਾਂ (Personal Touches) ਹਨ। ਜਿਹਾ ਕਿ 'ਰਾਮ ਅਵਤਾਰ' ਦੇ ਅੰਤ:-

✓ ਪਾਇ 'ਗਹੇ ਜਬ' ਤੇ ਤੁਮਰੇ,
 ਤਬਤੇ ਕੋਊ ਅੰਖ ਤਰੇ ਨਹਿ ਆਨਯੋ।
 ਰਾਮ, ਰਹੀਮ ਪੁਰਾਨ ਕੁਰਾਨ,
 ਅਨੇਕ ਕਹੈ ਮੱਤ, ਏਕ ਨਮਾਨਯੋ।
 ਸਿਮਿਤਿ ਸ਼ਾਸਤ੍ਰ ਬੇਦ ਸਭੈ,
 ਬਹੁ ਭੇਦ ਕਹੈ, ਹਮੇ ਏਕ ਨ ਜਾਨਯੋ।

(੬੮)

ਸ੍ਰੀ ਅਸਪਾਨ ਕ੍ਰਿਪਾ ਤੁਮਰੀ ਕਰ,
ਮੈਂ ਨ ਕਹਯੋ ਸਭ ਤੇਹਿ ਬਖਾਨਯੋ ।

ਇਸੇ 'ਸ੍ਰੀ ਅਸਪਾਨ' ਉਸ ਨਾਮ-ਸੱਤਾ (ਭਗੋਤੀ) ਵਲ
ਇਸ਼ਾਰਾ ਹੈ । ਫਿਰ ਇਸੇ ਤਰ੍ਹਾਂ ਕ੍ਰਿਸ਼ਨ ਅਵਤਾਰ ਵਿੱਚ ਇਹ
ਆਂਵਦਾ ਹੈ:-

✓ 'ਲਿਵ ਲਾਗੀ ਮੇਰੀ ਪਗ ਇਨਸੇ'..... ਇਤਿ ਸ੍ਰੀ ਦੇਵੀ
ਜੂ ਕੀ ਉਸਤਤਿ ਸਮਾਪਤ, ਆਂਵਦਾ ਹੈ, ਤੇ ਇਥੇ ਵੀ ਅਪਣੀ
ਇਕ ਦਿਲ-ਉਠਵੀਂ (Uproaring) ਕਟਾਖ ਕੰਮ ਕਰ ਰਹੀ ਹੈ ।
'ਇਨਸੇ' ਦਾ ਭਾਵ ਕੇਦੀ ਦੇਵੀ, ਦੇਵਤਾ ਜਾ ਛੋਟੀ ਮੋਟੀ
ਵਿਘਕਤੀ ਨਹੀਂ, ਸਗੋਂ ਜੇਹਾ ਕਿ ਚੁਪਰ ਦਸਿਆ ਗਿਆ ਹੈ,
ਨਾਮ-ਸੱਤਾ ਯਾ ਅਕਾਲ-ਸੱਤਾ ਹੈ, ਜੋ ਹੀ ਭਗੋਤੀ ਹੈ, ਜਿਸਨੂੰ
ਕ੍ਰਿਸ਼ਨ, ਵਿਸ਼ਨ, ਰਾਮ, ਰਹੀਮ ਸਭ ਧਿਆਂਦੇ ਹਨ । ਕੀ 'ਪਿਬਮ
ਭਗੋਤੀ ਸਿਮਰ ਕੈ ਗਰ ਨਾਨਕ ਲਈ ਧਿਆਇ' ਨਹੀਂ ? ਜੇ
ਗੁਰੂ ਮਹਾਰਾਜ ਜੀ ਨੇ ਸਿਮਰਨ ਦਵਾਰਾ ਇਸ ਸ਼ਕਤੀ ਨੂੰ
ਅਪਣੇ ਅੰਦਰ ਪੁਰ ਤੋਂ ਆਈ ਹੋਈ ਜੋਤ ਨੂੰ ਪ੍ਰਗਟ ਕੀਤਾ ਹੈ,
ਤਾਂ ਫਿਰ ਕ੍ਰਿਸ਼ਨ, ਰਾਮ ਆਦਿ ਨੇ ਤਾਂ ਧਿਆਣਾ ਹੀ ਹੋਇਆ ।
ਪਰ ਇਹ ਅਕਾਲ-ਸੱਤਾ ਨੂੰ ਧਿਆਣਾ ਹੈ, ਬਾਲੀ ਨਾਲ ਨਹੀਂ,
ਅਵਾਹਨ ਨਾਲ ਨਹੀਂ, ਝੋਟੇ ਮਾਰਕੇ ਨਹੀਂ, ਸਗੋਂ ਸਿਮਰਣ
ਨਾਲ, ਜੋ ਖਾਲਸਾ ਜੀ ਦੀ ਗੁੜ੍ਹਤੀ ਪ੍ਰੰਪਰਾ ਤੋਂ ਚਲੀ
ਆਈ ਹੈ:-

✓ 'ਸੰਗ੍ਰਹ ਕਰੋ ਸਦਾ ਸਿਮਰਨ
ਕਹੁ ਪਰਪ ਪਾਪ ਤਜ ਭਾਗੋ'
ਭਾਵ-ਇਹ ਜੇ 'ਕਵੀ ਵਾਚ' ਸਭ ਸ੍ਰੀ ਮੁਖਵਾਕ ਹਨ,

(੬੯)

ਤੇ ਦਸਮ ਗ੍ਰੰਥ ਨਿਰੋਲ ਦਸਮੇਸ਼ ਪਿਤਾ ਜੀ ਦੀ ਰਚਨਾ ਹੈ ।

(੧੧)

ਹੁਣ ਇੱਥੇ ਇਹ ਪ੍ਰਸ਼ਨ ਉਠਦਾ ਹੈ ਜੁ ਸਾਡੇ ਇਤਿ-
ਹਾਸ਼ਮਾਂ ਵਿੱਚ ਕੀਕਣ 'ਦੇਵੀ ਦਾ ਆਵਾਹਣ' ਤੇ 'ਦੇਵੀ ਦਾ
ਤਲਵਾਰ' ਗਰੂ ਜੀ ਨੂੰ ਦੇਣਾ ਆ ਜਾਂਦਾ ਹੈ ਤੇ ਨੈਣਾ ਦੇਵਾ ਦੇ
ਟਿੱਲੇ ਉਪਰ ਉਨ੍ਹਾਂ ਦਾ ਹੋਮ ਕਰਣਾ ਕਿੱਥੇਂ ਤਕ ਸੱਜ ਹੈ ।
ਜੋ ਇਸ ਪਾਸੇ ਜਾਂਦੇ ਹਨ ਉਹ ਤਾਂ ਇਹ ਵੀ ਆਖਦੇ ਹਨ ਜੁ ਕਿਸੇ
ਪੰਡਤ ਨੂੰ ਸੱਦਿਆ ਗਿਆ ਤੇ ਹੋਮ ਰਚਿਆ ਗਿਆ । ਪਰ
ਪਿੱਛੋਂ ਗੁਰੂ ਮਹਾਰਾਜ ਜੀ ਨੇ ਸਭ ਸਾਮਿਗਰੀ ਹੋਮ ਦੇ ਵਿੱਚ
ਸੱਟ ਦਿੱਤੀ ਕਿਉਂਕਿ ਦੇਵੀ ਨਹੀਂ ਨਿਕਲੀ ਤੇ ਉਥ ਘਿਉ
ਦੀ ਵੱਡੀ ਲਾਟ ਨਿਕਲਣ ਨਾਲ ਲੋਕਾਂ ਨੇ ਸਮਝਿਆ ਜੁ
ਇਹ 'ਦੇਵੀ' ਹੋਵੇਗੀ ਤੇ ਅੰਤ ਨੂੰ 'ਕਿਸੇ' ਨੂੰ ਜਦ ਕੁਝ
ਨਾ ਮਿਲਿਆ ਤਾਂ:-

'ਚਟ ਪਟਾਯ ਚਿਤ ਮੇ ਜਰਯੋ,

ਤ੍ਰਿਣ ਜਯੋਂ ਕੁਧਤ ਹੋਯ ।

ਖੇਜ ਰੋਜ ਕੇ ਹੇਤ ਲਗ,

ਦਯੋ ਮਿਸੂ ਜੂ ਰੋਯ ।'

ਇਹ ਦੋ ਤੁਕਾਂ ਇਸ ਸਬੂਤ ਵਿੱਚ ਪੇਸ਼ ਕੀਤੀਆਂ
ਜਾਂਦੀਆਂ ਹਨ, ਜੋ ਵੇਖੋ ਮਿਸ਼ਰ ਅੰਤ ਨੂੰ ਰੋਇਆ ।

ਹੁਣ ਇਹ ਉਪੋਕਤ ਸਾਰੀ ਕਹਾਣੀ ਗਲਤ ਤੇ ਮੁੜਤਾ
ਦੀ ਧੀ ਹੈ । ਭਲਾ ਸੋਚੋ 'ਦੇਵੀ' ਕੇਦੀ 'ਭਨਾਨੀ' ਯਾ 'ਲਾਟ'
ਹੈ ਜਿਸ ਨੇ ਨਿਕਲਣਾ ਹੈ ਤੇ ਹੱਥ ਵਿੱਚ ਕੋਈ ਤਲਵਾਰ
ਫੜਾਉਣੀ ਹੈ । ਅਜੋਂ ਉਪਰ ਭਲੀ ਪ੍ਰਕਾਰ ਵੇਖ ਆਏ ਹਾਂ,

(੨੦)

ਜੇ 'ਭਗੋਤੀ' ਤਾਂ 'ਨਾਮ-ਸੱਤਾ' ਯਾ ਅਕਾਲ ਦੀ ਉਹ ਸੱਤਾ ਹੈ, ਜੇ ਸਿਮਰਨ ਦਵਾਰਾ ਗਰਮੁਖ ਦੇ ਹਿਰਦੇ ਵਿੱਚੋਂ ਉਠਦੀ ਹੈ, ਤੇ ਉਸ ਨੂੰ ਕਾਲ ਤੋਂ ਚੌਕ ਅਕਾਲ ਨਾਲ ਜੋੜਦੀ ਹੈ। ਇਹ ਕੋਈ ਸੁਖਲ, ਸ਼ਕਲ ਵਾਲੀ ਚੀਜ਼ ਨਹੀਂ, ਸਗੋਂ ਸੂਖਮ ਤੋਂ ਸੂਖਮ ਤਰ ਹੈ, ਕਿਉਂਕਿ ਜਗਤ ਦਾ ਆਦਿ ਹੀ ਇੱਥੋਂ ਹੈ। ਇਸੇ ਕਰਕੇ ਇਸ ਨੂੰ 'ਨਿਤ ਨਾਰਾਇਣੀ' 'ਨਿਤ-ਨਿਰੰਕਾਰੀ' ਆਦਿ ਨਾਮਾਂ ਤੋਂ ਪਕਾਰਿਆ ਹੈ। ਫਿਰ ਯਾਦ ਕਰੋ ! ਭਵਾਨੀ ਕੋਣ ਹੈ ? ਕੋਈ ਮਿਸਤ੍ਰੀ ਨਹੀਂ:-

✓ 'ਪਿਥਮ ਕਾਲ ਸਭ ਜਗ ਕੇ ਤਾਤਾ ।

ਤਾਂਤੇ ਭਯੋ 'ਤੇਜ਼' ਬਿਖਿਆਤਾ ।

ਸੇਈ 'ਭਵਾਨੀ' ਨਾਮ ਕਹਾਈ ।

ਜਿਨ ਸਗਲੀ ਯਹਿ ਸਿਸ਼ਟਿ ਉਪਾਈ ।

ਹਣ ਜਦ 'ਭਵਾਨੀ' (ਨਾਮ-ਸੱਤਾ) ਇੱਕ ਅਲਿੰਗ-ਸ਼ਕਤੀ ਹੈ, ਜੀਕਣ ਬਿਜਲੀ, ਤਾਂ ਫਿਰ ਉਸ ਦਾ ਰੂਪ ਰੰਗ ਕੀਕਣ ਹੋ ਸਕਦਾ ਹੈ ? ਪਰ ਪਾਠਕ ਹੁਣ ਪੱਛਮਣਗੇ ਜੁ ਫਿਰ ਤਸਵੀਰਾਂ ਵਿੱਚ ਇਸ ਨੂੰ ਇਸਤ੍ਰੀ-ਰੂਪ ਕਿਉਂ ਦਿੱਤਾ ਹੈ। ਇਸ ਦਾ ਉੱਤਰ ਹੈ ਜੋ ਤਸਵੀਰਾਂ ਬਣਾਉਣਾ ਯਾ ਨਾ ਬਣਾਉਣਾ ਤਾਂ ਮਸੋਵਰ ਦੇ ਅਪਣੇ ਨਿਸਚੇ ਅਨਸਾਰ, ਅਪਣੇ ਖਿਆਲ ਅਨਸਾਰ। ਨਹੀਂ ਤਾਂ ਬਿਜਲੀ ਤੇ ਹੋਰ ਸ਼ਕਤੀਆਂ ਦਾ ਕੋਈ ਮੰਹੱਦ ਯਾ ਧੜ ਨਹੀਂ। ਹਾਂ, ਪਰ ਫਿਰ ਵੀ ਇਨ੍ਹਾਂ ਤਸਵੀਰਾਂ ਦਾ ਕੋਈ ਨਾ ਕੋਈ ਭਾਵ ਹੁੰਦਾ ਹੈ, ਉਹ ਚੇਤੇ ਕਰਾਉਣ-ਲਈ ਤਸਵੀਰਾਂ ਬਣਾਈਆਂ ਜਾਂਦੀਆਂ ਹਨ। ਇਸੇ 'ਭਗੋਤੀ' ਯਾ 'ਦੁਰਗੁ' ਦੇ ਗਲ ਬੜੀ ਮੰਡੀਆਂ ਦੀ ਮਾਲਾ ਕਿਉਂ ਹੁੰਦੀ

(੨੧)

ਹੈ ? ਇਹ ਦੱਸਣ ਲਈ ਜੋ ਕਈ ਬ੍ਰਾਹਮਾ, ਕ੍ਰਿਸ਼ਨ, ਮਹੇਸ਼ ਹੁੰਦੇ, ਮਰਦੇ ਖਪਦੇ ਤੇ ਪਰਲੇ ਵੈਲੇ ਮਰਦਾਂ ਦੇ ਹਨ, ਤੇ ਉਨ੍ਹਾਂ ਦੇ ਸਿਰ ਇਸ ਦੇ ਗਲ ਹੋਣਾ ਦਾ ਭਾਵ ਇਹ ਹੈ, ਜੋ ਇਹ ਸ਼ਕਤੀ ਸਭ ਦੇਵੀ ਦੇਵਤਿਆਂ ਨੂੰ ਨੂੰ ਮਾਰਦੀ ਖਪਾਂਦੀ ਤੇ ਲੈ ਕਰਦੀ ਹੈ। ਇਸ ਸੁਖਮ ਗਲ ਨੂੰ ਦੱਸਣ ਲਈ ਸਥਾਲ ਤਸਵੀਰ ਲੋਕੀਂ ਬਣਾਦੇ ਹਨ, ਪਰ ਖਾਲਸਾ-ਪੰਥ ਵਿੱਚ ਮੂਰਤੀਆਂ ਬਨਾਣਾ ਯਾ ਪੂਜਣਾ ਇਸੇ ਲਈ ਵਰਜਤ ਹੈ, ਕਿਉਂਕਿ ਲੋਕੀਂ ਅਸਲ ਗੁੜ੍ਹਤਾ ਨੂੰ ਨਾ ਲਖਦੇ ਹੋਏ ਉਲਟ ਪੁਲਟ ਸਾਂਗਾਂ ਯਾ ਮੂਰਤੀਆਂ ਦੀ ਹੋ ਉਪਾਸਨਾ ਕਰਨ ਲਗ ਪੈਂਦੇ ਹਨ। ਇਸੇ ਤਰ੍ਹਾਂ ਦੇਵੀ ਦਾ 'ਰਕਤ-ਬੀਜ' ਨੂੰ ਮਾਰਣ ਦਾ ਭਾਵ ਇਹ ਹੈ, ਜੋ ਹਰਿਮੇ ਦਾ ਲਹੂ ਜਿਥੇ, ਜਿਥੇ ਜਾਂਦਾ ਹੈ, ਬੀਜ ਵਾਂਝ ਆਪਣਾ ਅਵੰਬਰ ਫਿਰ ਰਰ ਲੈਂਦਾ ਹੈ। ਪਰ ਇਹ 'ਨਾਮ-ਸਤਾ' ਇਸ ਦੇ ਲਹੂ, ਨੂੰ ਪੀਕੇ ਖੇ ਕਰ ਦੇਂਦੀ ਹੈ, ਤਾਂ ਜੋ ਇਹ ਬੀਜ ਤੋਂ ਹੀ ਨਾਸ ਹੋ ਜਾਂਦਾ ਹੈ। ਭਾਵ ਇਹ ਜੋ ਕਾਲ ਦਾ ਬੀਜ, ਹਉਮੇ ਦਾ ਬੀਜ 'ਨਾਮ' ਰੂਪੀ 'ਕਾਲਕਾ' ਹੜੱਪ ਕਰ ਲੈਂਦੀ ਹੈ। ਯਾਦ ਰਖੋ, ਜੋ ਉਹ ਸੱਤਾ ਅੰਦਰ ਹੈ, ਬਾਹਰ ਨਹੀਂ, ਉਹ ਨਿਰਗੁਣ ਹੈ ਸਰਗੁਣ ਨਹੀਂ। ਉਹ ਇਨ੍ਹਾਂ ਅੱਖਾਂ ਨਾਲ ਨਹੀਂ, ਗਿਆਨ ਅੱਖਾਂ ਨਾਲ, ਸਿਮਰਨ ਦਵਾਰਾ ਰੋਮ ਰੋਮ ਵਿੱਚ ਅਨਭਵ ਹੋਂਦੀ ਹੈ। ਗੁਰੂ ਮਹਾਰਾਜ ਜੀ ਨੇ ਨਾ ਜਗ, ਨਾ ਹੋਮ ਰਚਿਆ, ਨਾ ਉਨ੍ਹਾਂ ਨੂੰ ਕੇਸੇ ਪੰਡਤ ਆਦਿ ਨੀ ਬੁਲਾਣ ਦੀ ਲੋੜ ਸੀ, ਨਾ 'ਦੇਵੀ' ਨੂੰ, ਜਿਹਾ ਕਿ ਲੋਕੀਂ ਸਮਝਦੇ ਹਨ ਕਿ ਉਨ੍ਹਾਂ ਨੇ ਆਵਾਹਿਨ ਕੌਤਾ ਨੈਣਾ ਦੇਵੀ ਦੇ ਟਿਲੇ ਉਪਰ। ਇਹ ਸਭ ਸਾਡੇ ਉਪਰ ਅਗਿਆਨ ਦਾ ਹੜ੍ਹ

(੨੨)

ਆਵਣ ਦਾ ਨਤੀਜਾ ਤੇ ਸਬੂਤ ਹੈ, ਵਰਨਾ ਗੁਰੂ ਜੀ ਕੀ; ਤੇ
ਬਾਹਰਲੀ-ਇਸਤਰ੍ਹਾਂ-ਦੇਵੀ ਦਾ ਆਵਾਹਨ ਕੀ, ਤੇ ਹੋਮ, ਜਗ
ਕੀ ? ਨਹੀਂ, ਨਹੀਂ ਦਸਮੇਸ਼ ਪਿਤਾ ਜੀ ਤਾਂ ਅਜੇਹੇ ਜਾਪ,
ਜਾਪ ਤੇ ਆਵਾਹਨਾਂ ਨੂੰ ਦੁਰਕਾਰਦੇ ਹਨ। ਯਥਾ:-

✓ ਤਾਪ ਕੇ ਸਤੇ ਤੇ ਜੋਪੈ
ਪਾਈਐ ਅਤਾਪ ਨਾਥ,
ਤਾਪਨਾ ਅਨੇਕ ਤਨ
ਧਾਯਲ ਸਹਤ ਹੈਂ।
ਜਾਪ ਕੇ ਕੀਯੇ ਤੇ ਜੋਪੈ
ਪਾਯਤ ਅਜਾਪ-ਦੇਵ,
ਪਦਨਾ ਸਦੀਵ 'ਤਹੀ ਤੁਹੀ'
ਉਚਰਤ ਹੈਂ।
ਨਭਕੇ ਉਡੇ ਤੇ ਜੋਪੈ
ਨਾਰਾਯਣ ਪਾਯਤ,
ਅਨਿਲ ਅਕਾਸ ਪੰਛੀ
ਡੋਲ ਬੋ ਕਰਤ ਹੈ।
ਆਗ ਮੇ ਜਰੇ ਤੇ
ਗਤਿ ਰਾਂਡ ਕੀ ਪਰਤ ਨਰ,
ਪਤਾਲ ਕੇ ਬਾਸੀ ਕਯੋ
ਭੁਜੰਗ ਨ ਤਰਤ ਹੈਂ।

[ਅਕਾਲ ਉਸਤਤ ੬੪]

ਭਾਵ ਜੇ ਨਿਰੇ ਤਪ ਨਾਲ ਉਹ ਲਭੇ ਤਾਂ ਕਈ ਚਖਮੀ
ਸਿਪਾਹੀ ਅਪਣੇ ਅੰਗ ਲੜਾਈ ਵਿੱਚ ਕਟਾਂਦੇ ਹਨ, ਉਨ੍ਹਾਂ ਨੂੰ

ਕਿਉਂ ਨਹੀਂ ਲੱਭਦਾ । ਜੇ ਨਿਰਾਪੁਰਾ ਜਾਪ ਨਾਲ ਹੀ ਲੱਭੇ
ਤਾਂ ਗ੍ਰਾਮੋਫੋਨ ਨੂੰ ਹੀ ਕਿਉਂ ਨਾ ਲੱਭ ਪਵੇ, ਉਹ ਕਈ ਰਾਮ
ਰਾਮ ਦੇ ਰੀਕਾਰਡ ਗਏ ਹਨ, ਇਸੇ ਤਰ੍ਹਾਂ ਪੂਰਨਾ ਪੰਛੀ ਵੀ
'ਤੂਹੀ' 'ਤੂਹੀ' ਬਿਨ-ਸਮਝੇ ਕਰਦਾ ਹੈ, ਉਡਣ ਨਾਲ ਲੱਭੇ
ਤਾਂ ਪੰਛੀ ਉਸਨੂੰ ਲਭ ਲੈਣ, ਜੇ ਅਗ ਵਿੱਚ ਸੜਨ ਨਾਲ ਲੱਭੇ
ਤਾਂ ਸਤੀ ਇਸਤ੍ਰੀਆਂ ਲੱਭ ਲੈਣ, ਜੇ ਗੁਢਾ ਵਿੱਚ ਲੱਭੇ ਤਾਂ ਸਮ
ਆਦਿ ਉਸਨੂੰ ਲਭ ਲੈਣ । ਗਲ ਕੀ ਨਾ ਜਗ, ਵਰਤ, ਹੋਮ,
ਤਪ ਨਾਲ ਉਹ ਲੱਭਦਾ ਹੈ, ਨਾ ਹੋਰ ਕਿਸੇ ਕਿਸਮ ਦੇ ਆਵਾ-
ਹਿਨ ਕਰਨ ਨਾਲ । ਉਹ ਲੱਭਦਾ ਹੈ:-

“ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ” ✓

ਕਿਸੇ ਬ੍ਰਾਹਮਣ ਨੂੰ ਬੁਲਾਕੇ ਦੇਵੀ ਨੂੰ ਆਵਾਹਨ
ਕਰਨਾ ਕਿਉਂ ਸੀ, ਜਦ ਗੁਰੂ ਮਹਾਰਾਜ ਉਨ੍ਹਾਂ ਦੀਆਂ ਚਾਲਾ-
ਕੀਆਂ ਉਪਰ ਇਹੋ ਮਖੋਲ ਉੜਾਂਦੇ ਹਨ:-

ਸੁਨਹੁ ਬਿਪੁ ਤੁਮ ਮੰਤ੍ਰ ਦੇਤਿ ਜਿਹ ।

ਲੂਟੋ ਲੇਤ ਤਿਹ ਘਰ ਬਿਧਿ ਜਿਹ ਕਿਹ ।

ਤਾਕਹਿ ਕਛੂ ਰਾਜਾਨ ਨਹਿ ਆਵੈ ।

ਮੂਰਖ ਅਪਨਾ ਮੰਡ੍ਰ ਮੰਡਾਵੈ ।.....

ਭਾਂਤਿ ਭਾਂਤਿ ਤਾਕੇ ਭੁਟਕਾਵੈ ।

ਅਤ ਬਾਰ ਇਮ ਭਾਖਿ ਸੁਨਾਵੈ । । ੩੨ ।

ਤੇ ਤੇ ਕਛੂ ਅਛਰ ਰਹਿ ਗਯੋ ।

ਕੈ ਕੁਛ ਭੀਗ ਤ੍ਰਿਯਾ ਤੇ ਭਯੋ ।.....

ਦੇਹਿਗਾ:- ਮੰਤ੍ਰ ਜੰਤ੍ਰ ਅਰ ਤੰਤ੍ਰ ਨਿਧ

ਜੇ ਇਨ ਮਹਿ ਕਛੂ ਹੋਇ ।

(२४)

ਹਚਰਤਿ ਹੈ ਆਪਹਿ ਰਹਹਿ

ਮਾਂਗਤ ਫਿਰਤ ਨ ਕੋਇ । [ਵੇਖੋ ਚਰਿਤ੍ਰ ੨੨੬੬]

ਭਾਵ ਜੇ ਇਨ੍ਹਾਂ ਮੰਤ੍ਰਾਂ, ਜੰਤ੍ਰਾਂ ਤੇ ਆਵਾਹਨਾ ਵਿੱਚ ਕੁਝ ਹੋਵੇ ਤਾਂ ਫਿਰ ਘੁਰ ਬੈਠੇ ਹੀ ਉਹ ਰੁਪੈ ਟਕੇ ਨਾ ਬਣਾ ਲੈਣ, ਉਨ੍ਹਾਂ ਬਿਪ੍ਰਾਂ ਨੂੰ ਬਾਹਰ ਮੰਗਣ ਲਈ ਆਉਣ ਦੀ ਕੀ ਲੋੜ ਹੈ । ਗੱਲ ਕੀ ਨਾਹੀਂ ਦਸਮੇਸ਼ ਪਿਤਾ ਜੀ ਨੇ ਕਿਧਰੇ ਹੋਮ ਯਾ ਅਵਾਹਨ ਰਚਿਆ, ਨਾ ਇਸ ਕੰਮ ਲਈ ਕਿਸੇ ਬਿਪ੍ਰ ਨੂੰ ਬੁਲਾਇਆ, ਨਾ ਕੋਈ ਬਾਹਰ-ਅਖ-ਡਿਨੀ-ਦੇਵੀ ਪ੍ਰਗਟ ਹੋਈ ਯਾ ਕਰਨ ਲਈ ਯਤਨ ਕੀਤਾ ਗਿਆ । ‘ਦੇਵੀ’ ਬਸ ਇੱਕੋ ਹੀ ਹੈ, ਨਾਮ-ਸੱਤਾ ਜੋ ਅਟਲ, ਅਕਾਲ, ਸਦੀਵ ਅਦੇਸ਼ ਸੱਤਾਂ ਹੈ ਜਿਸ ਨੂੰ ਲੱਭਿਆ ਵਾਹਿਗੁਰੂ ਲੱਭਦਾ ਹੈ, ਪਰ ਇਹ ਬਾਹਰੋਂ ਨਹੀਂ ਅਪਣੇ ਅੰਦਰੋਂ, ਸਿਮਰਨ ਦਵਾਰਾ ਪ੍ਰਗਟ ਹੁੰਦਾ ਹੈ; ਇਹ ਰੂਪ ਵਾਲੀ ਨਹੀਂ ਅਤੁਪ ਹੈ, ਇਹ ਸਥਿਤ ਨਹੀਂ ਸੂਖਮ ਹੈ, ਅਗੋਚਰ ਪਰ ਸਦੀਵ-ਕਾਲ ਰਹਿਣ ਵਾਲੀ ਸੱਤਾ ਹੈ । ਇਸ ਪਰਮ ਜੇਤ, ਇਸੇ ਜਾਗਤੀ-ਜੋਤ ਦੋਂ ‘ਖਾਲਸਾ’ ਜੀ ਉਪਾਸ਼ਕ ਹਨ ।

(੧੨)

ਇੱਥੇ ਅਸਾਂ ਇੱਕ ਦੋ ਭੁਲਾਂ ਹੋਰ ਨੂੰ ਵੀ ਖੇਲੁਣਾ ਹੈ ਜੇ ਪੰਥ ਵਿੱਚ ਅਪਣੀ ਵਿਸ ਦੇਰ ਤੋਂ ਘੋੜ ਰਹੀਆਂ ਹਨ ਇੱਕ ਤਾਂ ਪੰਡਤ ‘ਕੇਸੇਦਾਸ’ ਵਾਲੀ, ਦੂਜੀ ‘ਚਟਪਟਾਯ ਚਿੜ ਮੇਂ ਕਰਯੇ’ ਵਾਲੀ ਪਹਿਲੀ ਗੱਲ ਤਾਂ ਕੇਸੇ ਪੰਡਤ ਵਾਲੀ ਲਓ । ਇਸ ਬਾਬਤ ਕੋਈ ਇਤਿਹਾਸਕ ਯਾ ਗਰਬਾਣੀ ਤੋਂ ਸਬੂਤ ਨਹੀਂ ਜੇ ਕੇਸੇ ਪੰਡਤ ਨੂੰ ਕਦੀ ਵੀ ਦਸਮੇਸ਼ ਪਿਤਾ ਜੀ

ਨੇ ਬਲਾਇਆ ਹੋਵੇ। ਫਿਰ ਪ੍ਰਸ਼ਨ ਇਹ ਹੈ ਜੋ 'ਕੇਸੇ ਪੰਡਤ' ਦਾ ਚਿਕਰ ਕਿਉਂ ਇੱਥੇ ਆ ਗਿਆ। ਇਸ ਦਾ ਉੱਤਰ ਇਹ ਹੈ ਜੁ 'ਰਾਮਕਲੀ ਸਦ' ਵਿੱਚ 'ਕੇਸੇ ਗੋਪਾਲ ਪੰਡਤ' ਦਾ ਜ਼ਿਕਰ ਅਂਵਦਾ ਹੈ, ਤੇ ਇਹ ਚਿਕਰ ਸੱਚ ਪਛੋਂ ਤਾਂ ਪਿਛਲੇ ਦੋ ਤਿਨ ਸੌ ਸਾਲਾਂ ਤੋਂ ਸਾਡੇ ਪੰਜ ਲਈ ਇਕ ਹਉਵਾ (Bügber) ਜਿਹਾ ਬਣਿਆ ਹੋਇਆ ਹੈ। ਇਤਨਾ ਜੁ ਲੋਕੀਂ 'ਸਦ' ਪੜ੍ਹਨ ਤੋਂ ਡਰਦੇ ਤੇ ਅਰਥ ਕਰਣ ਤੋਂ ਤਾਂ ਜ਼ਰੂਰ ਹੀ ਕਤਰਾਂਦੇ ਹਨ, ਯਾਂ ਕੋਈ ਹੋਰ ਐਸਾ ਅਰਥ ਕਰਦੇ ਹਨ ਜਿਸ ਨਾਲ ਭਾਵੇਂ ਕੋਸੇ ਤਾਂ 'ਕੇਸੇ ਕੇਸੇ ਕਕੀਏ' (ਕਬੀਰ) ਨਾਲ ਰਲ ਜਾਂਦਾ ਹੈ, ਪਰ 'ਪੰਡਿਤ' ਦੇ ਅਰਥ ਨਹੀਂ ਲੱਭਦੇ। ਮੈਨੂੰ ਪਰਨ ਨਿਸਚਾ ਹੈ, ਜੇ ਏਹੋ 'ਕੇਸੇ ਗੋਪਾਲ' ਖਿੱਚ ਖਿੱਚ ਕੇ ਇਤਿਹਾਸ ਕਾਰਾਂ ਨੇ ਉਥੇ ਦੇਵੀ-ਪੁਜਣ-ਪ੍ਰਸੰਗ ਵਿੱਚ ਜਾ ਮਹਿਸੂਸ ਕੀਤਾ ਹੈ। ਕਿਉਂ? ਜੁ ਚੀਜ਼ ਦਿਨ ਨੀਂ ਨਾ ਹੜਮ ਹੋਵੇ, ਉਹ ਰਾਤ ਨੂੰ ਛਾਤੀ ਉਪਰ ਚੜਕੇ ਬੇਲੂਦੀ ਹੈ। ਬੱਸ ਏਹੋ ਹਾਲ ਇਹ ਰਾਮਕਲੀ ਵਾਲੇ 'ਕੇਸੇ' ਦਾ ਹੈ। ਇਸ ਕਰਕੇ ਪਹਿਲੀ ਚਰੂਰੀ ਗਲ ਤਾਂ ਇਹ ਹੈ ਜੇ ਰਾਮਕਲੀ-ਸਦ ਵਿੱਚ 'ਕੇਸੇ' ਦਾ ਜ਼ਿਕਰ ਖੋਲਕੇ ਲਿਖਿਆ ਜਾਵੇ। ਉਥੇ ਵਰਨਨ ਇਉਂ ਹੈ:-

- ✓ 'ਅੰਤੇ ਸਤਿਗੁਰ ਬੇਲਿਆ ਸੇ ਪਿਛੇ
ਕੀਰਤਨ ਕਿਅਹੁ ਨਿਰਬਾਣ ਜੀਉ।
ਕੇਸੇ-ਗੋਪਾਲ ਪੰਡਿਤ ਸਦਿਅਹ
ਹਰਿ ਹਰਿ ਕਬਾ ਪੜਹਿ ਪਰਾਣ ਜੀਉ।'
- ✓ ਇੱਥੇ ਹੁਣ ਪ੍ਰਸ਼ਨ ਇਹ ਹੈ ਕੀ 'ਕੇਸੇ' ਕੋਈ ਪੰਡਤ

(੨੬)

ਗੀ ? ਕੀ ਉਸ ਨੂੰ ਕੋਈ ਪੁਰਾਣ ਪੜ੍ਹਨ ਵਾਸਤੇ
ਸੱਦਿਆ ਗਿਆ ਸੀ ? ਕੀ ਗਰੜ-ਪੁਰਾਣ ਦੀ ਕਥਾ
ਵਾਸਤੇ ਉਸਨੂੰ ਸੱਦਿਆ ਸੀ ਕਿਉਂਕਿ ਮਰਣ ਪਿਛੋਂ
ਉਹੋ ਪਰਾਣ ਪੜ੍ਹਿਆ ਜਾਂਦਾ ਹੈ। ਹਣ ਇਨ੍ਹਾਂ ਪ੍ਰਸ਼ਨਾਂ ਦਾ
ਉੱਤਰ ਅੱਖਾ ਵੀ ਤੇ ਸੌਖਾ ਵੀ ਹੈ; ਅੱਖਾ ਇਸ ਕਰਕੇ ਜ
ਆਖੀਏ ਜੇ ਹਾਂ ਸੱਦਿਆ ਇਸ ਲਈ, ਤਾਂ ਲੇਕਿਂ ਆਖਣਗੇ
ਭਾਈ ਏਹ ਮਨਮਤੀਆ ਹੈ, ਗੁਰਸਿੱਖ ਨਹੀਂ, ਤੇ ਸੌਖਾ ਇਸ
ਲਈ ਹੈ, ਜੁ ਅਖਰੀਂ ਅਰਥ ਸਪਸ਼ਟ ਹਨ, ਜੁ ਹਾਂ ਜੇਸੇ
ਗੁਪਾਲ ਪੰਡਿਤ ਨੂੰ ਸੱਦਿਆ ਗਿਆ ! ਪਰ ਸੱਦਿਆ ਕਿਸ
ਲਈ ਗਿਆ ? ਇਸਦਾ ਉੱਤਰ ਜਗਾ ਸੋਚਣ ਵਾਲਾ ਹੈ। ਮੈਂ
ਉਪਰ ਦਸ ਆਦਿਆ ਹਾਂ ਜੋ ਗੁਰਸਿੱਖ ਧਰਮ, ਇਕ ਉੱਚ
ਧਰਮ (Super-Religion) ਹੈ, ਜਿਸ ਕੇਂਦਰੀ (Radius) ਵਿੱਚ
ਭਾਂਤ ਭਾਂਤ ਦੀਆਂ ਲੀਹਾਂ (Radii) ਆਕੇ ਮਿਲਦੀਆਂ ਹਨ,
ਸਾਰੇ ਤਤ-ਬੋਧ ਨੂੰ ਪਾਕੇ ਤੇ ਅਕਾਲ-ਉਪਾਸਨਾ ਨੂੰ ਪਕੜਦੇ ਹਨ।
ਕ੍ਰਿਸ਼ਨ-ਲੀਲਾ ਵਾਲੇ ਵੀ ਅਪਣੀ ਲੋਹ ਨੂੰ ਪਕੜ ਜਦ ਇਥੇ
ਅਪੜਦੇ ਹਨ ਤਾਂ ਸੁਣਦੇ ਹਨ: ‘ਏਕ ਕ੍ਰਿਸ਼ਨੀ ਸਰਬ ਦੇਵਾ,
ਦੇਵ ਦੇਵਾਤ ਆਤਮਾ’ ਭਾਵ ਕ੍ਰਿਸ਼ਨ ਕੋਈ ਵਿਜਕਤੀ ਨਹੀਂ
ਇਹ ਤਾਂ ਆਤਮਾ ਹੋ ਹੈ, ਬਲਭੱਦ੍ਰ ਇਸਦਾ ਭਰਾ ਜੀਵ-ਆਤਮਾ
ਹੈ, ਅਰਜਨ ਜਗਿਯਾਸੂ ਭਰਤ ਹੈ, ਇਤ ਆਦਿ। ਰਾਮਚੰਦ੍ਰ ਜੀ
ਦੀ ਲੀਹ ਉਪਰ ਟੁਰਣ ਵਾਲੇ ਜਦ ਇਸ ਰਹੱਸ ਨੂੰ ਅਪੜਦੇ
ਹਨ ‘ਸ੍ਰੀ ਰਾਮਚੰਦ੍ਰ ਜਿਨ ਰੂਪ ਨ ਰੇਖਿਆ’ ਭਾਵ ਦਸਰਥ ਦਾ
ਪ੍ਰਤ ਨਹੀਂ, ਸਗੋਂ ਚਮਤਾ-ਰਾਮ। ਇਸੇ ਤਰ੍ਹਾਂ ਦੇਵਾ-ਲੀਹ
(Cult) ਵਾਲੇ ਭਰੋਤੇ ਰਾਹੀਂ ਉਸੇ ‘ਨਾਮ’ ਉਪਰ ਪੁਜਦੇ ਹਨ।

(੨੨)

ਹੁਣ ਲਵੇ ਗਰੜ-ਲੀਹ (Cult) ਜਿਨ੍ਹਾਂ ਲਈ 'ਗਰੜ'-ਪੁਰਾਣੁ
ਪੁਮਾਣੀਕ ਹੈ। ਇਸਨੂੰ ਗਹੁ ਨਾਲ ਜੇ ਤੁਸੀਂ ਪੜ੍ਹੋ ਤਾਂ ਪਤਾ
ਲਗੇਗਾ ਜੁ 'ਗਰੜ' ਵੀ 'ਸ਼ਬਦ' ਯਾ 'ਨਾਮ' ਲਈ ਹੀ ਪਦ
ਵਰਤਿਆ ਗਿਆ ਹੈ, ਤੇ ਹੇਰ ਸਭ ਗਾਥਾ (Allegory) ਰੋਚਕ
ਹੈ [ਵੇਖੋ ਪੇਥੀ 'ਅੰਮ੍ਰਿਤ' ਜਿਸ ਵਿਚ ਗਰੜ ਕੇਣ ਹੈ ਖੋਲਕੇ
ਲਿਆਖਾ ਹੈ]। ਹੁਣ ਗਰੜ-ਪੁਰਾਣ ਦਾ ਮੌਗਵਾ ਕੇ ਪੜ੍ਹਾਣਾ
ਇਸ ਲਈ ਸਾ ਜੁ ਸ੍ਰੀ ਗੁਰੂ ਰਾਮਦਾਸ ਜੀ ਸੰਗਤਾਂ ਨੂੰ ਦੱਸਣ
ਕਿ ਭਾਈ 'ਗਰੜ' ਕਿਸੇ ਪੰਡੀ ਦਾ ਨਾਮ ਨਹੀਂ ਇਹ ਤਾਂ
ਉਹ 'ਨਾਮ'-ਸੱਤਾ ਹੈ ਜਿਸ ਨੂੰ ਅਸਾਂ ਨੇ ਲੱਭਣਾ ਹੈ, ਤੇ ਜਿਸ
ਦਾ ਪ੍ਰਤੱਖ ਤਿਲਕ ਸਾਨੂੰ ਗੁਰਿਆਈ ਦੀ ਗੱਦੀ ਵੇਲੇ ਸ੍ਰੀ ਗੁਰੂ
ਅਮਰਦਾਸ ਜੀ ਨੇ ਦਿੱਤਾ ਹੈ : ਯਥਾ :-

✓ 'ਰਾਮਦਾਸ ਸੇਵੀ ਤਿਲਕ ਦੀਆ ।

ਗਰ-'ਸ਼ਬਦ' ਸੱਚ ਨੀਸਾਣੁ ਜੀਉ ।

ਭਾਵ ਇਹ ਤਿਲਕ 'ਨਾਮ' ਯਾ 'ਸ਼ਬਦ' ਦਾ ਹੀ ਹੈ।
ਕੇਸੇ ਪੰਡਤ ਨੇ (ਸਦ) ਆਕੇ ਬਾਹਰਮਖੀ ਕਥਾ ਉਚਾਰਣ
ਕੀਤੀ, ਤੇ ਸ੍ਰੀ ਗੁਰੂ ਰਾਮਦਾਸ ਜੀ ਨੇ ਸੰਗਤਾਂ ਨੂੰ ਇਸ ਗੁਰੂ
ਗਾਥਾ ਦਾ ਰਹੋਸ਼ (Esotris meaning) ਸਮਝਾਇਆ
ਸਿੱਟਾ ਨਿਕਲਿਆ : -

✓ 'ਹਰਿ ਕਥਾ ਪੜ੍ਹੀਐ ਹਰਿਨਾਮ ਸੁਣੀਐ,
ਬੇਬਾਣੁ ਹਰਿ ਰੰਗ ਭਾਵਏ ।'

ਭਾਵ ਇਹ, ਜੁ ਭਾਵੇਂ ਕੇਦੀ ਲੀਹ (Cult) ਫੜੋ ਅੰਤ
ਨੂੰ 'ਨਾਮ' ਦਾ ਹੀ ਪਚਾਰ ਆਉਣਾ ਹੈ, ਜੁ ਗਰਸਿੱਖੀ ਦਾ
ਮੂਲ-ਮੰਤ੍ਰ ਹੈ। ਹਾਂ ਜੀ, ਇਸੇ ਕਰਕੇ ਦਸਮੇਸ਼ ਜੀ ਨੇ ਅਤੇ ਲ

(੨੮)

ਉਸਤਤ ਵਿੱਚ ਲਿਖਿਆ ਹੈ:-

✓ ਕਹੀ ਗਰੜੁ ਗੁੜੁ ਕਬੈ ਕਹਾਨੀ । ੨੮ । ੧੧੯ ।

ਭਾਵ ਕਿਧਰੇ 'ਗਰੜ' ਦੀ ਗੁੜੁ ਗਾਥਾ ਕਬਨ ਹੋ ਰਹੀ ਹੈ । ਪਰ ਸਮਝਣ ਬਿਨਾਂ ਕੋਈ ਕੀਕਣ ਤਰੇ:-

✓ | 'ਬੂਡੇ ਨਰਕ ਧਾਰ ਮੂੜੁ ਗਯਾਨ ਕੇ ਬਿਨਾ ਬਿਚਾਰ,
ਭਾਵ ਬਹੀਨ ਕੈਸੇ ਗਯਾਨ ਕੋ ਬਿਚਾਰਹੀ । ੧੩ । ੮੩ ।'

ਗਲ ਕੀ ਗਰੜ ਪਰਾਣ ਤੇ ਕੈਸੇ ਪੰਛਤ ਨੂੰ ਬੁਲਾਣਾ ਅਨੀਤੀ ਨਹੀਂ ਸੀ ਜੋ ਓਹ ਇਸ ਲਈ ਬੁਲਾਏ ਗਏ ਸਨ ਜੋ ਮੂੜੁ ਜਨਤਾ ਨੂੰ ਦਸਿਆ ਜਾਵੇ ਜੋ 'ਗਰੜ' ਓਹੋ ਹੀ ਹੈ ਜੋ ਸ੍ਰੀ ਰਾਮਦਾਸ ਜੀ ਨੂੰ ਤਿਲਕ ਵੇਲੇ ਲੱਭਾ ਹੈ । ਤੇ ਜੋ ਦਸਮੇਸ਼ ਜੀ ਦੋ ਹਥ ਉਪਰ 'ਬਾਜ' ਕਰਕੇ ਦਰਸਾਇਆ ਗਿਆ ਹੈ, ਜੋ ਵਾਸਤਵ ਵਿੱਚ 'ਨਾਮ' ਦਾ ਹੀ ਇਕ ਨਾਮ ਹੈ ।

ਇਕ ਹੋਰ ਸਬਬ ਹੈ ਜੇ ਇਹ ਗਰੜ ਪੁਰਾਣ ਤੇ ਕਬਣ ਵਾਲਾ ਕੈਸੇ ਕਿਉਂ ਖਿਚਿਆ ਹੋਇਆ ਅਗੇ ਦਸਮੇਸ਼ ਪਿਤਾ ਜੀ ਦੇ ਪ੍ਰਸੰਗਾਂ ਵਿੱਚ 'ਸਦ' ਛੁੱਡਕੇ ਆ ਜਾਂਦਾ ਹੈ ਕੀ ? ਉਤਰ ਹੈ ਜੇ ਦਸਮੇਸ਼ ਪਿਤਾ ਜੀ ਨੇ ਵੀ ਅਪਣੀ ਬਾਣੀ ਵਿੱਚ ਇਨ੍ਹਾਂ ਦਾ ਵਰਨਣ ਕੀਤਾ ਹੈ, ਵੇਖੋ ਬਿਚਿਤ੍ਰ ਨਾਟਕ:-

ਦੋਹਿਰਾ:- 'ਬਨਤਾ ਕਦਰੂ ਦਿਤ

✓ ਆਦਿਤ ਦੇ ਰਿਖ ਬਰੀ ਬਨਾਇ ।

(੨੯)

ਨਾਗ ਨਾਗ ਰਿਪੁ ਦੇਵ ਸਬ
ਦਈਤ ਲਏ ਉਪਜਾਇ (੧੮)'

‘ਕਦਰੂ’ ਸਪਾਂ ਦੀ ਮਾਂ ਸੀ, ਤੇ ਗਰੜ ਦਾ ਵੀ ਇਨ੍ਹਾਂ
ਨਾਲ ਹੀ ਸੰਬੰਧ ਹੈ [ਵੇਖੋ ਪੇਥੀ ਅੰਮ੍ਰਿਤ], ਇਸ ਕਰਕੇ
ਖਿਚਦੇ ਖਿਚਦੇ ਉਹ ‘ਕੇਸ਼ੇ’ ਸਦ ਵਾਲਾ ਇਥੇ ਦਸਮ ਇਤਹਾਸ
ਵਿੱਚ ਆ ਗਿਆ, ਨਹੀਂ ਤਾਂ ਵਾਸਤਵ ਵਿੱਚ ਇਹ ਕੇਈ ਦਸਮ
ਪਿਤਾ ਜੀ ਵੇਲੇ ਨਾ ਗਲ ਹੋਈ, ਨਾ ਕਿਸੇ ਪੰਡਤ ਨੂੰ ਬੁਲਾਇਆ
ਗਿਆ, ਤੇ ਨਾ ਨੈਣਾ ਦੇਵੀਤੇ ਜਾਕੇ ਕਿਸੇ ਨੇ ਹੋਮ, ਯਾ ਬਲੀਆਂਦ
ਰਚੀ। ਇੰਝ ਕਰਣ ਦੀ ਦਸਮੇਸ਼ ਪਿਤਾ ਨੂੰ ਕੀ ਲੋੜ ਸੀ, ਜੋ ਜਗਤ
ਨੂੰ ਤਾਰਣ ਲਈ ਧਰ ਤੋਂ ਅਕਾਲ-ਸੱਤਾ ਨਾਲ ਭਰਪੂਰ ਆਏ ਸਨ:
ਉਹ ਤਾਂ ਅਪਣਾ ਇਸ਼ਟ ਬਸ ਇਕੋ ‘ਨਾਮ’ ਹੀ ਦਸਦੇ ਹਨ:-

✓ { ‘ਭਜੇ ਸੁ ਏਕ ਨਾਮਯੀ ।
ਜੁ ਕਾਮ ਸਰਬ ਠਾਮਯੀ ।
ਨ ਜਾਪ ਆਨ ਕੇ ਜਪੋ ।
ਨ ਅਉਰ ਬਾਪਨਾ ਬਪੋ । ੩੨ ।’

[ਬੰਚੜ ਨਾਟਕ]

ਦੂਜੀ ਗੱਲ ਰਹੀ ਕਿਸੇ ਮਿਸ਼ਰ ਯਾ ਬਿੱਪਰ ਦੇ ਦਸਮੇਸ਼
ਜਾਂ ਦੇ ਦੁਰਬਾਰ ਵਿੱਚ ਆਕੇ ਦੱਖਣਾ ਆਦਿ ਮੰਗਣੇ ਦੀ ਤੇ
ਇਹ ਗਿਲਾ ਕਰਨ ਦੀ ਜੁ ਤੁਸੀਂ ਸਭ ਕੁਝ ‘ਖਾਲਸਾ’ ਜੀ
ਨੂੰ ਦੇਂਦੇ ਹੋ ਸਾਨੂੰ ਨਹੀਂ ਦੇਂਦੇ ਅਜੋਂ ਪਿਤਾ ਪੁਰਖੀ ਬ੍ਰਾਹਮਣ
ਹਾਂ। ਇਸ ਦੇ ਉੱਤਰ ਵਿੱਚ ਦਸਮੇਸ਼ ਪਿਤਾ ਜੀ ਦੱਸਦੇ ਹਨ,
ਜਹੁਣ ਤੋਂ ‘ਖਾਲਸਾ’ ਹੋ ਖੱਤ੍ਰੀ-ਤੇ-ਬ੍ਰਾਹਮਣ ਸਾਂਝਾ ਕੰਮ
ਕਰੇਗਾ ਤੇ ਰਾਜ-ਜਾਜ ਦਾ ਭਾਗੀ ਹੋਵੇਗਾ : ਜੇ ‘ਬ੍ਰਾਹਮਣ’

ਕੋਈ ਖਾਲਸਾ ਦਰਬਾਰੁੰ ਵਿੱਚ ਆਵੇ ਤਾਂ ਭੀਖਕ ਬਣਕੇ ਜੇ
ਆਵੇ, ਤਾਂ ਲੈ ਜਾਵੇਗਾ। ਪਰ ਇੰਦੀ ਨਹੀਂ, ਜੁ ਉਹ ਕੋਈ
ਪੜ੍ਹਾਉਣ ਸਿੱਖਾਣ ਖਾਲਸੇ ਨੂੰ ਆਇਆ ਹੈ। ਇਸੇ ਕਰਕੇ
ਇੱਕ ਪਾਸੇ ਬਿਪ੍ਰੂ ਦੀ ਨਿਰਾਦਰੀ ਤੇ ਦੂਜੇ ਪਾਸੇ 'ਖਾਲਸੇ ਦੀ
ਮਹਿਮਾ' ਹੈ ਪਰ ਇਸ ਦਾ ਕੋਈ ਤਅੱਲਕ ਦੇਵੀ ਪੂਜਾ ਨਾਲ
ਮੂਲ ਹੀ ਨਹੀਂ, ਨਾ ਹੀ ਇਸ ਬਾਣੀ ਵਿੱਚ ਕੋਈ ਇਸ਼ਾਰਾ
ਹੈ। ਖਾਲਸੇ ਜੀ ਦੀ ਮਹਿਮਾ ਇਉਂ ਗੁਰੂ ਮਹਾਰਾਜ ਕਰਦੇ
ਹੋਏ ਅੰਤ ਨੂੰ ਅਪਣੇ ਆਪ ਨੂੰ ਕਿਹਾ ਹਲੀਮ ਕਰਕੇ
ਦਰਸਾਉਂਦੇ ਹਨ:-

✓ 'ਜੁਧ ਜਿਤੇ ਇਨਹੀ ਕੇ ਪ੍ਰਸਾਦ ।
ਇਨਹੀ ਕੇ ਪ੍ਰਸਾਦਿ ਸੁ ਦਾਨ ਕਰੋ ।
ਅਘ ਓਘ ਟਰੇ ਇਨਹੀ ਕੇ ਪ੍ਰਸਾਦ ।
ਇਨਹੀ ਕੀ ਕ੍ਰਿਪਾ ਸਭ ਸਤ੍ਰ ਮਰੋ ।
ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੋਂ ।
ਨਹਿੰ ਮੇਸੇ ਗਰੀਬ ਕਰੋਰ ਪਰੇ ।
ਸੇਵ ਕਰੀ ਇਨਹੀ ਕੀ ਮਨ ਭਾਵਤ ।
ਐਰ ਕੀ ਸੇਵ ਸੁਹਾਤ ਨ ਜੀਕੋ ।
ਦਾਨ ਦੀਯੋ ਇਨਹੀ ਕੋ ਭਲੋ ।
ਅਰ ਐਰ ਕੋ ਦਾਨ ਨ ਲਾਗਤ ਨੀਕੋ ।
ਆਗੇ ਛਲੈ ਇਨਹੀ ਕੋ ਦੀਯੋ ।
ਜਗ ਮੇ ਐਰ ਦੀਯੋ ਸਭ ਫੀਕੋ ।
ਮੇਂਗ੍ਰਿਹੀ ਮੇ ਮਨ ਤੇ ਤਨ ਤੇ ।
ਸਿਰਲੈ ਧਨ ਹੈ ਸਭ ਹੀ ਇਨਹੀਕੋ ।

(੮੧)

ਉਪਰ ਅਸੀਂ ਖਾਲਸਾ ਜੀ ਦੀ ਮਹਿਮਾ ਪੜ੍ਹੁ ਆਏ ਹਾਂ, ਨਾਲ ਹੀ ਸਾਨੂੰ ਯਾਦ ਹੈ ਜੇ ਖਾਲਸਾ ਕੀਕਣ ਤਿਆਰ-ਬਰ-ਤਿਆਰ ਸ੍ਰੀ ਕੈਸਗੜ੍ਹ ਸਾਹਿਬ ਵਿਸਾਖੀ ਨੂੰ ਸਾਜਿਆ ਗਿਆ। ਹਣ ਅਸੀਂ ਖਾਲਸਾ ਬਨਣ ਲਈ ਪੰਜ-ਪੈਉੜੇ ਜਾਚਣੇ ਹਨ। ਸਾਨੂੰ ਯਾਦ ਹੈ ਜੋ ਦਸਮੇਲੀ ਪਿਤਾ ਜੀ ਨੇ ਪੰਜਾਂ ਪਿਆਰਿਆਂ ਦੇ ਨਾਮ ਚੁਣਕੇ ਇਹ ਰਖੇ ਸਨ:-

- ✓ ੧. ਭਾਈ ਦਇਆ ਸਿੰਘ ਜੀ ।
- ੨. ਭਾਈ ਧਰਮ ਸਿੰਘ ਜੀ ।
- ੩. ਭਾਈ ਹਿਮਤ ਸਿੰਘ ਜੀ ।
- ੪. ਭਾਈ ਮੁਹਕਮ ਸਿੰਘ ਜੀ ।
- ੫. ਭਾਈ ਸਾਹਿਬ ਸਿੰਘ ਜੀ ।

ਇਨ੍ਹਾਂ ਪੰਜਾਂ ਨਾਵਾਂ ਦੀ ਹੀ ਇਕ ਪਉੜੀ ਹੈ, ਜਿਨ੍ਹਾਂ ਰਾਹੀਂ ਅਸੀਂ ਨੇ ਉਪਰ ਚੜ੍ਹਕੇ ਅਕਾਲ ਪੁਰਖ ਜੀ ਨਾਲ ਇਕ ਮਿਕ ਹੋਣਾ ਹੈ, ਤੇ ਇਹ ਪੰਜ ਨਾਮ ਉਨ੍ਹਾਂ ਪੰਜ ਸ੍ਰੇਸ਼ਟ ਗਣ ਹਰ ਵੇਲੇ ਚੇਤੇ ਕਰਾਣ ਲਈ ਹੀ ਰਖੇ ਸਨ। ਵੇਖੋ ਸਭ ਤੋਂ ਪਹਿਲੇ: ‘ਦਇਆ’ ਰਖੀ ਹੈ ਨਾਂ ਕਿ ‘ਧਰਮ’ ਕਿਉਂਕਿ “ਦਇਆ ਧਰਮ ਕਾ ਮੂਲ ਹੈ” ਮਾਂ ਦਇਆ ਹੈ, ਤੇ ਇਸਦਾ ਪਤਰ ‘ਧਰਮ’ ਹੈ। ਜਦੋਂ ਰਾਜੇ ਦੇ ਦਿਲ ਵਿਚ ਦਇਆ ਆਂਵਦੀ ਹੁੱਏ ਤਾਂ ਉਹ ਅਪਣੀ ਧਰਜਾ ਦੀ ਰਖਿਆ ਲਈ ਕਾਨੂੰਨ (ਧਰਮ) ਨੀਯਤ ਕਰਦਾ ਹੈ ਜਿਨ੍ਹਾਂ ਅਨੁਸਾਰ ਦੇਖੀਆਂ ਨੂੰ ਡੰਡ ਮਿਲਦਾ ਹੈ। ਇਸੇ ਕਰਕੇ ਸਰਬ-ਜੀਵਾਂ ਲਈ ਦਇਆ-ਭਾਵ ਮਾਨੋ ਗੁਰਸਿੱਖੀ ਦੀ ਨੀਂਹ, ਯਾ ਪਹਿਲੀ ਪਉੜੀ ਹੈ।

ਫਿਰ ਆਇਆ ‘ਧਰਮ’। ਧਰਮ ਦਾ ਭਾਵ ਹੈ, ਆਪ

ਅਪਣਾ ਕੰਮ ਕਾਨੂੰਨ ਤੇ ਨੀਤੀ ਅਨੁਸਾਰ ਕਰਨਾ, ਵੱਡਿਆਂ ਦੀ ਇਚਤ, ਰਾਜੇ ਦੀ ਇਜ਼ਤ, ਕਾਨੂੰਨ ਦੀ ਪਾਲ੍ਫਣਾ, ਬਰਾਬਰ ਦਾ ਸਤਿਕਾਰ। ਛੇਟੇ ਉਪਰ ਖਿਆ ਤੇ ਦਯਾ ਇਹ ਸਾਡੇ 'ਧਰਮ' ਦੇ ਲਛਣ ਹਨ। ਖਤਰੀ ਦਾ ਧਰਮ ਹੈ ਲੜਕੀਏ ਸੂਦਰ ਦਾ ਸੇਵਾ, ਬ੍ਰਾਹਮਣ ਦਾ ਵੇਦ ਪਾਠ ਇਤਿ ਆਦਿ, ਯੋਥੁ ਖਾਲਸਾ ਧਰਮ ਵਿਚ ਇਹ ਸਭ ਕੰਮ ਜੁੜ੍ਹ ਜਾਂਦੇ ਹਨ ਖਾਲਸੇ ਦਾ ਕੰਮ ਹੈ ਜਿਦਮਾਗ ਨਾਲ ਵਿਚਾਰ ਕਰੇ, ਪ੍ਰੇਸ਼ਨ ਪੜਾਏ; ਹਥ ਨਾਲ ਤਲਵਾਰ ਚਾਲਾਏ ਵੇਖੇ ਸਿਰ, ਹਲ ਵਾਹੇ, ਕਾਨੀ ਚਲਾਏ ਭਾਵੇਂ ਹਰ ਪਰਕਾਰ ਦਾ ਕੰਮ ਕਰੇ, ਪੈਰਾਂ ਨਾਲ ਸੇਵਾ ਕਰੇ। ਇਸ ਤਰ੍ਹਾਂ ਘਰ ਵਿੱਚ ਬੈਠਕੇ ਹਰ ਪ੍ਰਕਾਰ ਦੇ ਕੰਮ ਤੇ ਸਵਾਰਬਾਂ ਪੂਰਨ ਕਰੋ ਨਾਹਿੰ ਕਿ ਘਰ ਛੱਡਕੇ ਜੰਗਲਾਂ ਵਿੱਚ ਜਾਵੋ।

'ਧਰਮ' ਦੇ ਨਾਲ 'ਹਿੰਮਤ' ਦੀ ਵੀ ਲੋੜ ਹੈ। ਹਿੰਮਤ ਉੱਦਮ ਦਾ ਹਾਨਾਮ ਹੈ, ਜਦੋਂ ਤੇਤੀ ਉੱਦਮ ਨਹੀਂ ਕੁਦਾਉਕੁਝ ਕੋਈ ਕੰਮ ਵੀ ਨਹੀਂ ਸੱਤਦਾ ਬਣਦਾ। ਹਿੰਮਤ ਚੌਥੀ ਸਿੱਖੀ ਦੀ ਸੁੱਗੀ ਜੀਵਣ ਗੁਝੂਤੀ ਹੈ।

ਜਦੋਂ ਇਹ ਤਿੰਨ ਗੁਣ ਆ ਗਏ ਤਾਂ ਫਰ ਲੁਣੀਖਿੱਧੀਂ ਫਿਰ ਨਾਖਿਜਕ ਜਾਣ। ਨਹੀਂ ਤਾਂ ਪ੍ਰਾਣੀ ਟੋਸੀ ਤੈਜੀਕਾਂ ਹੋਇਆ ਫਿਰ ਘੱਡੀ ਹੇਠਾਂ ਗਿਰ ਜਾਵੇਗਾ, ਤੁਸ਼ਬੇਦੱਲੁਖ ਅੱਗੇ ਕੋਲੋ ਜ਼ਾਹਾਂਦਾ ਹੋਵੇਗਾ। ਇਸ ਲਈ ਉਸ ਨੌਜਿਦੁੰਝੜੀ ਦੀ ਲੋੜ ਹੈ, ਬਸ ਇਹੋ ਹੀ 'ਮੁਹਕਮ' (ਪੱਤਰਾ) ਹੋਣੀਓਹੁਣੀਨਿ।

ਜਦੋਂ ਇਹ ਮੰਜੀ ਦੇ ਚਾਰ ਪਾਵੇ ਪੂਰਨ ਹੋ ਜਿਓਏ। ਹੁਕਮੁਖ ਫਟਕੇ ਤਖਤ ਉਪਰ ਬੇਠ ਜਾਏਗਾ, ਕਿਉਂਕਿ ਸ੍ਰੁਤੀ ਛੁਟੀ

(੮੩)

'ਸਾਹਿਬ' ਯਾ 'ਸਰਦਾਰ' ਬਣ ਗਿਆ।

ਇਹ ਹਨ ਪੰਜ ਗਣ, ਜੋ ਗਰਸ਼ਿੱਖੀ ਦੇ ਮੂਲ ਅੰਗ ਹਨ, ਪਰ ਇਨ੍ਹਾਂ ਭਿੰਨ ਭਿੰਨ ਅੰਗਾਂ ਨੂੰ ਜੇਤੁਨ ਵਾਲੀ ਸਾਂਭੁ-ਸੱਤਾ 'ਨਾਮ' ਹੈ, ਜਿਸ ਦੇ ਇਹ ਪੰਜ ਪੱਤੇ ਹਨ; ਇਹ 'ਨਾਮ' ਲੋਲਖ, ਅਗਮ ਦਾ ਹੈ ਨਕਿਸੇ ਖਾਸ ਅਵਤਾਰ ਦਾ, ਯਥਾ:-

'ਬਿਨ ਹਰਿ ਨਾਮ ਨ ਬਾਚਨ ਪੈ ਹੈ ।

✓ ਚੇਦਹਿ ਲੋਕ ਜਾਹਿ ਬਸ ਕੀਨੇ ।

ਤਾਂਤੇ ਕਹਾਂ ਪਲੈਹੋਂ । ੧ । ਰਹਾਉ ।

ਰਾਮ ਰਹੀਮ ਉਬਾਰ ਨ ਸਕ ਹੈ

ਜਾਕਰ ਨਾਮ ਰਟੈ ਹੋਂ ।

ਬ੍ਰਹਮਾ ਬਿਸ਼ਨ ਰੂਦੂ ਸੂਰਜ ਸਸਿ

ਤੇ ਬਸਿ ਕਾਲ ਸਬੈ ਹੋਂ । ੨ ।

ਬੇਦ ਖੁਰਾਨ ਕੁਰਾਨ ਸਬੈ ਮਤ

ਜਾਕਰ ਨੌਤਿ ਕਹੈ ਹੋਂ ।

ਇੰਦੂ ਫਨਿੰਦੂ ਮੁਨਿੰਦੂ ਕਲਪ ਬੁ

ਧਿਆਵਤ ਧਿਆਨ ਨ ਐਹੋਂ । ੩ ।

ਜਾਕਰ ਰੂਪ ਰੰਗ ਨਹਿੰ ਜਨਿਯਤ

ਸੋ ਕਿਮ ਸਜਾਮ ਕਹੈ ਹੋਂ ।

ਛੁਟਹੋ ਕਾਲ ਜਾਲ ਤੇ ਤਬ ਹੀ

ਤਾਹਿ ਚਰਨ ਲਪਟੇ ਹੋਂ । ੪ । ੨ ।

[ਪਤਸ਼ਾਹੀ ੧੦ ਦੇਵਤੀਆਂ]

ਭਾਵ 'ਖਾਲਸਾ' ਪੰਥ ਦੀ ਗੋਂਦ ਵਿੱਚ ਪੰਜ ਸ੍ਰੋਸ਼ਟ ਗੁਣ ਉਹੋ ਹਨ ਜੋ ਪੰਜਾਂ ਧਿਆਰਿਆਂ ਦੇ ਭਿੰਨ ਭਿੰਨ ਨਾਮ

(੮੪)

ਦੱਸਦੇ ਹਨ ਪਰ ਇਨ੍ਹਾਂ ਦੀ ਨੀਂਹ ਕੇਵਲ-ਨਾਮ ਹੈ ।

(੧੪)

ਆਉ ! ਹਣ ਅਸੀਂ ਦਸਮੇਸ਼ ਪਿਤਾ ਜੀ ਕੇ ਕੁਝ ਕੁ
ਵਿਸ਼ੇਸ਼ ਗਾਣ ਅੱਖਾਂ ਅੱਗੇ ਲਿਆਉਣ ਦੀ ਕੋਸ਼ਿਸ਼ ਕਰੀਏ :—

(੫) ਸਭ ਤੋਂ ਵੱਡੀ ਗੱਲ ਤਾਂ ਇਹ ਹੈ, ਜੇ ਉਹ
ਪਰਨ-ਪਰਖ (Perfect Man) ਸੰਨ, ਜਿਨ੍ਹਾਂ ਨੇ ਵਾਹਿਗੁਰੂ
ਜੀ ਨਾਲ ਕਿਤਨੇ ਹੀ ਜੁਗ ਪਹਿਲੇ, ਪੂਰਨ ਏਕਤਾ ਪ੍ਰਾਪਤ
ਕਰਕੇ, ਜੇਤੁਂ ਵਿੱਚ ਜੇਤੁਂ ਬਣਕੇ ਲੀਨ ਹੋ ਗਏ ਸਨ । ਇਥਾ
ਕਰਕੇ ਉਹ ਰੱਬੀ ਜੇਤੁਂ ਸਨ, ਉਹ ਵਾਹਿਗੁਰੂ ਜੀ ਰੂਪ ਸਨ
ਉਹ ਅਵਤਾਰਾਂ ਦੇ ਅਵਤਾਰ ਸਨ, ਉਹ ਵੱਡੇ ਪੈਗੰਬਰ
ਪੀਰਾਨ-ਪੌਰ ਸਨ ਕਿਉਂਕਿ ਉਨ੍ਹਾਂ ਦਾ ਆਗਮਨ ਇਸ ਸੰਸਾਰ
ਵਿੱਚ ਅਪਣੇ ਲਈ ਨਹੀਂ, ਸਗੋਂ ਸੰਸਾਰ ਦੇ ਉਧਾਰ ਲਈ ਸੀ

‘ਜਨਮ ਮਰਨ ਦੇਉ ਮੇਂ ਨਾਹੀ ਜਨ ਪਰਉਪਕਾਰੀ ਆਏ ।’

ਅਕਾਲ ਪਰਖ ਜੀ ਨੇ ਉਨ੍ਹਾਂ ਨੂੰ ਅਖਣਾ ਸਾਜ਼ਾ
ਨਿਵਾਜਿਆ, ਮੰਨਿਆ ਪਮੰਨਿਆ ਪੱਤਰ ਸਮਝਕੇ ਬਿ
ਸੰਸਾਰ ਵਿੱਚ ਭੇਜਿਆ ਸੀ। ਜੇ ਮਹਤੱਤਾ ਉਨ੍ਹਾਂ ਨੂੰ ਪਾਪਤ ਸੀ,
ਹੋਰ ਕਿਸੇ ਅਵਤਾਰ ਰਿਸ਼ੀ ਮੁਨੀ ਯਾ ਪੈਗੰਬਰ ਨੂੰ ਨਹੀਂ
ਕਿਉਂਕਿ ‘ਅਕਾਲ ਪੁਰਖ ਵਾਚ’ ਹੈ :—

ਚੋਪਈ :— ‘ਮੈਂ ਅਪਨਾ ਸੁਤੇ ਤੋਹਿ ਨਿਵਾਜਾ ।

ਪੰਥ ਪੁਰੂਰ ਕਰਬੇ ਕਹੁ ਸਾਜਾ ।

ਜਹਿ ਤਹਾਂ ਤੇ ਧਰਮ ਚਲਾਇ ।

ਕਬੂਲਿਧ ਕਰਨ ਤੇ ਲੋਕ ਹਟਾਇ ।’

[ਬਚਿੜ ਨਾਟਕ]

(੮੫)

(੨) ਦੂਜੀ ਗਲ ਉਨ੍ਹਾਂ ਦੀ ਬਹਾਦਰੀ, ਛੋਜ ਦੀ ਜਰਨੈਲੀ, ਕਮਾਡੀਰਨਿਚੀਫੀ ਸੀ। ਇਹ ਉਨ੍ਹਾਂ ਦਾ ਹੀ ਕੰਮ ਸੀ ਜੁ ਕੇਸਗੜ੍ਹ ਦੀ ਵਸਾਖੀ ਤੋਂ ਲੈਕੇ ਤੇ ਅੰਤ ਨੂੰ ਨੰਦੇੜ ਤਕ ਇਤਨੇ ਜੰਗ ਕੀਤੇ ਕਿ ਐਰੀਗਜ਼ੇਟ ਬਾਦਸ਼ਾਹ ਦਾ ਨੱਕ ਵਿੱਚ ਦੱਸ ਆ ਗਿਆ। ਇਸੇ ਕਰਕੇ ਹੀ ਉਹ ਦਿਲੀ ਛੱਡਕੇ ਦਖਣ ਵਲ ਭਜ ਗਿਆ ਤੇ ਅੰਤ ਨੂੰ ਐਰੀਗਜ਼ੇਟ ਉਥੇ ਹੀ ਗੁਜ਼ਰਿਆ। ਬਹਾਦਰੀ ਤੇ ਸਪਾਹਗਰੀ ਵਿੱਚ ਗੁਰੂ ਜੀ ਮੁੰਢ ਤੋਂ ਹੀ ਤਾਕ ਸਨ, ਤੇ ਛੋਟੀ ਉਮਰ ਵਿੱਚ ਜਦ ਪਟਨਾ ਸਾਹਿਬ, ਪਾਉਂਟਾ ਸਾਹਿਬ ਆਦਿ ਦੇ ਜੰਗਲਾਂ ਵਿੱਚ ਫਿਰਦੇ ਸਨ, ਤਦ ਉਨ੍ਹਾਂ ਦੀ ਬੰਦੂਕ ਸ਼ੇਰਾਂ ਤੇ ਰਿਛਾਂ ਦੇ ਸ਼ਿਕਾਰ ਕਰਦੀ ਸੀ:-

✓ ‘ਭਾਂਤ ਭਾਂਤ ਬਨ ਖੇਲ ਸ਼ਿਕਾਰਾ ।
ਮਾਰੇ ਰੀਛ ਰੋਜ ਬੰਕਾਰਾ ।’

[ਅਚਿੜ ਨਾਟਕ]

ਵੱਡੇ ਹੋਕੇ ਉਸ ਹੀ ਤਲਵਾਰ ਨੇ ਮਲੇਛਾਂ ਨੂੰ ਨਾਸ ਕਰਕੇ ਖਾਲਸਾ-ਰਾਜ ਦਾ ਬੀਜ ਬੀਜਿਆ ਜੁ ਮਹਾਰਾਜਾ ਰਣਜੀਤ ਸਿੰਘ ਜੀ ਦੇ ਵਕਤ ਜਾਕੇ ਫਲਿਆ। ਪਰ ਬੀਜ ਬੀਜਣ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨ। ਤੇ ਹੁਣ ਵੀ ਹਮੇਸ਼ਾ ਲਈ ਖਾਲਸਾ ਜੀ ਦਾ ਹੀ ਬੋਲ ਬਾਲਾ ਹੈ, ਕਿਉਂਕਿ ਹੁਕਮ ਹੈ:-

✓ “ਰਾਜ ਕਰੇਗਾ ਖਾਲਸਾ
ਆਕੀ ਰਹੇ ਨ ਕੋਇ ।
ਖੂਰ ਹੋਇ ਸਭ ਮਿਲੇਂਕੇ
ਬਰੇ ਸ਼ਰਨ ਜੋ ਹੋਇ ।”

(۲)

ਤਿ ਸਹੀ ਛਿਗਾਓ ਤਿ (ਨਾਈ) ਲਾਚ ਸਿਫੁ (੮) ਮਹਿ ਤਿ ਦਸ ਮੇਸ਼੍ਵਰੀ ਧਤੀ ਜੀ ਥਿੰਡੀ ਛਿਗਾਓ ਕੀਵਿ ਪਿਨ੍ਹਾਂ ਦੀ ਯਾਤੀ ਮੁੜੀ
ਕਾਲੀ ਕਿੰਚਿਚੇਨੈ ਪ੍ਰੋਬੀਟ ਹੋਵੇਂ ਸਦੰਦ ਉਨ੍ਹਾਂ ਉਪਰ ਹੁਣ੍ਹ ਆਖੀ ਅਖੀ ਕਲੀ
ਖੋਚ ਕਰੋਦ ਜਸੀ ਭਾਂਤੁ ਜਿਹੇ ਸ਼ਾਨੀਆਂ ਕਾਚ ਮਿਲਦੇ ਅਮਿਨ ਨੈਂਦਤੀ
ਕਲੁਕ ਨਿਵੱਡ ਲਿਕੀ ਵੱਡੀ ਨਿਵੱਡ ਸਿਵੀ | ਪਾਠੀ ਆ ਮੱਕ
। ਪਾਠੀ ਜਾਨੁ ਤਿ ਵੱਡੀ ਵੱਡੀ ਜਾਨੁ ਵੱਡੀ ਵੱਡੀ | ਪਾਠੀ ਚੁਣੁਕ ਸ਼ੁਝ
, ਨਸ ਛਾਵੁ ਤਿ ਵੱਡੀ ਵੱਡੀ ਵੱਡੀ ਵੱਡੀ ਵੱਡੀ ਵੱਡੀ ਵੱਡੀ ਵੱਡੀ ਵੱਡੀ
ਲਾਗੇ ਪੁ ਕੁਝੀ ਵੱਡੀ ਵੱਡੀ ਵੱਡੀ ਵੱਡੀ ਵੱਡੀ ਵੱਡੀ ਵੱਡੀ ਵੱਡੀ ਵੱਡੀ
ਵੱਡੀ ਵੱਡੀ ਵੱਡੀ ਵੱਡੀ ਵੱਡੀ ਵੱਡੀ ਵੱਡੀ ਵੱਡੀ ਵੱਡੀ ਵੱਡੀ ਵੱਡੀ ਵੱਡੀ
ਵੱਡੀ ਵੱਡੀ ਵੱਡੀ ਵੱਡੀ ਵੱਡੀ ਵੱਡੀ ਵੱਡੀ ਵੱਡੀ ਵੱਡੀ ਵੱਡੀ ਵੱਡੀ ਵੱਡੀ

✓ “ਚਿ ਗਰਦਾਏ ਕੰਢ ਬਚੀਗੀਂ ਕਾਸਤੀਂਦਿ” ਚਾਰ,
ਕਿ ਬਾਕੀਂ ਬਿਸੀਂ ਦਸਕੁੱਝ ਪੇਚਈਂ ਮਾਵਿਆ (੨੮)

[ਫ਼ਾਨ ਫ਼ਲੀਓ] ਭਾਵੁ, ਕੀ ਹੋਇਆ ਜੇ ਤੂ ਮਸਮ ਬਚੇ ਮਾਰ ਲਏ ਹਨ,
 ਕੁਝ ਕੁਝ ਲੁਣਾ ਰੁਕ੍ਖ ਕੇ ਆਜੈ ਸਪੱਛੇ ਸਾਡੀਓਂ ਵਿੱਚੋਂ
 ਪੰਜਾਬੀ ਵਿੱਚੋਂ ਹਿੰਦੂ ਸਰਨਾਲ ਅਤੇ ਬੰਧਾਈ ਲੋਪੇਲੀ ਯਕਲ (Napoleon)
 ਸ਼ਾਸ਼ਤਰ (Caesar) ਜਿਨ੍ਹਾਂ ਦੁਆਂ ਭਾਈ ਵਾਰੀਂ ਕਾਦੇ, ਦੁਹਥੁ ਉਪੰਨਿ
 ਸਿਰ ਰਖਕਰੋਂ ਛੁ, ਜੰਸਾ ਵਿੱਚ ਬੈਠ ਜਾਂਦਾ ਹੈਨ, ਯਕੀਏ ਸੁਭਾਸ
 ਪਿਤਾ ਜਾਂਦਾ ਹੈਂ ਉਹੋ ਉਥੇ ਰਿਕਾਈ ਵੱਡੇ ਲੋਹਾਂ ਪਿਆਸ ਉਹੋ
 ਹਮੇਸ਼ਾਂ ਹੀ ਚੜ੍ਹਦੀਆਂ ਕਲਾਂ ਕਿੱਕਾਵਹੇ, ਜੇ ਸੁਗ ਵੇਲੇ ਵਾਹਿਗੁਰੂ
 ਜੀ ਨੂੰ ਹੀ ਚਿਤਾਲਦੇਹ ਰਹੋਣ ਜਦੁਛਿਨ੍ਹੁਂ ਫੁੰਕੀਵਤੇ ਹੋਈ, ਤਦ
 ਵੀ ਵਾਹਿਗੁਰੂ ਜਿਨ੍ਹੀਂ ਹੀ ਹਾਮ ਮੁਖਦੁਚਿਪੜ੍ਹੇ ਸੀਂ:-

“ਭੁਟੀ ਜੀਤ ਨਮੇਝੀ ਛਿ
ਕਿਪਾ ਕਾਲ ਤੇਰੀ ।” । ੩੪ । [ਬ: ਨਾ:]

(੩) ਤੀਜੀ ਗੱਲ ਇੱਕਰੈ ਸੇ ਉਹ ਸੂਰਬੀਰ ਹੀ ਨਹੀਂ
 ਸੰਦ੍ਰਮੁਖੋਚਿਜੋਥੈ ਸੰਨਮਾਹਸ਼੍ਰੇਵੁਲਸ਼੍ਰੇਵ (True & False) ਕਿਉਂ ਕਿਉਂ ਇਹੋਹੀਂ
 ਸੰਭਾਲੀਅਚਿਵਿੱਚ ਫਿਰਨਾ ਹੁੰਦੀਹੈਂ। ਬੇਦਣੇਸ਼ੇਪੇਖੋਏ ਪ੍ਰਾਣੀ ਵਿੱਚ ਹੂੰਠੀ
 ਉਪਰ ਨਿਰਭਰ ਕਰਕੇ, ਜੀਤ ਕਰਨ ਦੀ ਇੱਛਾ ਕਰਕੇ ਰੀਤੁ
 ਬਚਿਅਗੁਰੂ ਜਿਹਾ ਰਾਸਾਂ ਜੀ ਇੰਡੀਸਰਿਵੀ ਸ੍ਰੋਤਾਲੀਆਹੀ (ਪ੍ਰਿਟ ਸੀ)।
 ਉਥੋਂ ਨਿਕਲੇ ਸਮੇਤ ਜਾਓਂਦੇ-ਛੀਂ ਇਲਿਖਿਆਣ-ਕੈਨੂੰ ਫੇਥੀਆਂ ਉਕੂਜਾ
 ਉਪਰ ਕੁਝ ਮਾਮੂਲੀ ਨੀਵਾਂ ਸੁਣਾਕੁਝ ਇੱਕ ਇੱਕ ਜੀਵਾ ਸਾਡੀਆਂ ਸਾਡੀਆਂ
 ਹੈ ਉਸ ਤੀਂਢੂਆਂ ਹੱਦਲਾਵੀਪ੍ਰੀ ਚੇਡੂ ਉਕਾਹੀਂ ਲੀਖਿਕਿਛੁਕਾਵਾਂ ਇਕੁਕਾਵੇ
 ਵੇਚਕੇ ਰੋਟੀ ਬ੍ਰਾਂਚੀ ਸੰਨੈਅਗੱਲ ਛਾਫੀਪੱਧੇਕੇ ਜੋਧੀਵਿੱਚ ਫਰਕ
 ਹੁੰਦਾ ਹੈ; ਇਧੁਕਾਥਰਤਸ਼ਿਘੁ ਸੀ। ਨ੍ਹਾਕੂਪ ਖੁਕਾਰਾਜ ਜੀ ਦੇ
 ਯਥਾਂ ਬਾਬਤ। ਪ੍ਰਿਕੁਂਥ ਹੈਨੂੰ ਉਨ੍ਹਾਂ ਦੇ ਤੌਰਾਂ ਟਿੱਕੀ ਸੋਨਾ ਲਗਾ
 ਹੋਇਆ ਲਰਦਿਮਿਕੇਤੀ ਸੰਭੇਵਕਸਾਂਤੀਲਕਸੀਪਮਲ੍ਹੀ ਪੱਟੀ ਦੀ
 ਗੁਜਾਇਸ਼ ਹੋ ਜਾਂਦੀ, ਤੋਥੀਸਾਂ ਲਿਈ ਪੱਛਮੀ ਲੀਗੱਲ ਕੀ ਗੁਰੂ
 ਮਹਾਰਾਜ ਦਿਣਿਛੁ ਜੋਤ੍ਤਾ ਛਿਆਨ ਫਲੀ ਵਿਦਿਆਸੋਚੇ ਯੋਧਿਆਂ
 ਦਾ ਮੁਖ ਅੰਗ ਹੈਜਾਸ ਨਾਪ੍ਰਾ ਨਾਗਰ ਕਿ ਠਿੰਡ

(੪) ਚੋਕੀਗਲਾਹੀ ਛਿੰਗ ਮੈਕੀਅਨ ਅਤੇ ਪੱਥਰੀਵਾਣਾ ਤਾਂ ਇਕ
 ਗਲ ਹੈ, [ਬਿਰਨ੍ਹੋਈ] ਵਿੱਚ ਇਹੋ ਰਸ ਭਰਨਾ ਇਸ ਤੋਂ ਵਡੀ
 ਗਲਾਮਹੀਹਿਗਲੀ ਸਿਵਕਾਈਜੀਪੇ ਜਾਂਅਤੀਮ੍ਬੁਦਾਹਿੱਚ ਕੁਝੇ ਹ ਜਾਦੂ
 ਕੁਲਾਇਚ ਆਂਮੁਤੀ ਪ੍ਰਾਣੀਨਾਹੁਕਿਨੀ ਜੇਉਹੇਕਿਸੁਕੀ ਹੋਣੇ ਛਾਂਕਾਵਾਂ
 ਟੁੱਲੀਮੁਜਾਲਾਟਿਲਿਕਾਲੀਤਿਆਰਥਰ ਤਿਆਕੁਹੋਈਜੋਥ
 ਹੈ-ਜੀਓਹਸੋਫ ਜੀਵੁ ਲੋਅਬੈਕੀਵੀਕੀਲੋਹਿੱਸ ਛੋਗੀ ਦਰੀਓਵਾਂ ਲੁਗੁ
 ਭੁਕਕੇ ਇਲਿਸਿਚੇ ਨੀਂ ਪ੍ਰੰਤੀ-ਸਾਕਾਵਰਨੇ ਬਿਕੀਇਆਅਉਹੁਚੇ ਛਿੰਗੀ
 ਅਤੀਮ੍ਬੁਦੋਹੇ ਲੋਹੀਚ੍ਰੂਹੀਪਾਵਾਲੀਕੀਲੁਚਾਵਰਾਨੂੰ ਸ਼ੀਮਾਂ
 ਇਆ ਪੈਂਡਾ ਤਾਵਾਂ ਵਿਸੂਹ ਹੁਕੀ ਮਾਨ ਤੇ ਪਿਾਵਾ

(੮੮)

(ਸ਼ੇਰਬਬਰਾਂ) ਵਿੱਚ ਬਦਲ ਕੇ 'ਖਾਲਸਾ' ਪੰਜ ਰਚਿਆ, ਤੇ ਇਸੇ ਅੰਮ੍ਰਿਤ ਵਿੱਚ ਹੁਣ ਵੀ ਹਿੰਦੇਸਤਾਨ ਦੀ ਮੁਕਤੀ ਛਿਪੀ ਪਈ ਹੈ।

✓ (੫) ਯਾਦ ਰਹੋ, ਜਿਥੇ ਦਸਮੇਸ਼ ਪਿਤਾ ਜੀ ਸੁਰਬੀਰ ਸਨ, ਉਥੇ ਓਹ ਪੂਰਨ-ਭਗਤ ਤੇ ਤਤ-ਵੇਤਾ ਵੀ ਸਨ। ਓਹ ਸਵਾਸ ਸਵਾਸ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਣ ਕਰਦੇ ਸਨ, ਤੇ ਹੋਰ ਲੋਕਾਂ ਨੂੰ ਪੱਥਰ ਤੇ ਬੁਤ ਪੂਜਾ ਤੋਂ ਬਚਾਂਦੇ ਸਨ:-

ਕਾਹੇ ਕੈ ਪੂਜਤ ਪਾਹਨ ਕੋ ?

ਕਛੁ ਪਾਹਨ ਮੈਂ ਪਰਮੇਸਰ ਨਾਹੀ ।

ਤਾਂਹੀ ਕੋ ਪੂਜ ਪ੍ਰਾਤੂ ਕਰਕੈ ।

ਜਿਹ ਪੂਜਤ ਹੀ ਅਘਿਓਘ ਮਿਟਾਹੀ ।

ਆਧਿ ਬਿਆਧਿ ਕੇ ਬੰਧਨ ਜੇਤਕ,

'ਨਾਮ' ਕੇ ਲੇਤ ਸਭੈ ਛੁਟ ਜਾਂਹੀ ।

ਤਾਂਹੀ ਕੋ ਧਯਾਨ ਪ੍ਰਾਧਾਨ ਸਦਾ ।

ਯਹਿ ਫੋਕਾ ਧਰਮ ਕਰੇ ਢਲ ਨਾਂਹੀ ।

[੩੩ ਸਥਾਨੇ]

(੬) ਗੁਰੂ ਮਹਾਰਾਜ ਪਹਿਲੇ ਦਰਜੇ ਦੇ ਕਵੀ ਸਨ।

ਅਜ ਕਲ ਦੇ ਕਵੀਆਂ ਦੀ ਕਵਿਤਾ ਉਨ੍ਹਾਂ ਦੇ ਸੋਨੇ ਦੇ ਸਾਮਲੇ ਮਾਨੇ ਪਿਤਲ ਹੈ। ਆਪ ਜੀ ਹਿੰਦੀ, ਪੰਜਾਬੀ ਤੇ ਫਾਰਸੀ ਇਨ੍ਹਾਂ ਸਭ ਚੜਬਾਨਾਂ ਵਿੱਚ ਪ੍ਰਬੀਨ ਸਨ, ਤੇ ਆਪ ਜੀ ਦੀ ਕਵਿਤਾ ਵਿੱਚ ਓਹ ਉਮਾਹੂ ਜੋਸ਼ ਹੈ ਜੋ ਪੜ੍ਹਨ ਵਾਲਾ ਵੀ ਉਸੇ ਲੈ ਵਿੱਚ ਆਕੇ ਤਿਆਰ-ਬਰ-ਤਿਆਰ ਅਪਣੇ ਆਪ ਹੋ ਜਾਂਦਾ ਹੈ। ਵੈਖੋ, ਲੜਾਈ ਦਾ ਸਮਾ, ਛੰਦ ਪੜ੍ਹਕੇ ਕੀਕਣ ਅੱਖਾਂ ਅਗੇ

(੮੯)

ਆਉਂਦਾ ਹੈ:-

ਮਧੁਭਾਰ ਛੀਦ । ਹੀਕੇ ਕਿਕਾਣ । ਪ੍ਰਿਤੇ ਨਿਸਾਣ ।

ਸਜੇ ਸੁ ਬੀਰ । ਗੱਜੇ ਗਹੀਰ । ੪੫ ।

ਬੁਕੇ ਨਿਬੁੱਕ । ਬਜੇ ਉਬੁੱਕ ।

ਸੱਜੇ ਸਬਾਹ । ਅਛੈ ਉਛਾਹ । ੪੬ ।

ਕਟੇ ਕਿੰਕਾਣ । ਫੁਟੇ ਚਵਾਨ ।

ਸੂਲੀ ਸੜੋਕ । ਉਠੇ ਕੜੋਕ । ੪੭ ।

ਗੱਜੇ ਜਾਣ । ਬੱਜੇ ਨਿਸਾਣ ।

ਸੱਜੇ ਰਜੇਂਦ੍ਰ । ਗੱਜੇ ਗਜੇਂਦ੍ਰ । ੪੮ ।

ਹਿੰਦੀ ਭਾਸ਼ਾ ਕਵਿਤਾ ਦੇ ਨਮੂਨੇ ਤਾਂ ਉਪਰ ਆ ਚੋਕੇ
ਹਨ, ਪੰਜਾਬੀ ਕਵਿਤਾ ਭਾਵੇਂ ਥੋੜੀ ਲਿਖੀ ਹੈ। ਪਰ ਵੰਨੌਗੀ
ਤੋਂ ਪਤਾ ਲਗ ਸਕਦਾ ਹੈ ਜ ਉਨ੍ਹਾਂ ਦੀ ਲਿਆਕਤ ਕੇਹੀ ਸੂਰਜ
ਵਾਂਝ ਲਸ ਲਸ ਕਰਦੀ ਹੈ:-

ਖਿਆਲ ਪਾਤਸ਼ਾਹੀ ੧੦ ॥

ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ।

ਤੁਧ ਬਿਨ ਰੋਗ ਰਜਾਈਆਂ ਦਾ ਓਛਣ

ਨਾਗ ਨਿਵਾਸਾਂ ਦੇ ਰਹਿਣਾ ।

ਸੂਲ ਸੁਰਾਹੀ ਖੰਜਰ ਪਿਆਲਾ

ਬਿੰਗ ਕਸਾਈਆਂ ਦਾ ਸਹਿਣਾ ।

ਯਾਰੜੇ ਦਾ ਸਾਨੂੰ ਸੱਬਰ ਚੰਗਾ

ਭੱਠ ਖੇੜਿਆਂ ਦਾ ਰਹਿਣਾ ।

ਪ੍ਰਸਿੱਧ ਗਲ ਹੈ, ਕਿ ਦਸਮ ਗ੍ਰੰਥ ਅਜ ਕਲ ਜੋ ਹੱਥ ਅੰਵਦਾ
ਹੈ, ਉਸ ਬਾਣੀ ਦਾ ਦਸਵਾਂ ਹਿੱਸਾ ਵੀ ਨਹੀਂ ਜੁ ਦਸਮੇਸ਼ ਪਿਤਾ

(੯੦)

ਜੀ ਨੇ ਰਚੀ ਸੀ। ਨਜ਼ਰ ਆਂਵਦਾ ਹੈ ਕਿ ਯੁਪਾਂ ਵਿੱਚ ਜਾਂਦਿਆਂ ਆਂਦਿਆਂ ਬਹੁਤ ਸਾਰੀ ਬਾਣੀ ਨਦੀ ਨਾਲਿਆਂ ਦੇ ਛਿੱਡ ਵਿੱਚ ਪੈ ਗਈ ਹੈ, ਨਹੀਂ ਤਾਂ ਦਸਮ ਗ੍ਰੰਥ ਕਿਤਨਾ ਕਹੀ ਹੋਰ ਵੱਡਾ ਹੁੰਦਾ। ਖਾਸ ਕਰਕੇ 'ਕਿਸ਼ਨ ਲੀਲਾ-ਰਹੱਸ' 'ਰਾਮਾਇਣ-ਲੀਲਾ-ਰਹੱਸ' ਤੇ 'ਦੇਵੀ-ਮਹਾਤਮ-ਰਹੱਸ' ਵਾਲੇ ਵੱਡੇ ਤਿੰਨ ਅਣਵਿਧ ਮੌਤੀ ਭੁਲ੍ਹੇ ਹੋਏ ਨਜ਼ਰ ਆਂਵਦੇ ਹਨ; ਇਨ੍ਹਾਂ ਦੀ ਜਗਾ ੩੩ ਸਵੈਯਾਂ ਦੇ ਪਾਸ ਪਾਸ ਸੀ, ਪਰ ਅਜ ਉਹ ਅਦੁਤੀ ਮੌਤੀ ਅਖਾਂ ਤੋਂ ਸਦਾ ਲਈ ਅਲੋਪ ਹੋਏ ਹੋਏ ਭਾਸਦੇ ਹਨ। ਫਿਰ ਵੀ ਉਨ੍ਹਾਂ ਦੀ ਕਵਿਤਾ ਨੂਰਾਨੀ ਹੈ, ਸਮੰਦਰ ਵਾਂਝ ਭਰਪੂਰ ਤੇ ਠਾਠਾਂ ਮਾਰਦੀ ਤੇ ਅਪਣੀ ਕਿਸਮ ਦੀ ਆਪ ਹੈ, ਅਜੇਹੀ ਹੈ, ਜੁ ਮੋਇਆ ਹੋਇਆ ਵੀ ਸੁਣਕੇ ਹਿਲ ਪਏ !

(2) ਗੁਰੂ ਮਹਾਰਾਜ਼ ਜੀ ਦੀ ਕੇੜੀ ਖੂਬੀ ਗਿਣੀ ਜਾਵੇ ? ਕਲਮ ਲਿਖ ਲਿਖਕੇ ਰਹਿ ਜਾਂਦੀ ਹੈ, ਪਰ ਸਭ ਤੋਂ ਵੱਡਾ ਕੰਮ ਉਨ੍ਹਾਂ ਦਾ, ਅਪਣਾ ਖੂਨ ਵੀਟਕੇ ਤੇ 'ਖਾਲਸਾ-ਫੁਲਵਾੜੀ' ਨੂੰ ਪੈਦਾ ਕਰਨਾ ਸੀ। ਉਨ੍ਹਾਂ ਦੇ ਪਵਿਤਰ ਖੂਨ ਦਾ ਹੀ ਇਹ ਨਤੀਜਾ ਹੈ ਜੋ ਉਹ ਪੰਜਾਬ, ਜਿਸ ਵਿਚੋਂ ਮਹਾਲ ਤੇ ਪਠਾਨ, ਆਦਮੀਆਂ ਨੂੰ ਇੰਝ ਫੜ੍ਹਕੇ ਲੈ ਜਾਂਦੇ ਸਨ, ਜੀਕਣ ਭੇਡਾਂ ਤੇ ਬਕਰੀਆਂ, ਤੇ ਜੋ ਗਜ਼ਨੀ ਦੀਆਂ ਗਲੀਆਂ ਵਿੱਚ ਟੱਕੇ ਟੱਕੇ ਵਿਕਦੇ ਸਨ, ਅਜਿਹੇ ਸ਼੍ਵੇਰ ਬਬਰ ਬਣ ਗਏ, ਜੋ ਜਰਨੈਲ ਹਰੀ ਸਿੰਘ ਜੀ ਨਲਵਾ ਦੇ ਕਮਾਂਡ ਹੇਠਾਂ ਸਮੰਦਰ ਦੀ ਲਹਿਰ ਪੁਠੇ ਪਾਸੇ ਮੁੜ ਪਈ, ਤੇ ਕਾਬਲ, ਪੰਜਾਬ ਦਾ ਇਕ ਸੂਬਾ ਬਣ ਗਿਆ। ਇਸ ਨਵੇਂ ਪੰਥ ਦਾ ਕਾਇਮ ਕਰਨਾ (Nation-building) ਸਿਰੀ ਜਾਂ

(੯੪)

ਵਿਚੋਂ ਉਨ੍ਹਾਂ ਦਾ ਸਭ ਤੋਂ ਭਾਰੀ ਕੰਮ ਸੀ ਅਸਮੀ ਆਵਿੰਗ
 ਜਦ ਫਿਰ ਖਾਲਸਾ ਰਾਜ ਕਰੇਗਾ ਤੇ ਖਾਲਸੇ ਜੀਵਦੀ ਦੇਗਾ
 ਤੇ ਗ ਚੇਕੀਟਾਂ ਵਿੱਚ ਖੜਕੇਗੀ, ਜਦ ਤਕ ਖਾਲਸਾ ਨਿਆਰਾ
 ਰਹੇਗਾ, ਤੇ ਅਪਣੀ ਗੁਰਾਂ-ਦਿੱਤੀ ਰਹਿਤ ਵਿੱਚ ਧੁਪੱਕ ਰਹੇਗਾ
 ਤਦ ਤਕ ਖਾਲਸਾ ਉੱਚੀਆਂ ਤੋਂ ਉੱਚੀਆਂ ਉਡਾਰੀਆਂ
 ਮਾਰੇਗਾ। ਇਸ ਰਹਿਤ ਦੇ ਮੁਖ ਅੰਗ ਹਨ, ਸਿਰ ਤੇ ਕੇਸ ਰੱਖਣੇ,
 ਅੰਮ੍ਰਿਤ ਛਕਣਾ ਤੇ ਨਿਤਨੇਮ ਨਿਤਾਪ੍ਰਤ ਕਰਨੀ, ਪਰ ਜਿੱਥੇ
 ਇਹ ਰਹਿਤਾਂ ਲੋੜੀਦੀਆਂ ਹਨ, ਹੋਰ ਸਾਰੇ ਕਕਾਰ ਆਪੇ
 ਅਪਣੀ ਬਾਈਂ ਲੋੜੀਦੇ ਹਨ, ਤੇ ਅਜੇ ਕਲੇ ਤਾਂ ਕ੍ਰਿਪਾਨ
 (ਤਲਵਾਰ) ਅਪਣੇ ਪਾਸ ਰੱਖਣੀ ਧਰਮ ਧਰਮ ਹੈ। ਤਲਵਾਰ
 ਦੇ ਨਾਲ ਹੀ ਬੰਦੂਕ ਤੇ ਪਿਸਤੇਲ ਰੱਖਣਾ ਵੀ ਜ਼ਰੂਰੀ ਹੈ
 ਕਿਉਂਕਿ ਜੋ ਕੰਮ ਸੋ ਸਾਲ ਪਿੱਛੇ, ਕ੍ਰਿਪਾਨ ਕੱਲੀ ਕਰਦੀ
 ਸੀ ਹੁਣ ਬੰਦੂਕ ਤੇ ਪਿਸਤੇਲ ਦੇ ਨਾਲ ਸੰਪੂਰਨ ਕਰ ਸਕਦੀ
 ਹੈ ਕਿਉਂਕਿ ਸਾਇਸ ਦੀ ਤਰੱਕੀ ਨੇ ਛੋਟੇ ਮੌਤੇ ਹੋਇਆਗਾਂ ਲੈ
 ਪਿੱਛੇ ਪਾ ਛੱਡਿਆ ਹੈ, ਪਰ 'ਸ਼ਸਤ-ਮਾਲਾ' ਵਿੱਚ ਹਰ ਕਿਸਮ
 ਦੇ ਹੋਇਆਗਾਂ ਦੇ ਇਸਤਮਾਲ ਦੀ ਆਰਿਆ ਤੇ ਉਪਮਾ ਹੈ।
 ਗੱਲ ਕੀ 'ਖਾਲਸਾ-ਪੰਥ' ਅਪਣੇ ਜਿਹਾ ਆਪ ਹੀ ਹੈ, ਇਸ
 ਵਿੱਚ ਨਿਰੇ ਪੁਰੇ ਸੰਤ ਨਹੀਂ, ਨਿਰੇ ਪੁਰੇ ਸਿਪਾਈ ਨਹੀਂ, ਸਾਂਝੇ
 'ਸੰਤ-ਸਿਪਾਹੀ' ਹਨ, ਜਿਨ੍ਹਾਂ ਦੇ ਹੱਥ ਵਿੱਚ ਸੰਸਾਰ ਦੀ ਗਤੀ
 ਹੈ। ਖਾਲਸਾ ਵਾਹਿਗੁਰੂ ਜੀ ਦੀ ਅਪਣੀ ਫੌਜ ਹੈ, ਜੀਤ ਹਰ
 ਵੇਲੇ ਅਕਾਲ ਪੁਰਖ ਦੀ ਹੀ ਹੈ।

ਦਸਮੇਸ਼ ਪਿਤਾ ਜੀ ਨੇ, ਅਪਣਾ ਤੇਜ਼ ਖਾਲਸੇ ਵਿੱਚ
 ਪਾਇਆ ਤੇ ਖਾਲਸੇ ਨੇ ਭਾਰਤ ਮਾਤਾ ਦੀ ਸੁੱਧ ਲਈ।

(੯੨)

ਬੁਲੇਸ਼ਾਹ ਨੇ ਸੱਚ ਆਖਿਆ ਹੈ ਜੁ ਸ੍ਰੀ ਗੁਰੂ ਗੋਬਿੰਦ ਸਿੰਘ
ਜੀ, ਜੇ ਇਸ ਹਿੰਦੁਸਤਾਨ ਵਿੱਚ ਜਨਮ ਨਾ ਲੈਂਦੇ ਤਾਂ ਸਾਰੇ ਦਾ
ਸਾਰਾ ਹਿੰਦੁਸਤਾਨ ਹੀ ਹਿੰਦੁ ਧਰਮ ਨੂੰ ਛੱਡ ਜਾਂਦਾ:-

✓ ਨਾ ਕਹੂੰ ਜਬਕੀ, ਨਾ ਕਹੂੰ ਤਬਕੀ,
ਬਾਤ ਕਹੂੰ ਮੈ ਅਬਕੀ ।
ਅਗਰ ਨ ਹੋਤੇ ਗੁਰੂ ਗੋਬਿੰਦ ਸਿੰਘ,
ਸੁਨਤ ਹੋਤੀ ਸਭ ਕੀ ।

(੧੫)

ਅੰਤ ਨੂੰ ਆਓ ! ਅਸੀਂ ਇਸ ਗੱਲ ਨੂੰ ਚਿਤਾਰੀਏ ਜ
ਗੁਰੂ ਮਹਾਰਾਜ ਜੀ ਦਾ ਗੁਰੂ ਕੇਣ ਸੀ ? ਉਦ ਤਾਂ ਭਾਵੇਂ
ਗੁਰਿਆਈ ਉਨ੍ਹਾਂ ਨੂੰ ਅਪਣੇ ਪਰਮ ਸਤਕਾਰ ਯੋਗ ਪਿਤਾ ਜੀ
ਕੇਲੇਂ ਮਿਲੀ ਸੀ, ਪਰ ਉਹ ਅਪਣੀ ਬਾਣੀ ਵਿੱਚ ਖੋਲ੍ਹਕੇ
ਦੱਸਦੇ ਹਨ ਜੋ ਵਾਸਤਵ ਵਿੱਚ ਉਨ੍ਹਾਂ ਦਾ ਗੁਰੂ, ਅਕਾਲ-ਪੁਰਖ
ਵਾਹਿਗੁਰੂ-ਹੀ ਸੀ । ਯਥਾ:-

✓ 'ਜਵਨ ਕਾਲ ਸਭ ਜਗਤ ਬਨਾਯੋ ।
ਦੇਵ ਦੈਤ ਜੱਛਨ ਉਪਜਾਯੋ ।
ਆਦਿ ਅੰਤ ਏਕੈ ਅਵਤਾਰਾ ।
ਸੇਈ ਗੁਰੂ ਸਮਝੀਓ ਹਮਾਰਾ ।
ਨਮਸਕਾਰ ਤਿਸ ਹੀ ਕੋ ਹਮਾਰੀ ।
ਸਕਲ ਪੂਜਾ ਜਿਨ ਆਪ ਸਵਾਰੀ ।

[ਬੇਨਤੀ ਚੋਪਣੀ]

ਇਸੇ ਅਕਾਲ-ਪੁਰਖ ਦੀ ਪੂਜਾ, ਓਹ ਹੋਰ ਸਭ ਬਾਣੀ
ਵਿੱਚ ਪ੍ਰਗਟ ਕਰਦੇ ਹਨ:-

(੯੩)

‘ਬਿਨ ਕਰਤਾਰ ਨ ਕਿਰਤੁਮ ਮਾਨੋ ।

ਆਦਿ ਅਜੋਨੇ ਅਜੈ ਅਬਿਨਾਸੀ
ਤਿਹ ਪ੍ਰਮੇਸ਼ਰ ਜਾਨੋ ।’

[ਕਲਿਆਣ ਪਾ: ੧੦]

‘ਇਕ ਬਿਨ ਦੂਸਰ ਸਿਉਨ ਚਿਨਾਰ ।
ਭੰਜਨ ਘੜਨ ਸਮਰਥ ਸਦਾ
ਪ੍ਰਭ ਜਾਨਤ ਹੈ ਕਰਤਾਰ ।’

(ਦੇਵਗੀਧਾਰੀ ਪਾ: ੧੦)

ਇਸ ਅਕਾਲ ਪੁਰਖ ਜੀ ਦੀ ਉਪਾਸ਼ਨਾਂ ‘ਅਕਾਲ-
ਸਤਤ’ ‘ਜਾਪ’ ਸਾਹਿਬ ਤੇ ਹੋਰ ਬਾਣੀਆਂ ਵਿੱਚ ਬਾਂ ਬਾਂ
ਗਟ ਹੈ । ਇਸ ਅਕਾਲ ਪੁਰਖ ਦੀਆਂ ਆਖਾਂ ਹੇਠ ਸਭ
ਲਕੜ ਹੈ, ਵਰਡੀ ਛੋਟੀ, ਉੱਚ ਨੀਚ । ਦਸ਼ਮੇਸ਼ ਪਿਤਾ ਜੀ
ਪਵਿਤਰ ਵਾਕ ਹੈ:-

‘ਹਾਬੀ ਕੀ ਪੁਕਾਰ ਪਲ ਪਾਛੈ ਪਹੀਚਤ ਤਾਹਿੰ

ਚੀਟੀ ਕੀ ਚਿੰਘਾਰ ਪਹਿਲੇ ਹੀ ਸਨੀਅਤ ਹੈ। ੪੧੨੫੬।

ਇਸ ਬਾਣੀ ਨੂੰ ਮੁਖ ਰੱਖਦੇ ਹੋਏ, ਅਸੀਂ ਇਹ ਟ੍ਰੈਕਟ
ਪਤ ਕਰਦੇ ਹਾਂ । ਭਾਵ ਇਹ, ਜੋ ਅਕਾਲ ਪੁਰਖ ਜੀ ਦੀ
ਕੁ ਆਵੇ, ਉਸ ਦੀ ਅਕਾਲ-ਪੁਰਖ ਜੀ ਆਪ ਰੱਖਿਆ
ਦੇਹਨ ਤੇ ਅੰਤ ਨੂੰ ਉਸ ਦੀ ਗੋ ਜੈ ਹੁੰਦੀ ਹੈ ।

ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ।

ਸ੍ਰੀ ਵਾਹਿਗੁਰੂ ਜੀ ਕੀ ਫਤਹ ।

